



Hindi Punjabi

Pocket Dictionary

Dictionary for personal use only:
Author takes no responsibility for translations

अ		अचरज	अति उत्तम	अधिकता
अंक		अचरज acaraja	अति उत्तम atī atama	स्वतान्त्रता bahatāēta
अंक डालना	anka	अचल acala	अतिकाल kavēlā	अधिकतां बहतयतः
अंक पाउना	anka pāñā	अचानक acānka	अतिप्रिय atēparai	अधिकार adhēkāra
अकठिकठिन		अटकना	अंतिम antama	अधिकारी adhēkārī
अबठिकठिन	akathakaṭhaṁ	अटकना aṭakanā	अतिरिक्त alāvaha	अधिकारी होना adhēkārī hōnā
अकडना		अटकल करना	अथवा atē	अधिष्ठिति adhapatē
अकडना	akaḍanā	अटकल करना aṭakala karanā	अथवा औरः	अधीन adhē
अकेले		अटकना	अद्वय anōkhā	अधीन करना adhēna karanā
एकेले	akalē	अटकना aṭakānā	अद्भुत adabha	अपील करना adhēna karanā
अकेला		अटकाव	अद्भुतता adabhatatā	अधीलोक adhēlōk
एकेला	akalā	रेक rōka	अद्वृत् adōra	पताल patāla
अकेलापन		अटकावः रोकः	अंदर andara	अनेक anēka
अकेलापन	akēlāparī	अटाला atālā	अद्दर्श adōtēē	अनुक्रम anukram
अक्षर		अटाला	अद्वितीय adaraśāṭa	अनुकूल anokōla
अंखर	akhara	अठवारा	अद्वितीय adotēē	अनुचित ā-acata
अक्सर		अठवारा aṭhvārā	अद्वितीय adotēē	अन्त akhēra
अक्सर	akasara	अंडे सेना	अद्वितीय adotēē	अन्त का adālata
अक्सरः प्रायः		आंडे फौज āṇḍē fōja	अद्वितीय adotēē	अन्त दा akhēra dā
अखबार		अड्डा	अद्वितीय adotēē	अन्त में an-
अखबार	akhabāra	आँडा aḍayaā	अद्वितीय adotēē	अन्त में आखिर मेंं an-
अखाडा		अंडा	अद्वितीय adotēē	अन्त करण anākraṇ
अखाडा	akhāḍā	आंडा āṇḍā	अद्वितीय adotēē	अन्त करण anākraṇ
अंग		अण्डा	अद्वितीय adotēē	अन्त करण anākraṇ
अंग	anga	आँडा aḍā	अद्वितीय adotēē	अन्त करण anākraṇ
अप्रि		अंत	अद्वितीय adotēē	अन्त करण anākraṇ
अंग	agga	अंत anta	अद्वितीय adotēē	अन्त करण anākraṇ
अप्रि		अंतः समाजिः	अद्वितीय adotēē	अन्तःपुर anta: pōra
अगर		अंत करना	अद्वितीय adotēē	अन्तःपुर anta: pōra
जेकर	jēkara	भउम बरना khatama karanā	अद्वितीय adotēē	अन्तर faraqa
अगरः यदि:		अंत को	अद्वितीय adotēē	अन्तर भाग antarabhāga
अगरचे		अंत नों	अद्वितीय adotēē	अन्तरीप antarēpa
अगरचे	agaracē	अंत मे	अद्वितीय adotēē	अन्तिम antim
अंग्रेजी वर्णमाला का एक अक्षर		अंत विंच anta vacca	अद्वितीय adotēē	अन्तिम antim
अंग्रेजी वर्णमाला दा इँवं angarēzī varammā		अंत में	अद्वितीय adotēē	अन्तिम antim
अगला		अंत में	अद्वितीय adotēē	अन्तिम antim
अगला	agalā	अंत विंच anta vacca	अद्वितीय adotēē	अन्तिम antim
अगाडी		अंत में	अद्वितीय adotēē	अन्तिम antim
अगाडी	agāḍē	अंतः	अद्वितीय adotēē	अन्तिम antim
अंगीकार		अउः ata:	अद्वितीय adotēē	अन्तिम antim
अंगीकार	angēkāra	अंततः	अद्वितीय adotēē	अन्तिम antim
अंगीकार	angēkāra	उङ्कर ūraka	अद्वितीय adotēē	अन्तिम antim
अचूक		अत्यंत	अद्वितीय adotēē	अन्तिम antim
असुूक	acōka	अत्यंत	अद्वितीय adotēē	अन्तिम antim
अच्छा		अतिअंत atēenta	अद्वितीय adotēē	अन्तिम antim
अँछा	achā	अंतर	अद्वितीय adotēē	अन्तिम antim
अचेत		अंतर antara	अद्वितीय adotēē	अन्तिम antim
हमला	hamalaha	अंतर पर	अद्वितीय adotēē	अन्तिम antim
अचेतः आक्रमणः हमला:		अंतर उत्ते antara atē	अद्वितीय adotēē	अन्तिम antim
अचंभा		अंतरिक्ष	अद्वितीय adotēē	अन्तिम antim
असु॒ता	acamabhā	आकाश ākāśa	अद्वितीय adotēē	अन्तिम antim
अचंभाः अचम्भा:		अतेव	अद्वितीय adotēē	अन्तिम antim
अचम्भा		अतेव atēva	अद्वितीय adotēē	अन्तिम antim
असु॒ता	acamabhā	अति उत्तम	अद्वितीय adotēē	अन्तिम antim
अचंभाः अचम्भा:				

अनुपयुक्त		अपूर्ण		अमेघ		अव्याकुल
अठुपिउकउ	ampēvakata	अपूर्ण	apōraṁ	अमेघ	amēgha	अविआकुल
अनुपस्थित		अप्रसत्र		अमानत		अवलंबन
अठुपसित	ampasathata	नाखुस	nākhaṁśa	अमानत	amānta	अद्वलंखन
अनुभूति		अपराध		अरण्य		अवश्य
अठुभव	anōbhava	दोष	dōṣa	जंगल	jangala	जरुर
अनुभवितः अनुभवः		अपराधः दोषः		अरण्यः जंगलः वनः		अवश्य कर के
अनुभव		अपराधी		अर्थ		जरुर बरवे
अठुभव	anōbhava	अपराधी	aparādhī	मतल्लंख	matalabba	zaroṛa karakē
अनुभवितः अनुभवः		अपराधीः सदोषः		अर्थः मतलबः		अवस्था
अनुभव करना		अपरहासी		अर्थ गर्भ		दासा
अठुभव करना	anōbhava karanā	अपरिहासी	aparahāsē	मतल्लंख दुँख	matalabba kakkha	अवसर
अनुभवी		अपाराट्मेट		अर्थ दंड		मोक्ष
झुरंट	kharāṇṭa	अपाराट्मेट	apāraṭamēṇṭa	मतल्लंख मजा	matalabba sajā	अवसर पर
अनुमति		अपि		अर्थ रखना		मोक्ष उत्ते
आगिआ	āgayā	अपि	api	मतल्लंख रैखटा	matalabba rakhan	अविस्तृत
अनुमतिः आज्ञा		अफवाह		अर्थात्		अविस्तृतः
अनुमति देना		अफवाह	afavāha	अरथात्	arathāta	अंश
आगिआ देणा	āgayā dēnā	अब		अरथात्		अंतः
अनुमति देनाः आज्ञा देनाः		हुण	haṁ	अरथात्		अशुद्ध
अनुमान लगाना		अब तक		अरथात्	arathāta	असृप्त
अनुमान लगाउणा	anōmāna lagāñā	हुण तंक	hana takka	अरथात्		अशुद्धि
अन्य		अबेर करके		अरथ		गंदगी
हेर	hōra	कुदेला करके	kavēlā karakē	अरथ		अशील
अन्यथा		अभंग		अर्धाश		असलील
नंहीं तां	nahē tā	अभंगा	abhangā	अरुपांस	aradhāśa	अशिष्ट
अन्यथा: नहीं तों		अभद्र		अर्पण		गंदार
अन्याय		अभद्र	abhadara	अरुपट	araparāṁ	गानवारा
घेइनमाडी	bē āsāfē	अभ्यन्तर		अलग		अष्ट
अनुरूप		अभिअंतर	abhaēntara	दृঁখ	vakha	अँठ
समान	sāmāṁ	अभिअंतर		अलग अलग		अस्त होना
अनुरूपः समानः		अभागा		दृঁখ दृঁখ	vakha vakha	असत होना
अनुसार		अभाग		अलग अलग		अस्तित्व
अनुसार	anōsāra	अभाव		दृঁখ करना	vakha karanā	असतीत्व
अनोखा		अभिअंतर		दृঁখ करना		असतीत्व
अनोखा	anōkhayā	अभिज्ञ		दृঁখ करना		असतीत्व
अपेक्षा		अभिगिअ	abhangai	दृঁট	ghaṭṭa	असधार
आसा	āsā	अभिप्राय		दृत्यः कमः		হাড়
अपने आप		अभिमानी		अल्पायु		হাড়া
आपटे त्रुमी	apanē tasē	अभिमानी		चেरी उमर	thōṛī amara	অসদৃশ
अपने ती		अभिमानी	abhēmānē	अलबेला		অসদৃশ
आपटे त्री	apanē tē	अभियोग		অলোপ		অসদিগ্ধ
अपने तीं		अभियोग		অলোপ		বিনা সঁক
আপটে তীঁআঁ	apanē tayā	অভিলাষা		অলৌকিক		অস্পতাল
অপনে হী		অভিলাষা		নিরালা	narālā	হাসপাতাল
আপটে হী	apanē hē	ইঁঢ়া	achā	অবকাশ		অস্পষ্ট
অপনা		অভিলাষা: ইচ্ছা:		ছঁটী	chaṭē	অসফল হোনা
আপনা	apanā	অভিলাষীনা	abhalāśēnā	অবগুণ		অসফল হোনা
অপনানা		অভিলাষীনা		অবগুণ		অসফল হোনা
অপনানা	apanānā	অভিযক্ত		অবগুণ	ōgarāṁ	অসফলতা
অপনানা		অভিযক্ত		অবধারণা		অসফলতা
অপনানা	aparā	পরকাস্ত	parakāśata	অবধারণা		অসফলতা
অপর		অভী		অবধারণা		অসফলতা
অপর	apara	হুঁটে	hanē	অবধারণা	ōdhāranā	অসবাব
অপ্রকট		অভী का		অবধি		অসবাব
গুপ্ত	gapata	হুঁটে দা	hanē dā	মিআদ	māyāda	অসমান
অপ্রকট: গুপ্ত:		অভী তক		অব্যক্ত		অসমান
অপূর্ণ		হুঁটে তঁক	hanē takka	অবিগাউ	agayāṭa	অসমান

असर करना		आग		आंतरिक		आर पार
अमर वर्णना	asara karanā	अँग	agga	आंतरिक	āntaraka	आर पार
असल में		अँगः आगः		आदमी		आरपार
अमल विंच	asala vacca	आगे		आदमी	ādamē	आरपार
असली		अँगे	agē	आद्य		आरपार
अमली	asalē	आगे बढना		आस्त्रिअ	ādai	आरपार
असलीं वास्तविकः		अँगे बढना	agē baḍhanā	आद्यन्त		आरपार
असहजो गुण		आगे रखना		आस्त्रिअै	ādaēnta	आरपार
अमरने गुण	asahajō garñ	अँगे ठेंकना	agē rakhanā	आदर		आरपार
असाधारण		आग लगना		पिंज़त	azata	आरपार
द्वौर-भाष्यली	gēra-māmōlē	तुँमा आउला	gsā āñā	आदर करना		आरपार
असाधारणः असामायः		आग लगाना		पिंज़त करना	azata karanā	आरपार
असामाय		दंगे करना	dangē karanā	आदर रहित		आरपार
द्वौर-भाष्यली	gēra-māmōlē	आंगन		पिंज़त रहित	azata rahata	आरपार
असाधारणः असामायः		अंगाण	angam̄	आदेश		आरपार
अह	aha	आगमन		आदेश	ādēśa	आरपार
अह		आगमन	āgamaṁ	आदि		आरपार
अहेर		आगामी		आदि	ādē	आरपार
शिकार	śakāra	अगली	agalē	आदित्य		आरपार
अहेरः आखेटः शिकारः		आगामी समय		आदित्यि	ādatai	आरपार
अहो	ahō	अगली समां	agalī samāṁ	आधुनिक		आरपार
अहे		आचरण		आधुनिक	ādhōnka	आरपार
आ						
आ पडना		चाल सल्लू	cāla calaṁ	आधा		आरपार
आ पडना	ā paḍanā	आज	aja	आधा भाग		आरपार
आकृति		आज के दिन		आधा भाग	adhā bhāga	आरपार
आवित्री	ākaratē	अत्तेके दिन	ajōkē dāṁ	आने देना		आरपार
आक्रमण		आज की रात		आने देना	āñ dēnā	आरपार
हमला	hamalaha	अंज दी रातु	aja dī rāta	आने वाला		आरपार
अत्तेतः आक्रमणः हमला		आज की रात को		आने वाला	āñ vālā	आरपार
आकर्षक		अंज दी रातु नूँ	aja dī rāta nō	आनंद		आरपार
आकर्षस्त्र	ākaraśaka	आज्ञा		आनंद	āñda	आरपार
आकर्षित करनांआ		आगिआ	āgayā	आनंद लेना		आरपार
आकर्षस्त्र करनांआ	ākaraśata karanān	अन्नमतिः आजाः		आनंद लेना	āñda lēnā	आरपार
आकार		आज्ञा देना		आनन्द		आरपार
मतुप	sarōpa	आगिआ देणा	āgayā dēnā	भूमी	kħōsē	आरपार
आकारः सूर्यः		अन्नमति देनां आज्ञा देनां		आना		आरपार
आकाश		आठ		आना		आरपार
अकाश	akāśa	अঁठ	aṭha	आटा	ānā	आरपार
आकाशी		अङ् आठः		आप		आरपार
चान्टी	cānnē	आड	āḍa	आप ख्यं		आरपार
आंख		आडम्बर		उमी आप	tasī āpa	आरपार
अँख	akha	पक्षेड़	pakhaṇḍa	आप ही		आरपार
आखेट		आडा		उमी ती	tasī hē	आरपार
शिकार	śakāra	आडा	āḍā	आपका		आरपार
अहेरः आखेटः शिकारः		आतप		उत्तराडा	tahāḍā	आरपार
आखेट करना		आतप	ātapa	आपको		आरपार
शिकार करना	śakāra karanā	आतप	ātapa	उत्तराहूँ	tahāñō	आरपार
आखिर को		आत्महित		आबाद करना		आरपार
अधीर नूँ	akħēra nō	आत्महित	ātamahata	आबाद करना	ābāda karanā	आरपार
आखिर में		आत्मा	ātamā	आमोद जनक		आरपार
अधीर विंच	akħēra vacca	आत्मीय		आमोद जनक	āmōda janka	आरपार
अन्त मेंः आखिर मेंः		आत्मीय	ātamēē	आयुर्बल		आरपार
आग		आत्मिए		आयुर्बल	āyarabala	आरपार
		आंतरिक		आयुर्बल	āyarabala	आरपार

आशा रखना		इन्द्रिय		उचकना		उत्तर	
आम रूपहरा	āsa rakhanā	सिंहरीआं	andarayā	उचकना	acakanā	जहाष	javāba
आसन जमाना		इन्हें		उच्च		उत्पादक	
विसे इँक से ते जम के रहिणे	kasē aka thā tē jan	एहाना नो		उच्च	acca	उत्पादक	atapādaka
आसपास		इमानदार		उचित		उत्तर हुआ	
आसपास	āsapāsa	सिमानदार	ēmāndāra	उचित	acata	उत्तरीता होइਆ	atarayā hōyā
आसपास में		इमारत		उचित होना		उत्सुक	
आसपास विंच	āsapāsa vacca	सिमारत	amārata	उचित होना	acata hōnā	विश्वाकुल	vēākala
आसमान		इरादा		उछलना		उत्साह	
असमान	asamā	सिरादा	arādaha	उछलना	achalanā	उत्साह	atasāha
असमान असमान		इस कारण		उछाल		उत्तर	
आसमानी		सिम कारन	asa kāraṁ	उछाल	achāla	उत्तर	atāra
असमानी	asamānē	इस कारण से		उछालना		उत्तरना	
आसरा		सिम कारन वले	asa kārana valō	उछालना	achālanā	उत्तरना	atāranā
आसरिआ	āsarayā	इस जगह		उज्जबल		उद्देश्य	
आसान		सिम जगा	asa jagaha	उज्जबल	ajōla	उधेस्त	adēśa
आसान	āsā	इस दम		उज्जबलं उज्जबलं		उद्यत	
आह		सिम दम	asa dama	उज्जबलं		उत्तिअऽ	adaēta
आच	āha	इस पर भी		उज्जबलं उज्जबलं	ajōla	उद्याम	
आहार		सिम उत्ते ही	asa atē vē	उज्जबलता		हिंतु	hamata
भाणा	khānā	इस प्रकार		उज्जबलता	ajōlatā	उद्यामी	
इ		सिम पूरार	asa parakāra	उजरत		उदिअमी	adaēmē
इका		इस समय		मज्जसूरी	mazadōrē	उद्यान	
सिका	akā	सिम समें	asa samē	मज्जसूरी	mazadōrī	दुल्हदाजी	phalavārē
इच्छुक		इसके अतिरिक्त		उजरत देना		उदर	
सिंडक	achaka	सिमे इलादा	asadē alāvaha	मज्जसूरी देना	mazadōrī dēnā	उदर	
इच्छा		इसके बाद		उजागर	paragaṭa	उदस	
सिंडा	achā	सिमे बाए	asadē bāda	परगट		उदम	
अमिलाण इच्छा		इसलि		उजाला		उदार	
इच्छा शक्ति		सिमलि	asali	उनिअला	ajayālā	साउ	sāōu
सिंडा स्कती	achā śakatē	इसलि कि		उठना		उदारता	
इच्छापत्र		सिमलि कि	asali kaha	उठना	āṭhanā	उदारता	adāratā
सिंडपत्र	achāpatara	इसलिए		उठा	āṭhayā	उदास	
इच्छत		सिमलई	asalaē	उठावना		उदास	
सिंजत	ajata	इसी समय		उठावना	āṭhāvanā	उदासीन	
इजलास		सिम समें	asa samē	उठ जाना		उदासीन	
एजलास	ajalāsa	इस समयः इसी समयः		उठ जाना	āḍa jānā	उधार देना	
इतना				उठना		उधार देना	
सिना	anā	इ		उठना	āḍanā	उनका	
इतनी बार		इमानदार		उठना		उनुं दा	ōhanā dā
सिनी वार	anī vāra	सीमानदार	amāna dāra	उठना	āḍanā	उनकी	
इतर		इमान्दार		उडा देना		उनुं दी	ōhanā dē
सितर	atara	सीमान्दार	ēmāndāra	उडिआ देना	ādayā dēnā	उत्तर	
इतिहास		ईश्वर		उडान		उन्त	anta
सितिहास	atahāsa	रेष	rabba	उडान	adā	उत्त्रति	
इधर		ईश्वरः परमेश्वरः		उडान		उन्ती	antē
ऐधर	ēdhara			उडाना		उन्मत्त	
इधर उधर		उ		उडाना	adānā	उन्मृत	ammatta
ऐधर उधर	ēdhara adhara	उक्साना		उत्तेजना		उहैं	
ऐधर उधर	ēdhara adhara	उक्साना	akasānā	उत्तेजना	atējanā	उहैं	
इन		उग्र		उत्तम		उहान्नो	
सिम	asa	उगर	agara	उत्तम	atama	उपकार	
इने गिने		उगाना		उत्तमतर		उपकार	
ऐने गिने	anē ganē	उगाना		उत्तमतर	atamatara	उपज	
इन्द्रिय		उगाउणा	agāñā	उत्तर		उपज	apaja

उपजाना		उपाकाल		ए		आौ	
उपजाउरा	apajāñā	उपजाकाल	aśākāla	एक		ओटो	
उपनाम	apanāma	उस	asa	ईँक	aka	आटे	āṭō
उपनम		उसे		एक एक			
उपयुक्त	apēkata	उपयुक्त	asanō	ईँक ईँक	aka aka		
उपयोग		उस की		एक और		ओ	
वरते	varatō	उपयोग करना	asa dī	ईँक अटे	aka atē	उ	ō
वरते करना	varatō karanā	उपयोग करना	asa nō	एक कल		ओछा	
वरण्ण		उपरान्त		ईँक वैल	aka kalla	उच्छा	ōchā
उपरान्त		उपरान्त पर		एक नहीं		ओदा	
उपरान्त	aparānta	उपरान्त समय	asa sathāna atē	ईँक नंगीं	aka nahē	मिंस्हा	salhā
उपवास		उपरान्त समय		एक बार		ओदा करना	
उपवास	apavāsa	उपवास	asa samē	ईँक वार	aka vāra	मिंस्हा करना	salhā karanā
उपस्थित		उपस्थिति	उपस्थिति	एक बार और		ओदापन	
मैंसुद	mōjōda	उपस्थिति	उपस्थिति	ईँक वार अटे	aka vāra atē	उदापन	ōdāparan
उपस्थिति		उपस्थिति		एक भाग		ओर	
हाजरी	hāzare	उपस्थिति	उपस्थिति	ईँक भाग		वैल	valla
उपहार		उपहार		एक मछली		ओर से	
उपहार	apahāra	उपहार	asadā	ईँक मछली	aka machē	वैल वैल	valla valō
उपाय		उपाय	asadānā	एक सा		ओहदा	
उपाय	apāi	उपाय	asakānā	ईँक जिहा	aka jēhā	पद	pada
उपाय करना		उपाय करना		एक होना		ओहदा	
उपाय करना	apāi karanā	उपाय करना	ōhanō	ईँकें रहिना	akaṭhē rahana	ओहो	
उसने		उसने		एक होना		उरो	ōhō
उबलना		उबलना		ईँक होना			
उबलना	abalanā	उबलना	asanē	एकसा		और	
उबलना		उबलना		ईँक होना		अटे	atē
उभय		उभय		एकांत			
देवे	dōvē	उभय		ईँकांत		और	
उमडना		उमडना		एकांत वास		अथवा और	
उमडना	amadānā	उमडना	acā	ईँकांत रिवाइस	ēkānta rahāēśa	और को	
उम्दा		उम्दा		एकाध		अटे नं	atē nō
उंदा	andā	उंदा	ōnī kapadā	ईँकाध		और बुरा	
उम्मीद		उम्मीद		एकान्त		अटे तेजा	atē bhērā
उम्मीद	ammēda	उम्मीद	atē	ईँकांत		और भी	
उर्वर		उर्वर	ऊपर चढना	एकान्त एकान्त		होर वी	hōra vē
उपजाउ	apajāō	उर्वर	atē caḍhanā	एनिमेटेड		और समझाना	
उलछना		उलछना		ईँनिमेटेड	ēmmēṭēda	अटे समाजहाउ	atē samajhāūā
धिङ्गाउरा	khanḍāñā	उलछना	ऊपर से	एस्टरिस्क		औलाद	
उलट देना		उलट देना		ईस्टरिस्क		ओलाद	
उलट देना	alaṭa dēnā	उलट देना	atē valō	ईस्टरिस्क	ēsaṭarasaka	औलादः सत्तानः	
उलटना		उलटना		एसासिन		औषधालय	
उलटना	alaṭanā	उलटना	ōśarṁ	ईसासिन	ēsāsāsāṁ	ओसापाले	aōśadhālāē
उलटा		उलटा		ऐन		औसत	
उलटिआ	alaṭayā	उलटिआ	ōśara	ऐन		ओसत	
उलटिआ		उलटिआ		ऐन	ēṇṭham	ओसत का	
उलटिआ	alaṭayā	उलटिआ		ऐसे		ओसत दा	ōsata dā
उलटिआ		उलटिआ		अजिहे	ajēhē		
उलटिआ	alaṭayā	उलटिआ	raju	ऐसा		के	
उलटिआ		उलटिआ		अजिहा	ajēhā	दे	dē
उलटी ओर		उलटी ओर		ऐसा		कै	
उलटी वैल	alaṭi valla	उलटी ओर		अजिहा	ajēhā	वै	kē
उष्ण		उष्ण					
उम्स्त	aśam	उम्स्त					

कै करना	कडा	कुपित	कुद्ध
कै करणा	kē karanā	वर्डिआ	kaḍayā
के द्वारा		कण्ठ	
दे दुआरा	dē davārā	वंठ	kanṭha
के दौरान		करज्ञ	
दे दैरान	dē dōrā	विउगा	karataga
के परे		कुत्ता	
दे परे	dē parē	वुँगा	katā
के बारे में		कुतरना	
दे थारे विंच	dē bārē vacca	बुत्रना	kataranā
के बिना		कतराना	
दे सिनां	dē banā	बउराना	katarānā
के बीच		कुस्ति	
दे विंच	dē vacca	निंदा	nandata
के लिए		कूद	
लघी	laī	बुंद	kadda
के साथ		कैद	
दे नाल	dē nāla	बैद	qēda
कुआ		कैद करना	
बुआ	kanā	बैद करणा	qēda karanā
कुकर्मी		कैद खाना	
बुकरमी	kakaramē	बैद खाना	qēda khānā
कक्षा		कूदना	
जमात	jamāāta	बुदना	kōdanā
कंगाल		कूदम	
बैंगाल	kangāla	बैदम	qadama
कुचलना		कूदमः पगः	
बुचलना	kacalanā	कुदेरना	
कचहरी		बुदेरना	kadēranā
बचहरी	kacaharē	कूदाचित	
कुछ		बैदाचित	
बुँज	kajha	कैन	
कुछ करना		बैन	qē
बुँज करणा	kajha karanā	कैन्द्रीय	
कुछ नहीं		बैंटरी	kēndarī
बुँज नहीं	kajha nahē	कन्या	
कुछ भी		बैंना	kanayā
बुँज वी	kajha vē	कपडे	
कंजूस		बैपडे	kapaḍē
बैंचूस	kañjōsa	कपडे	
कूटना		बैपडे	kapaṛē
बुट्टा	kaṭanā	कपडा	
कूटना- पीटना:		बैपडा	kapaḍā
कुटुम्ब		कपडा	
बुट्टे	kaṭamaba	बैपडा	kapaṛā
कटहल		कंपनी	
बटहल	kaṭahala	बैंपनी	kamapanē
कठिन		कृप्या	
ओंखा	ōkhā	विपा	karapā
कठिनः विषमः		कृपा करना	
कठिना		विपा करणा	karapā karanā
बठिना	kaṭhanā	कृपा पाना	
कठोर		विपा पाणा	karapā pānā
बठेर	kaṭhōra	कुपित	
कडा		कुपित	

केश	kēśa	का	dā	कालेज	kālaja	को चीज	nō cēza
केस्त्र	kēśa	दा	dā	वाल्ज	kālaja	नुं चीज	nō cēza
कुशल	kaśala	कागज		कालेजः कॉलेजः		को छोडकर	
बुस्त्र	kaśala	वारगम	kāgza	काला	kālā	नुं ढँडवे	nō chaḍakē
कष्ट		कागजी		वाल्हा	kālā	को नहीं	
बस्त्र देना	kaśaṭa dēnā	वारती	kāgzhē	कालावधि		नुं नहीं	nō nahē
कष्टकर		काज		भुवरू वट	maqarara vaqata	को भी नहीं	
बस्त्रकर	kaśaṭakara	काट		किंचित्		नुं नहीं नहीं	nō vē nahē
क्षण		काटने		विद्युति		विद्युति	
पल	pala	बैट्टन	kaṭam	विद्युति	kañjacata	को सा	
क्षणः पलः		काटना		कितना		नुं मिहा	nō jēhā
क्षति		बैट्टा	kaṭanā	विना	kanā	कोई	
ठुक्सान	naqasā	कान		विताब		वेणी	kōē
क्षतिः नुक्सानः		बैंन	kanha	विताबः पस्तकः		कोई नहीं	
क्षुद्र		कान खडे		किधर		वेणी नहीं	kōī nahē
छेटा	chōṭā	बैंन खडे	kanha khaḍē	विंयर	kadhara	कोई भी	
क्षद्रः छोटाः तच्छः		कान लगाना		किनारे का		वेणी वी	kōī vē
क्षेम		बैंन लगाउना	kanha lagāūā	बैंडे दा	kanḍē dā	कोख	
बस्त्रेम	kaśēma	बैंन लगाउना	kanha lagāūā	किया हुआ		बैंध	kakkha
क्षम्य		कानन		बीउ होइआ	kētā hōyā	कोचना	
बस्त्रमिअ	kaśamai	बारुन	kām	किरण		चुगाउना	cabhāūā
क्षय करना		कानून		विरन	karaṁ	कोठरी	
बस्त्रे करना	kaśāē karanā	बैंनून	qanōna	फिलोल	kalōla	केठनी	kōṭharē
केस		काम		किस जगह		कोठा मे	
बेस	kēsa	बैम	kama	विस जग्गा	kasa jagaha	केठा विंच	kōṭhā vacca
कैसे		काम इत्यादि का नियत समय		किस तरह		कोमल	
विरें	kavē	बैम इत्यादि दा निअऽ सम्	kama atādi dā nae	विस उंगुं	kasa tarahā	बैमल	kōmala
कसना		काम करना		किस लिये		कोर्स	
बसना	kasanā	बैम करना	kama karanā	विस लाई	kasa laē	बैरम	kōrasa
कस्बा		काम देना		किस समय		कोशिश	
बसघा	qasabaha	बैम देना	kama dēnā	विस माई	kasa samā	बैस्प्र	kōśāśa
कसा हुआ		कार		किसने		कोसना	
बैसिआ होइआ	kasayā hōyā	बार	kāra	विसने	kasanē	बैसना	kōsanā
कहना		कारखाना		किस्मत		कोहनी	
बरिणा	kahanā	बारुखानिआ	kārakhānayā	विसमति	qasamata	बूहटी	kōhanī
कुहरा		कारण		विस्तारः प्रारब्धः भाग्यः		बौहरे	
बैहरा	kōharā	बारन	kārām	किसी किसी समय में		बैहरे	kōharē
कहवा		कारण से		विसे विसे समां विंच	kasē kasē samā vē	कौतुक	
बहवा	kahavā	बारन दल्ले	kārana valō	की अपेक्षा	dī āśā	बैतुक	kōtaka
कहा		कारण होना		दी आस्ता	kēta	कौतुहल	
विहा	kēhā	बारन होना	kārana hōnā	कीट		बैतुहल	kōtōhala
कहां		कार्य		कीटी		कौन	
विहे	kathē	बारस	kāraja	बाड्डी	kāfī	बैत्तु	kō
कहानी		कार्यालय		कॉलेज		कौन सा	
बहानी	kahānē	दफतर	dafatara	बाल्ज	kālaja	विहारा	kaharā
कहावत		कारागार		कालेजः कॉलेजः		कौम	
बहावत	kahāvata	जेल	jēla	को	nō	बैम	qōma
कहीं		कारागारः जेलः		को एक		कौर	
विते	katē	कारावास		मुं इँक	nō aka	बैर	kōra
कहीं कहीं		मज्जा	sazā	को और		खजूर	
विते विते	katē katē	काल		मुं अते	nō atē	खपुर	khajōra
कहीं भी		बाल	kāla	को चीज		खंड	
विते वी	katē vē	कालेज					

खंड	खेलना	खोंच	गत
खडा	khaṇḍa	खेडणा khēḍanā	खेंच khōñca
खडा	khaḍā	खेलवाडी khēlavāḍē	खोजना khōjanā
खडा रहना	khaḍā rahanā	खुला होना khalhā hōnā	खोट khōṭa
खडा हुआ	khaḍā hōyā	खुली जगह khalī jagaha	खोदना paṭanā
खडा होना	khaḍā hōnā	खुश khōṣa	खोना khōnā
खडा होना	khaḍā hōnā	खुशः प्रसन्नः khōṣaḥ prasnāḥ	खोया khavaā
खडा होना	khaḍā hōnā	खुश करना khōṣa karanā	खोया हुआ khavaā hōyā
खतम करना	khatama karanā	खुशबू khōṣabū	खेआ khōṭa
खउम करना	khatama karanā	खाजाना khā jānā	खेआ होइਆ khavaā hōyā
खुद	dakha	खांग khāṅga	खोल khōlha
आपटे आप	apanē āpa	खाजाना khā jānā	खोलना khōlhanā
खेद		खांग khāṅga	
दृঃখ		खांग khāṅga	
खेदः दृঃখः दखः		खाता पीता khātā pītā	
खेडना	khadēḍanā	खांदपदार्थ khādapadāratha	
खदान	khatā	खातर khāṭara	
खन		खातर khāṭara	
खुन	khoñ	खाद्यपदार्थ khādypadāratha	
खनन		खान khānā	
खनन	khamīm	खान khānā	
खुफिया	khaphayā	खान पूरण khāna paṭanā	
खबर	khabara	खाना khānā	
खबर	khabara	खाना khānā	
खात	khayāṭa	खाल khāla	
खिआजात	khayāṭa	खाली जाना khālī jānā	
खाल	khayāla	खाली जाना khālī jānā	
खिआल	khayāla	खाली जाना khālī jānā	
खैर		खिचडी khichḍī	
खैर	kheṭa	खिचडी khichḍī	
खर्च करना		खिचाव khicāv	
खरच करना	kharaca karanā	खिचाव khicāv	
खरचना	kharacanā	खिडकी khidkī	
खरचना	kharacanā	खिडकी khidkī	
खरा		खिल जाना khila jānā	
खरिआ	kharayā	खिल जाना khila jānā	
खराश	kharāśa	खिल जाना khila jānā	
खरास	kharāśa	खिल जाना khila jānā	
खरीदना		खिलखिलाहट khilakhilāhaṭa	
खरीदना	kharēdanā	खिलखिलाहट khilakhilāhaṭa	
खेल	khēla	खिलना khilana	
खेल करना	khēla karanā	खिलना khilana	
खेल बरणा	khēla karanā	खिलना khilana	
खेल खेलना	khēla khēdanā	खीच khicca	
खेल खेलना	khēla khēdanā	खीच khicca	
खेल खेडना	khēla khēdanā	खीचना khīcna	
खेलना		खोंच khōñc	
		गत gat	
		गतः गमः gatः gamः	

गर्म करना	गवाही	गोलाकार	घर
गरम ब्रह्मण	garama karanā	गावाही	gavāhē
गर्म होना		गवाहीः साक्ष्यः	
गरम हेठा	garama hōnā	गुस्सा	gsaha
गर्व		गुंगा	
गरद	garō	गृह	ghara
गर्वित		घर	
हंकारी	hankārē	आवासः गृहः घरः	
गर्वितः घमंडीः सगर्वः		गृह	
ग्रहण		गृहिअ	garahai
ब्रह्मल	qabōla	गहरा रंग	
ग्राम		गहरा रंगा	gaharā ranga
गराम	garāma	गांठ	
ग्राम्य		गैठ	gaṭha
गरामीभ्र	garāmai	गांठना	
ग्रास		गंधरा	gaṇḍhanā
गरास	garāsa	गाडना	
गरीब		गाडना	gāḍanā
गरीष	grēba	गाना	
गलत		गाना	gānā
गलउ	glata	गायब	
गलतफहमी		गाइष	gāēba
गलउदहमी	galataphahamē	गांव	
गलती		पिंड	panda
गलती	glatē	गांवः पिंडः	
गलती से		गिनती	gantē
गलती हैँ	glatī valō	गिणती	
गलना		गिणना	
गलना	galanā	गिणना	gannā
गला		गिरना	
गला	galā	गिरना	garanā
गला काटना		गिराव	
गला कॅटना	galā kaṭanā	गिराव	garāva
गला घोटना		गिलाफ	
गला घोटना	galā ghōṭanā	गिलाफ	glāfa
गला हुआ		गीला	
गला होइआ	galā hōyā	गिला	galaha
गलाना		गीता करना	
गलाउला	galāūlā	गिलाकरना	galā karanā
गुलाब का फूल या पौधा		गीतापन	
गुलाब दा फुल जां पैण्डा	galāba dā phala jā	गीतापन	gēlāparṇ
गुलाबी		गोडना	
गुलाबी	galābē	गोडना	gōdanā
गुलाबी रंग		गोत्र	gōtara
गुलाखी रंगा	galābī ranga	गोत्र	gōtara
गलियारा		गोधूली	
गलियारा	galayārā	गोधूली	gōdhōlē
गली		गोल	
गली	galē	गोल	gōla
गंवार		गोल वस्तु	
उजँड	ajadda	गोल चीज़	gōla cēza
गवाह		गोलक	
गवाह	gavāha	गोलक	gōlaka
गवाही		गोलाकार	

चंदना	caḍhanā	चुम्बन	camabarṇ	चाल	cāla	चौकस	cōkasa
चंदना	caṛhanā	चर	cara	चाल चलन	cāla calarṇ	चौकसी	cōkasē
चंद्रना	caṛhanā	चर्चा		चाल बढाना	cāla vadhanā	चौकीदार	cōnkēdāra
चंद्राना	caḍhanā	चरचा	caracaha	चालाक		चौखा करना	
चंद्राव	caḍhāva	चर्बी	carabē	चलाक	calāka	चौखी बरणा	cōkhā karanā
चंद्रुर	catara	चर्म		चाह		चौड़ा	
चेतावनी		चरित		चाह करना		चौरस	
सिंतावनी	catāvanē	चरित	carata	चाह बरणा	cāva karanā	सेरम	cōrasa
चंद रोज		चले जाना		चाहना			
कुञ्ज रेज	kajha rōza	चले जाणा	calē jānā	चाहना	cāhanā	छ	
चंद्र		चलता हुआ		चिकना		छू करना	
चंदर	candara	चलदा होइआ	caladā hōyā	चिकरणा	cakanā	छु बरणा	chō karanā
चंद्रमा		चलती		चिकित्सक	cakatasaka	छे	cha
चंदरमा	candaramā	चलसी	caladē	चिकित्सक		छे	
चंद्रमां चन्द्रमाः		चलन		चित्त		छूट	
चैन		चलन	calarṇ	चित्त	catta	छूट	chaṭṭa
चैन	cē	चलना		चित्र		छूट जाना	
चैन करना		चलस्ता	calanā	चित्तर	catara	छूट जाणा	chaṭṭa jānā
चैन बरणा	cēna karanā	चला जाना		चित्ता		छंटाव	
चैन में		चौलिआ जाणा	calayā jānā	चित्ता	cantā	छंटाई	chanṭāē
चैन विंच	cēna vacca	चलाना		चितित		छड	
चंद्रमा	candaramā	चलाणा	calānā	चित्तर	cantata	छड	chāda
चंदरमा		चुस्त		चिपकाना		छेड	
चंद्रमां चन्द्रमाः		चुम्त	casata	चिपकाना	capakānā	छेड	chēda
चुनना		चूसना		चिरकाल		छडी	
चुणना	cannā	चुम्ता	cōsanā	बहुत समाँ	bahata samā̄	छडी	chādē
चुनाव		चेहरा		चिराग		छडी	
चेण	cō	चिहरा	caharaha	चिरगा	carāg	छड़ी	charē
चुप करना		चावी		चीज		छेद	
चुप करणा	capa karanā	चावी	cācē	चीज	cēza	छेद	chēda
चुप रहना		चाटनना		चीनी का		छेद करना	
चुप रहिना	capa rahānā	चाटनना	cātannā	चीनी दा	cēnī dā	छेद बरणा	chēda karanā
चुपके से कहना		चाटनना		चीर		छेदना	
चुपके वले कहिणा	capakē valō kahanā	चादर		चीर		छेदना	
चुपके वले कहिणा		चादर	cādara	चीर	cēra	छेकरणा	chēkanā
चुपचाप		चाप		चीरना		छर्द	
चुपसाप	capacāpa	चाप	cāpa	चीरना	cēranā	छेर	chanda
चबूतरा		चापना		चीलर		छर्द	
चबूतरा	cabōtarā	चबूतरा	dabāñā	चीलर	cēlara	छेत्रा	charā
चुभनेवाला		चार		चोंच		छल	
चुभनेवाला	cabhanēvālā	चार	cāra	चेंच	cōñca	छल	chala
चमक		चारपा		चोट		छल करना	
चमक	camaka	चारपा	cārapā	चेट	cōṭa	छल बरणा	chala karanā
चमकदार		चारा लेना		चौक		छवि	
चमकदार	camakadāra	चारा लैणा	cārā lēnā	चौक	cōnka	छवी	chavē
चमकीला		चारो ओर		चौकडीना		छांटना	
चमकीला	camakēlā	चारो पासे	cārē pāsē	चौकडीना	cōkaḍēnā	छांटना	chānṭanā
चमडा		चारो ओरः चारों ओरः		चौकत्रा		छाती	
चमडा	camadā	चारो ओर		चौकत्रा	cōkanā	छाती	chātē
चूमना		चारो पासे	cārē pāsē	चौकना		छापना	
चुमटा	camanā	चारो ओरः चारों ओरः		चौकना	cōnkanā	छापना	chāpanā
चुम्बन		चाल		चौकना		छापना	

छाल	chāla	जंगला	jangalā	जब तक	jadō takka	जवाब देना	javāba dēnā
छिप जाना		जगह	jagaha	जब तक न	jadō takka nahē	ज्वार	
छुँक जाणा	lakka jānā	जगा	jagā	जबकि	jadō kaha	जैसे	
छिपना		जगह में		जरे कि	jadō vacca	जिवे	javē
छिपना	chapanā	जगा हिंच		जब कि; जबकि;	jagā vacca	जहाँ	
छिपा हुआ		जगाना	jagāna	जेबघडी	jēbaghaḍē	मिँचे	jathē
छुँका रोइआ	lakā hōyā	जगाना	jagānā	जेम जाना	jama jānā	जहाँ	
छिपी बात		जज		जमना	jamanā	जहाँ जहाँ	
छुकी गॉल	lakī galla	भुनमढ	marṁsafa	जमना	jama jānā	जिंचे	jathē
छिलका		जज लोग		जमना	jamanā	जहाँ जहाँ	
छिलका	chalakā	भुनमढ लेक	marṁsafa lōka	जमना	jamanā	जहाँ कहीं	
छोटा		जात		जमा	jamā	मिँचे किंतु	jathē katē
छेटा	chōṭā	गिआउ	gayāta	जमा देना	jamā dēnā	जाग पडना	jāga paḍanā
क्षद्रः छोटाः तच्चः		जान		जमीन	zamēna	जागृति	
छोटा अंश		गिआन	gayā	जड़ पकडना	jaḍa pakadanā	जागृती	jāgaratē
छेटा अंस	chōṭā āśa	जड	jaḍa	जड़ एठना	jaḍa dēnā	जागृता	jāgaratā
छोटा करना		जड़ना		जड़ना	jaḍa	जागना	jāganā
छेटा करना	chōṭā karanā	जड़ना	jaḍanā	जड़ पकडना	jaḍa pakadanā	जागना	jāganā
छोटी नदी		जड़ना		ज्यें ही		जागना	jāganā
छेटी नदी	chōṭī nadē	जड़ना	jaḍanā	जिवे ही	javē hē	जागरण	jāgaranā
छोटी नाव		जड़ना		जर्जर		जगराता	jagaratā
छेटी किस्ती	chōṭī kaśatē	जड़प		जरूरत	jarajara	जांच	
छोटी यात्रा		जड़प		जुरमाना		जांच	jāñica
छेटी यात्रा	chōṭī yātarā	जडी		जुरमाना	jaramāha	जांचः निरीक्षणः	
छोड कर		जडी		जरूरत	zarōrata	जांचना	jāñcanā
छेड कर	chōḍa kara	जडी	jaḍē	जल	pānē	जाती	jātē
छोड जाना		जत्था		जल	jaḍē	जात्रगर	
छेड जाना	chōḍa jānā	जांधिआ	jathayā	जल	pānē	जात्रगर	
छोड देना		जुदा करना		जल	jaḍē	जात्रगर	jādōgara
छेड देना	chōḍa dēnā	जुदा करना	jadā karanā	जल	jaḍē	जात्रगर	jādōgara
छोडकर		जन		जेल		जान	jān
छेडकर	chōḍakara	विश्वकर्ती	vēkatē	जेल		जाने देना	
छोडना		जनः व्यक्तिः		जेल		जाने देना	jāna dēnā
छेडना		जन्तु	jantu	जलडमरुमध्य		जाने देना	jāna dēnā
छेडना	chōḍanā	जन्तु	jantu	जलडमरुमध्य	jaladamarōmadhai	जाने देना	jāna dēnā
छोडना		जनता		जलता हुआ		जाने देना	jāna dēnā
छेडना	chāḍanā	जनता	jantā	जलता हुआ	jaladā hōyā	जान भडना	jāna paḍanā
छोड़ा		जननी		जलदी	jaladē	जानकारी	jānkārē
छोड़िआ	chaḍayā	मात्रा	mātā	जलदी	jaladē	जानकारी	jānkārē
छोर		जननीः माता:		जलन		जान्त्र	
नेक	nōka	जन्म का		जलन	jalāṁ	जान्त्र	jāntō
छोरः नोकः		जन्म दा	jamma dā	जलना	jalāṁ	जानदार	jāndāra
ज		जन्मदिन		जलना	jalāṁ	जानना	jānnā
जूँ	jō	जन्मदिन	jamma darāṁ	जलसा		जाना हुआ	jāna hōyā
जुआ खेलना		जन्मभूमि		जलसा	jalasaha	जाना हुआ	jāna hōyā
जुआ खेलना	javā khēḍanā	जन्म सथान	jamma sathā	जलाना	jalāṁ	जाना हुआ	jāna hōyā
जुआ खेलना	javā khēḍanā	जनसमूह		जलाना	jalāṁ	जानी करना	jānī karanā
जैक		जनसमूह	jamāsamōha	जलाना	jalāṁ	जानी करना	jānī karanā
जैक		जनाब		जली		जानी करना	jānī karanā
जैक	jēka	जनाब	janāba	जली	jalē	जानी रखना	jānī rakhanā
जगत		जब		जली करना	jalī karanā	जानी रहना	jānī rahana
जगत	jagata	जरे	jadō	जवान		जानी रहिना	jānī rahinā
जंगल		जब कि		जवान	javā	जारी होना	jārī hōnā
जंगल	jangala	जरे कि	jadō kaha	जब कि	jadō kaha	जारी होना	jārī hōnā
अरण्यः जंगलः वनः		जब कि; जबकि;		जवाब देना		जारी होना	jārī hōnā

जाहिर है	जोर	झील	टीस
माफ़ है	sāfa hē	झेर	zōra
जिक्र		जोर घटाना	
मिवर	zakara	झेर घटाणा	zōra ghaṭānā
जितना		जोश	
मिशुं	jamhā	झेस्त	jōśa
जिधर		जोश आना	
मिपर	jadhara	झेस्त आणा	jōśa ānā
जिरह करना		जौहर	
उकरार करणा	takarāra karanā	झेहर	jōhara
जिल		ट	टेक
मिल	jala	झ	टक्कर
जिस जगह		झंकार	टेक
मिस जग्हा	jasa jagaha	झंकार	टेक
जिस समय		झूकाव	टक्कर
मिस मां	jasa samē	झुकाव	टुकडा
जिसने		झगडना	टुकडा
मिनु	janhē	झगडना	टुकडा
जीत		झगडा	ठगना
मिंत	jata	झगडा	ठग्डा
जीत लेना		झगडा: यद्दुः लडाई	ठग्डा
मिंत लैना	jata lēnā	झटका	ठग्डा
जीने वाला		झटका	ठग्डा
मिंतू वाला	jatana vālā	झटपट	ठग्डा
जीतना		झटपट	ठग्डा
मिंता	jatanā	झूठ	ठग्डा
जीभ		झूठ	ठग्डा
जीभ	jēbha	झूठ बोलना	ठग्डा
जीव		झूठ बोलना	ठग्डा
जीव	jēva	झूठा	ठग्डा
जीवधारी		झूठा	ठग्डा
पूटी	parānē	झूण्ड	ठग्डा
जीवन		झूण्ड	ठग्डा
जीवन	jēvarī	झूण्डः झान्डः	ठग्डा
जीवनी		झून्ड	ठग्डा
जीवनी	jēvanē	झून्ड	ठग्डा
जीवित		झून्डः झान्डः	ठग्डा
मिंदा	zandaha	झपटना	ठग्डा
जो		झरना	ठग्डा
जे	jō	झरना	ठग्डा
जो कुछ		झरेखा	ठग्डा
जे वृंश	jō kajha	झरेखा	ठग्डा
जो जो		झेलना	ठग्डा
जे जे	jō jō	झेलना	ठग्डा
जो न		झाडना	ठग्डा
जे नहीं	jō nahē	झाडना	ठग्डा
जोखिम का		झिझकना	ठग्डा
जेखम दा	jōkhama dā	झिखरणा	ठग्डा
जोड होना		झिडकना	ठग्डा
जे ड होणा	jōḍa hōnā	झिडवना	झिडकना
जोडना		झिलमिल	झिडकना
जे डना	jōḍanā	झिलमिल	झिडकना
जोतना		झीम	झिडकना
जे डना	jōtanā	झीम	झिडकना
			टीक
			टांग
			टांगना
			टांकना
			टांकना
			टांग
			टांगा
			टांगना
			टिकट
			टीक
			टीक बैठना
			टीक बैठना
			टीक होना
			टीक होना
			टीकठाक

ठीकठाक	dhēkaṭhāka	दंग पर	dhanga atē	तथापि	tada vē	तवारीख	tavārēkha
ठीकठाक	dhēkaṭhāka	दंगा उँउ	dhanga atē	उद वी	tada vē	उद्वारीभ	tavārēkha
ठीकठीक		दुङ्डना		तदबीर		तसवीर	
ठीकठीक	dhēkaṭhēka	भालूना	bhālanā	उदधीर	tadabēra	उम्हीर	tasavēra
ठीक-ठीक		ढब		तदापि		तह	
ठीक - ठीक	dhēka - ḥēka	द्वष	dhava	उदापि	tadāpi	उह	taha
ठोकर		ढेर		तनख्वाह		ताकत	
ठेके	ṭhōkē	झेर	ṛēra	उनख्वाह	tañkhavāha	उङ्कट	tāqata
ठोकर खाना		ढलकना		तनिक		ताकना	
ठुक्रान महिला	naqasāna sahanā	चलकना	ḍhalakanā	जरा	zarā	उङ्कना	takanā
ठोस		ढांकना		तप्त		ताजी खबर	
ठेस	thōsa	चपकना	ḍhapakanā	उपत	tapata	उम्ही खबर	tāzī khabara
ठौर		ढाल		तब		ताजी शराब	
ठौर	ṭhōra	चाल	ḍhāla	उंद	tadda	उम्ही स्राब	tāzī śarāba
ड		ढालू टीला या पहाडी		तब तक		ताड जाना	
डंक मारना	ḍanka māranā	चालूना	ḍhālanā	उंदू उंक	tadda takka	उड जाणा	tāda jānā
डबडबाना		ढीठ आदमी		तुम		ताडना	
डघडघाउटा	ḍabaḍabāūṭā	चीढ आदमी	ḍhēṭha ādamē	उंदू गी	tō hē	मंत्रव	mantava
ड्लबना		ढीत होना		तमाम		तान	
डुघना	ḍōbanā	चील होणा	ḍhēla hōnā	उभाम	tamāma	उन	tā
डमरूमध्य		ढील करना		तमाशे का		तारीख	
डमतुरूप	ḍamarōmaddha	चीला करणा	ḍhēlā karanā	उभासे दा	tamāsē dā	उतीख	tārēkha
डर		त		तमाशा		तारीख; तिथि;	
डर	dara	तै करना		उभासा	tamāśaha	ताल	
डर भयः		ते करणा	tē karanā	त्यागना		उल	tāla
डरना		तक		उआगाना	tayāganā	तालैक्य	
डरना	daranā	तक		तैयार		उआलैक्य	tālēkai
डरा हुआ		उंक	takka	उआर	tayāra	तिथि	
डरिआ तोटिआ	ḍarayā hōyā	तंग		तर्क करना		उतीख	tārēkha
डराना		उंग	tanga	उलील करणा	dalēla karanā	तारीख; तिथि;	
डराना	darānā	तंग करना		तरंग		तिरचा	
डरावना		उंगा करणा	tanga karanā	उलिर	lahara	उतीदा	tērachā
डरावना	ḍarāvanā	तुळ		तरंग		तिस पर	
डा-	dākaṭara.	छेटा	chōṭā	उलुण		तीस उंउ	tēsa atē
डा-	dākaṭara.	क्षद्रः छोटः तुळः		उरुट	tararṁ	तिस पर भी	
डाक्टर		तेज		उरुन्त		तीस उंउ वी	tēsa atē vē
डाक्टर	ḍākaṭara	उज	tēza	उरुन्त	taranta	तीक्ष्ण	
डाक्टर	dākaṭara	तेजः तेजः		तैरना	tēranā	तीन	
डांकना		तेजः		तैरना: पैरना:		तिन	
डांकना	ḍānkanā	तेजः	tēza	तरफ		तिन	
डालना		तेजः		उरद	tarafa	तो भी	
पाउंडा	pāūā	तेजः तेजः		तरसना		उं वी	tā vē
डौल		तेज आवाज		उरमना	tarasanā	तोड	
डौल	ḍōla	उज अदाज	tēza āvāza	तले		उेर्ड	tōda
द		तेज करना		उरमना		तोडना	
दक्कन		उज करणा	tēza karanā	उले	talē	उेरना	tōdanā
देवन	ḍhakarī	उज चलना	tēza calanā	तुल्य रूप		तोप	
दक्कन		उज चलना		उलिअ त्रुप	talai rōpa	उेप	tōpa
देवन	ḍhakanā	उजला होना		तलाश			
दक्कन	ḍhakanā	उडवा होणा	taḍakā hōnā	उलास	talāśa	थ	
देवना		तत्पर		त्वचा		थूक	
पैक्टा	dhakanā	उत्पर	tatapara	उद्वचा	tōcā	मुक	
दंग		तथ		उवारीख		थूकनांआ	
दंग	ḍhangā	मचाई	sacāē	उवारीख			

ਫੁਰਾ	ਦਿਲਲੀ	ਧੁੰਧਲਾ	ਧੀਰ
ਦੂਜਾ	dōjā	ਹਾਸਾ	hāsaha
ਦੂਸਰਾ ਕੋ		ਦਿਵ	
ਦੂਜਾ ਨੂੰ	dōjā nō	ਸੁੰਦਰ	sandara
ਦੂਸਰੀ ਬਾਰ		ਦਿਵਾਂ: ਸੰਦਰਾ: ਸਨਦਰਾ:	
ਦੂਜੀ ਵਾਰ	dōjī vāra	ਦਿਵਸ	
ਦੇਹ		ਦਿਨ	daṁ
ਦੇਹ	dēhaha	ਦਿਨ: ਦਿਵਸ:	
ਦਹਕਾਨਾ		ਦੀਪਕ	
ਦਹਕਾਨਾ	dahakānā	ਦੀਵਾ	dēvā
ਦੇਹਤ		ਦੀਰਘ	
ਦੇਹਤ	dēhāta	ਲੈਮੀ	lamē
ਦਹਨਾ		ਦੀਵਾਨਾ	
ਦਹਨਾ	dahānā	ਦੀਵਾਨਾ	dēvāha
ਦਾਗਨਾ		ਦੋ	
ਦਾਗਨਾ	dāganā	ਦੋ	dō
ਦਾਂਤ		ਦੋ ਚਾਰ	
ਦਾਂਤ	dānta	ਦੋ ਚਾਰ	dō cāra
ਦਾਂਤ		ਦੋਨੋਂ	
ਦੰਦ	danda	ਦੋਨਾਂ	dōnā
ਦਾਨ		ਦੋਨੋਂ ਮੌਂ ਸੋ ਕੌਨ ਸਾ	
ਦਾਨ	dā	ਦੋਨਾਂ ਵਿੱਚੋਂ ਕਿਹੜਾ	dōnā vacō kahārā
ਦਾਨ ਕਰਨਾ		ਦੋਪਹਰ ਕਾ ਖਾਨਾ	
ਦਾਨ ਕਰਣਾ	dāna karanā	ਦੁਪਿਹਰ ਦਾ ਖਾਨਾ	dōpahara dā kūhanā
ਦਾਮਾਦ		ਦੋਪਹਰ ਕਾ ਭੋਜਨ	
ਜੁਆਈ	javāē	ਦੁਪਿਹਰ ਦਾ ਭੋਜਨ	dōpahara dā bhōja
ਦਾਧਰਾ		ਦੋਬਾਰਾ	
ਦਾਧਰਾ	dāēraha	ਦੁਬਾਰਾ	dōbāraha
ਦਾਰੁਣ		ਦੋ਷	
ਦਾਰੁਣ	dārān	ਦੋਸ਼	dōsa
ਦਾਂਵ		ਅਪਰਾਧ: ਦੋ਷:	
ਦਾਂਵ	dānō	ਦੋ਷ ਲਗਾਉਣਾ	
ਦਾਸ		ਦੋਸ਼ ਲਗਾਉਣਾ	dōsa lagāūā
ਦਾਸ	dāsa	ਦੋਸ਼ੀਨ	dōśahē
ਦਿਕ ਕਰਨਾ		ਦੌਡ	
ਦਿੱਕ ਕਰਣਾ	daqqa karanā	ਦੌਡ	dōda
ਦਿਖਲਾਨਾ		ਦੌਡਨਾ	
ਦਿਖਲਾਉਣਾ	dakhavāūā	ਦੌਡਨਾ	dōḍanā
ਦਿਖਾ ਦੇਨਾ		ਦੌਡਾ	
ਵਿਖਾ ਦੇਣਾ	vakhā dēnā	ਭੱਜਾ	bhajayā
ਦਿਖਾਨਾ		ਦੌਰ	
ਦਿਖਾਨਾ	dakhānā	ਦੌਰ	dōra
ਦਿਨ		ਦੌਰਾਨ	
ਦਿਨ	darṁ	ਦੌਰਾਨ	dōrā
ਦਿਨ: ਦਿਵਸ:		ਦੌਰਾਨ	dōrā
ਦਿਮਾਗ		ਧ	
ਦਿਮਾਗ	damāg	ਧੂਆਂ ਦੇਨਾ	
ਦਿਲ		ਧੂਆਂ ਦੇਣਾ	dhavā dēnā
ਦਿਲ	dala	ਧਕਕਾ	
ਦਿਲ ਫੇਰਨਾ		ਧੱਕਕਾ	
ਦਿਲ ਫੇਰਨਾ	dala phēranā	ਧੱਕਕਾ	dhakaka
ਦਿਲ ਫੇਰਨਾ	dala phēranā	ਧਡਕਨਾ	
ਦਿਲ ਫੇਰਨਾ	dala phēranā	ਧਡਕਨਾ	dhadakanā
ਦਿਲ ਬਦਲਾ		ਧੁੰਧ	
ਦਿਲ ਬਦਲਾ	dala badalaha	ਧੁੰਧ	dhandha
ਦਿਲਲੀ		ਧੁੰਧ	

नथुनी		नष्ट करना		निःस्थेह		नियुक्त	
नधुनी	nathanē	नम्र वरण	naśāta karanā	निःस्थेह	ni: sanēha	नियुक्त	nēvakata
नयिया		नसल		निकट		नियत करना	
नधिआ	nathayā	नमल	nasala	नज्जरीब	nazadēka	निअउ वरण	naēta karanā
नदी		नसीबवर		निकट आना		नियत समय	
नदी	nadē	नमीधवर	nasēbōra	नज्जरीब आणा	nazadēka ānā	निअउ समां	naēta samā
नन्दा		नहाना		निकटम		नियंत्रण	
नंदा	nandaha	नहाउणा	nahāūā	निकटम	nakaṭatama	काष्ठु	qābō
नमक		नहीं		निकटवर्ती		नियम	
लुण	lō	नहीं	nahē	निकटवर्ती	nakaṭōratē	नियम	nēma
नमक डालना		नः नहीं		निकटस्थ		नियम करना	
लुण पाउणा	lōna pāñā	नहीं तो		निकटस्थ	nakaṭasatha	नियम वरण	nēma karanā
नमक लाना		नहीं तां	nahē tā	निकलना		निर्जन	
लुण लगाउणा	lōna lagāūā	अन्यथां नहीं तों		निकलना ना	nakalanā	निराजन	narajam
नमस्ते		नाक		निकलना ना	nakalanā naha	निर्णय	
नमस्ते	namasatē	नंक	nakka	निकलना ना	nakalanā naha	हैमला	fēsalaha
न्यून		नाखून		निकृष्टतर		निरंतर	
निमून	nēvarṁ	नाखुन	nākhō	निकृष्टतर	nakaraśātatara	लगाउतर	lagātāra
न्यूनतर		नाग		निक्षेप		प्रेरतः लगातारः	
निमूनतर	nēvantara	नागा	nāga	निक्षेप	nakaśēpa	निरुत्साह	
नया		नाच		निकास		निरुत्साह	
नया	navā	नाच	nāca	निकास	nakāsa	निर्दीपी	
नवा		नाचार		निग्रह		निरसी	
नया समाचार या वृतान्त		नाचारा		निग्रह	nagaraha	निर्दोष	
नवा समाचार जां दृतांत	navā samācāra jātānta	नाचारा	nacanā	निगलना		निरदेश	
न्याय		नाचीज		निगलना	nagalānā	निर्धन	
निआं	nayā	नाचीज	nācēza	निगलना	nagħabānē	निर्धारित	
न्याय		नाजुक		निगाह		निरपरत	
निआरिय	nayāē	नाजव	nāzaka	निगाह	nāzaka	निरपरत	naradhārata
न्यायाधीश		नाटक		निगलना	nāzara	निरुपद्रव	
जां	jajja	डरमा	ḍarāmaha	निगलना	nāzara	निरुपदरव	narapadarō
न्यायालय		नाथ		निचोड		निर्बल	
अदालत	adālata	नाथ	nātha	निचोड	nacōda	कमोर	kamazōra
अदालतः न्यायालयः		नाप		निचोडना		निर्मेय	
न्यायोचित		नेच	mēca	निचोडना	nacōdanā	निरमेष्टे	naramēē
निआरोचित	nayāyōcata	नाम		निज का		निर्मल	
नर		नाम	nāma	निज का	naja dā	निरमल	naramala
नर	nara	नाम रखना		निजी		निर्माण	
नरक		नाम रँखना	nāma rakhanā	निजी	najē	उमाती	asārē
नरकः नर्कः		नाम लेना		निडर	naḍara	निरलेज	
नर्क	naraka	नाम लैना	nāma lēnā	निडर	naḍara	निरलेज	naralajja
नरकः नर्कः		नामवरी		नित्य		निर्विकार	
नरक में		नामवरी	nāmōrē	नित्य	nata	निर्विकार	narōkāra
नरक विंस	naraka vacca	नालिश		नितान्त		निरालापन	
नर्म		नालिश		नितान्त	natānta	निरालापन	narālāpam
नरम	narama	नाश		निपट		निरीक्षण	
नरसिंघा		नाश करना		निपट	nabaṛa	जांच	jāñca
नरसिंता	narasangā	नाश वरण	nāśa karanā	निपट		जांचः निरीक्षणः	
नेवता		निःशब्द		निपुण		निरोग	
नेवता	nēvatā	निःस्थाप	ni: śabada	निपुण	napaṁ	निरोग	
नवीन		निःशब्दता		निबाहना		निरोग	
नवीन	navē	निःस्थापता	ni: śabadatā	निबाहना	nabāhanā	निरोग	narōga
नष्ट		निःशुल्क		निमित्त		निविड	
नष्ट	naśāta	भैंडउ	maphata	निमित्त	namata	निश्चय	nōda
				नियुक्त		निस्त्रा	naśacā
				नियुक्त		निश्चित	

निश्चित		पंक्ति		पेढ़		पद से अलग	
निश्चित	naśacata	वत्तर	qatāra	दरधउ	darakhata	पूर्व दृश्य	pada valō vakha
निश्चित रूप से		पक्ष		पडना		पदन्यास	
निश्चित रूप दृश्य	naśacata rōpa valō	पैख	pakha	पडना	paḍanā	पदन्यास	padanayāsa
निष्कपट		पक्षः पाखः		पडाव		पद्धति	
निष्कपट	naśakapaṭa	पक्ष करना		पडाव	paḍava	पद्वती	padotē
निषेध		पैख करना		पडना		पदवी	
मनही	manāhē	पक्ष लेना		पडना	paḍhanā	पदवी	padavē
निष्पक्ष		पैख लेना		पडना	paḍhanā	पदवीबल	
निष्पक्ष	narapakkha	पक्षी		पडना	paḍhanā	पदवीबल	padavēbala
निष्पक्ष		पैखी		पठा	paṭha	पैदा करना	
निष्पक्ष	naśaparabha	पक्षीय		पसा	paḍhā	पैदा करना	pēdā karanā
निस्संदेह		पक्षीषे		पठा जाना		पदार्थ	
निस्संदेह	narasandēha	पकाया		पसा जाना	paḍhā jānā	पदारथ	padāratha
निहायत		पकाया		पुण्य		द्रव्यः पदार्थः	
निहायत	nahāyata	पुकार		पुन	parṇ	पैदावार	
नीच		पुकार		पतझड़		फसल	
नीच	nēca	पुकारना		पतझड़	patajhaḍa	पुन	
नीचे		पुकारीदा		पत्ता		पुन	panha
हेठां	hēṭhā	पंख		पत्ता	pataha	पत्ता	
नींच मानव		खंभ		पत्ती		पत्ता	panā
नींच मरुँख	nēñca marñkha	पंख लगाना		पत्ती	patē	पनपना	
नीचे वाला		खंभ लगाउणा		पत्तर		पनपना	pampānā
हेठां वाला	hēṭhā vālā	पग		पत्तर	pathara	पैबन्द	
नींद		वदम	qadama	पतन होना		पैबंद	pēbanda
नींद	nēnda	कदमः पगः		पतन होना	patana hōnā	प्यार	
नील		पेच		पत्ती		पिआर	payāra
नील	nēla	पेच	pēñca	पतनी	patanē	प्यारः सेहः	
नीला		पूँछ		पत्र		पर	
नीला	nēlā	पूँछ	pōñcha	पत्तर	patara	उपरः परः	atē
नोक		पूछताछ		पुत्र		परे	
नोक	nōka	पूँछगिछ	pachagacha	पुत्र	pattra	परे	parē
छोः नोः		पछताचा		पतला		पुर	
नोचना		पटावा		पतला	patalā	पुर	pōra
नेचना	nōcanā	पूछना		पता लगाना		पैर	
नौकर रखना		पूँछा	pachanā	पता लगाना	patā lagāñā	पैर	
नौकर रखना	nōkara rakhanā	पञ्चायत		पताका		पैर	pēra
नौकरा-नी		पश्चाइत	pañjacāēta	पताका	patākā	पैरः पांवः	
नौकरानी		पेट		पति		जाहर	zāhara
नौकरानी	nōkarānē	दिँड़	ḍhadḍa	पत्ती	patē	प्रकट रूप से	
नौकरी		पट्टा		पत्ती		जाहर रूप दृश्य	zāhara rōpa valō
नौकरी	nōkarē	पैट्टा	patayā	पतियारा		प्रकृति	
प		पैट्टा		पतियारा	patēyārā	कुदरत	qadarata
पका		पैटी	patē	पथ		प्रकार	
पैका	pakā	पटरी		रसता	rasataha	पूर्वार	parakāra
पकड़		पटरी	paṭarē	पथः मार्गः रस्ता		प्रकाश	
पकड़	pakaḍa	पटरी		पृथक		पूर्वास	parakāśa
पकड़		पटरी	paṭarē	निर्देवला	navēkalā	परखना	
पकड़ लेना		पठाना		पथरी		परखना	parakhanā
पकड़ लेना	pakaḍa lēnā	भेजना	bhējanā	पथरी	patharē	प्रगति	
पकडना		पठाना		पथरीला		उर्वर्की	taraqē
पकडना	pakaḍanā	पठानाः भेजना		पथरीला	patharēlā	प्रचंड	
पकडना		पठार		पद		पूर्वं	paracañda
पकडना	pharānā	पठार	paṭhāra	पद		प्रजा	
पंक्ति		पेड़	pēda	पद	pada	ओहदाः पदः	

प्रजा		प्रबंध		पुरुष		परिमाण	
पूजा	parajā	पूर्वीय	parabandha	पुरुष	parakha	माप	māpa
पूर्ण		प्रभुत्व		प्रेस		परिमित	
मारा	sārā	पुत्रउद्ध	parabhatō	पैस	parēsa	परिमिति	paramata
पूर्ण दशा		प्रभात		प्रस्तुत		प्रिय	
मारा हालत	sārā hālata	पुत्रउ	parabhāta	पेसा	pēsa	फिआरा	payārā
पूर्ण रूप से		प्रभाव		प्रस्तर		प्रियतम	
मारा तुप वहें	sārā rōpa valō	पुत्राव	parabhāva	पुस्तर	parasatara	पती	patē
पूर्णतया		प्रभाव पूर्ण		प्रस्ताव		पतिः प्रियतमः	
पुरा	pōrā	पुत्राव मारा	parabhāva sārā	पुस्ताव	parasatāva	परिर्वन	
पर्णतयाः पराः		प्रेम		प्रस्थान		उच्चसीली	tabadēlē
प्रणय		प्रेम	parēma	पूस्थान	parasathā	परिवार	
पूर्णे	paramē	प्रमुख		प्रसन्न		परवार	
परंतु		पुम्	paramakha	धुम्	kñōśa	परिश्रम	
पर	para	परमपिता		खशः प्रसन्नः		स्क्रेवां	thakēvā
परंतः परन्तः		परमपिता	paramapatā	परस्पर		परिश्रमी	
पर्त		परमेश्वर		आपस विंच	āpasa vacca	उंदमी	adamē
परत	parata	रॅब्ब	rabba	प्रसिद्धी		परिष्कृति	
प्रत्येक		ईश्वरः परमेश्वरः		प्रृसिद्धी		परिष्कृति	
हर एक	hara aka	प्रमाण		पूरा		परीक्षण	
प्रत्येकः हर एकः		पूर्माण	paramā	पुरा	pōrā	पूरीक्षणा	parēkhayā
प्रत्यक्ष		परमात्मा		पूर्णतयाः पराः		परीक्षणः परीक्षा	
पूर्तुँख	paratakha	ईमद्वर	ēsōra	पूरा करना	pōrā karanā	परीक्षा	
प्रति		प्रयत्न		पुरा करना		परीक्षा	
पूर्ती	paratē	जड़न	jatarā	प्राकृतिक		परीक्षा करने वाला	
प्रतिज्ञा		प्रयत्नः यतः		बुदरती	qadaratē	परीक्षणः परीक्षा	
दाअदा	dāōha	पर्याप्त		पराक्रम		परीक्षणः परीक्षा	
प्रतिभा		समर्वेष	samarattha	पराकरम	parākarama	पल	
पूर्तीज्ञा	paratēbhā	प्रयास करना		प्राचीन		पल	pala
प्रतिरूप		केमिन वरटा	kōśāśa karanā	पूर्तीन	parācē	क्षणः पलः	
पूर्तीरूप	paratērōpa	प्रयोग		प्राण		पलट	
प्रतिष्ठा		पूर्जेग	parēvaga	पूर्ण	parā	पलट	palata
पूर्तीमात्ता	paratēśāthā	प्रयोजन		प्राणहीन		पलट जाना	
प्रतीक्षा		वर्ते	varatō	पूर्णचीन	parāhē	पलट जाना	palaṭa jānā
उडीक	aḍēka	परला		प्रातःकाल		पलटे में	
प्रतीक्षा करना		परला	paralā	पूर्तुँकाल	parāta: kāla	पलटे हिंच	palaṭē vacca
उडीक वरटा	aḍēka karanā	पूर्व		प्राप्त		पलटना	
प्रथम		पुरवा	pōrava	पूर्पत	parāpata	पलटना	palaṭanā
परिलः	pahalā	पूर्व का		प्राय		पल्ला	
प्रथमः पहले		पुरव दा	pōrava dā	आमतौर	āmatōra	पैला	palaha
प्रदर्शन		पर्वत		प्रायः		पुलिस	
ठुमाइस्त	namāēśa	परग़ज	pahāra	अक्सरः प्रायः		पुलिस	
प्रदेश		परवाह		प्रार्थना		पवन	
पूर्देस्त	paradēśa	परवाह	paravāha	अक्सरः प्रायः		पहन	pō
परदा		परवाहः प्रवाहः		अरदास	aradāsa	पवित्र	
परदा	paradā	प्रवाह		प्रारब्ध		पद्धित्र	pōtara
प्रधान		परवाहः प्रवाहः	paravāha	किसमत	qasamata	पशु	
पूणान	paradhā	परवाहः प्रवाहः		किसमतः प्रारब्धः भाष्यः		पसु	pašu
अध्यक्षः प्रधानः		प्रवीण		प्रारंभ करना		पेश करना	
परन्तु		नियुनः/माहर	napanāl māhara	अर्हं वरटा	aramabha karanā	पेश करना	pēsa karanā
पर	para	प्रश्न		परिणाम		पश्चात	
परंतः परन्तः		पूस्न	paraśam	नतीजा	natējaha	बाद	bāda
पैरना		परेशानी		परिपूर्ण		पश्चात्	
तेरना	tēranā	परेशानी	parēśānē	परिपुर्ण	parapōram	बाद	bāda
तैरनाः पैरना;		पुरुष		परिमाण		पेशी में	
प्रबंध							

पेशी में		पाठशाला		पिता		फट जाना	
पेस्टी विंस्च	pēstī vacca	पाठशाला	pāṭhaśālā	पिता	patā	दृट जाणा	phata jānā
पुष्प		पाठशाला: विद्यालयः		पिता होना		फूट डालना	
पुस्प	paśapa	पात्र		पिता होना	patā hōnā	दृट पाउण्डा	phōta pāñā
पुस्तक		पात्र	pāṭara	पिताजी		फटकना	
वित्ताष्ट	katāba	पाताल में		पिताजी	patājē	दृटवना	phaṭakanā
किताबः पस्तकः		पत्राल विंस्च	patāla balā vacca	पीछे	pachē	दृटवार	phaṭakāra
पसंद		पाना		पीछे आना	pachē ānā	दृटना	phaṭanā
पर्संद	pasanda	पाणा	pānā	पीछे लगना	pachē laganā	फूटना	
पर्संदः पसन्दः		पानी		पीछे लगना	पचेलगना	दृटना	phaṭanā
पसन्दः	pasanda	पाणी	pānē	पीछा करना		फेटना	
पर्संदः पसन्दः		जलः पानीः		पिंडा करना	pachā karanā	दैटना	phēṇtanā
पसली		पानी देना		पीटना		फबना	
पसली	pasalē	पाणी देणा	pānī dēnā	कुट्टा	kaṭanā	दैबना	phabanā
पसली		पाप		कुट्टा	kaṭanā	फेर	
पहुंच		पाप	pāpa	कुट्टा	kaṭanā	देर	phēra
पहुंच	pahañca	पार		कुट्टा	kaṭanā	फेर करना	
पहुंचना		पार	pāra	कुट्टा	kaṭanā	देर करना	
पूँजटा	pajanā	पार्श्व		पीठ		फेरा	
पहचानना		पार्श्व	pāraśō	पिंठ	paṭṭha	देरा	
गुण देस पढ़ाएना	gana dōśa pachānā	पालकना		पीड़ा		फेरा करना	
पहनना		पालकना	pālakanā	पीड़ा	pēḍā	फेरा	
पहिन्ण	paharīnā	पालना		पीतर्वण		फर्मा	
पहनाव	pahanāva	पालना	pālanā	पीतर्वण	pētōraṁ	दरमा	faramā
पहनाव		पांव		पीना		फर्श	
पहरा	paharā	पैर	pēra	पीना	pēnā	दरमा	faraśa
पहिरा		पैरः पांवः		पीब		फरिशता	
पहरा देना		पाशविक		पीब	pēba	दरिस्त्रा	faraśataha
पहिरा देणा	paharā dēnā	पाशविक	pāśōka	पीला		फ्रीज	
पहले		पाषाण		पीला	pēlā	फरीज	
पहिलां	pahalā	पाषाण	pāśā	पीला करना		फरीज	
प्रथमः पहले;		पाषाणमय		पीला करना	pēlā karanā	फरीज	
पहले से		पाषाणमये	pāśāmmaē	पीला पड़ना	pēlā paḍanā	फूल	
पहिलां दर्जे	pahalā valō	पास		पीला रंग		फूल उठना	
पहाड़		कोळ	kōla	पीला रंग	pēlā ranga	दुल उँठना	phala aṭhanā
पहाड़	pahāḍa	पास आना		पीला होना		फूल जाना	
पाहियागाड़ी		कोळ आणा	kōla ānā	पीला होना	pēlā hōnā	दुल जाणा	phala jānā
पहिअगाड़ी	pahayāgādē	पास पास		पीला डालना		फलतः	
पहिला		कोळ कोळ	kōla kōla	पीला डालना	pēlā ranga	दुलतः	phalata:
पलेठी दा	palēṭhī dā	पास से		पीस पाउटा	pēsa pāñā	फूलन	
पाख		कोळ दर्जे	kōla valō	पोळना		दुलन	phōlam
पैख	pakha	पिघलना		पुँझटा	pōñjhānā	फूलना	
पक्षः पाखः		पिघलना	paghalanā	पौळना	pōñchanā	दुलना	phalanā
पाख लगाना		पिछले		पैङ्घना		फलवती	
पैख लगाउणा	pakha lagāñā	पिछले	pachalē	पैङ्घना	pōñchanā	दुलवती	phalotē
पागल		गांतः पिछले;		फ		दुलवती	
पागल	pāgala	पिछला		फेंक		फुलवरी	
पाँच		पिछला	pachalā	मुँट	saṭṭa	दुलवरी	phalavārī
पंज	pañja	पिछली ओर		फेंक देना		फूला हुआ	
पैंचः पाँचः		पिछली दैल	pachalī valla	मुँट देना	saṭṭa dēnā	दुला होइआ	phōlā hōyā
पाँच		पिछवाडा		फूँकना		फलांग	
पंज	pañja	पिछवाडा	pachavārā	दुँखना	phōnkanā	दलांग	phalāṅga
पैंचः पाँचः		पिंड		फेंकना		फलांगना	
पाठ्यक्रम		पिंड	pañḍa	मुँटना	saṭanā	दैप्तना	tapanā
क्रेत्रम्	kōrasa	गांवः पिंडः		फट जाना		फैलाव	
कोर्सः पाठ्यक्रमः				फट जाना		दैस्त्राव	phēlāva

फ्लोट		बजाना		बंद		बैर	
दलेट	phalōṭa	वजाउणा	vajāūñā	बंद	banda	दसमाणी	daśamanē
फंसना		बजाय		बंदः बन्दः		बैर रखना	
दैमना	phāṁsanā	घनाए	bajāē	बैंद		दसमाणी रैमणा	daśamanī rakhanā
फैसला		बेटा		बैंद		बरतना	
दैमला	fēsalā	पुँत्र	patara	बैंदः बंदः		वरतना	varatanā
फेरिस्त		बेटी		बैंद		बरफ	
देहरिसत	phēharasata	यी	dhē	बैंद		बरड	barafa
फाड		बटोरना		बंद करना		बरफः बर्फः;	
ढाड	phāḍa	घटेरना	baṭoranā	बंद करना	banda karanā	बरड	barafa
फाडना		बैठक		बंद करनां बन्द करनां		बरफः बर्फः;	
ढाडना	phāḍanā	घैठक	bēṭhaka	बदल जाना		बरसना	
फांस लेना		बैठना		घसल जाणा	badala jānā	बरसना	barafa paḍanā
ढांस लैटा	phāṣa lēnā	घैठना	bēṭhanā	बदले मे		मैंह वरुना	mēha varhanā
फिर		बैठा		घसले विंच	badalē vacca	बुरा	bhēṭā
दिर	phara	घैठा	bēṭhā	बदले मे: बदले मे:		बुरा कहना	
फिर भी		बडा		बदले मे: बदले मे:		बैरा कहिणा	bhēṭā kahanā
दिरन् वी	phara vē	घडा	badā	घसले विंच	badalē vacca	बुराई	
फिरना		बडा		बदलना		बुराई	barāē
दिरना	pharanā	घहुउ	bahata	घसलना	badalana	बराबर	
फिल्म		बडा भारी		घसलना		बराबर	barābara
दिलम	falama	घडा भारी	badā bhārē	घसला देणा		घराघर	
फोडना		बढ के		घसला देणा		बल	
देडना	phōḍanā	घट दे	baḍha dē	घन जाना	banha jānā	जोर	zōra
फोन		बढ कर		घंद		बल तोडना	
देन	fō	घट कर	baḍha kara	घंद		जोर तेडना	zōra tōḍanā
फौरन		बढ जाना		घंदः बन्दः		बल्कि	
झैट्पैट	jhaṭapatiṭa	घट जाणा	baḍha jānā	घंदः बन्दः		सर्गे	sagō
ब		बढकर		घंदः बन्दः		बलवान	
बुक करना		घटवर	baḍhakara	घंदः बन्दः बन्द करनां		सल्वान	balavā
बैक बरणा	bakka karanā	बेढंगा	bē ḍhangā	घंद होना	banda hōnā	बेलातीत	
बकबक करना		बेढंगा	bē ḍhangā	बन्दूक		बेलातीत	bēlātēta
बघबघ करना	bakabaka karanā	बघना	baḍhanā	घंदूक		बुलाना	
बखरा		बघना		बन्दिश		बुलाना	
भाग	bhāga	घयना	vadhanā	बीरास	bandaśa	बुलाना	balānā
बखरा: भाग;		बढा हुआ		बन्दी गृह		बलि देना	
बगल		घच्छा गैटिआ	badhā hōyā	बन्दी घर	bandī ghara	बुराषानी देणा	qarabānī dēnā
बगल	baḡla	बढाना		बन्दीगृह		बस होना	
बगली		घयना	vadhānā	बंदीगृह	bandēgaraha	बस होना	
झेली	jhōlē	बढाना: बढानां		बन्धन		बस रोना	basa hōnā
बच्चे		बढाना		घंयन	bandham	बहक जाना	
धंसे	bacē	घयना	vadhānā	बना ठना		बहिक जाणा	bahaka jānā
बच्चा		बढानां बढानां		घटा ठना	banā ḥanā	बहुत अधिक	
धंचा	bacaha	बढिया	vadhayā	बनाना		बहुत सिआदा	bahata zayādaha
बच्चा: शिश;		घटिया		घटाउना	banāūñā	बहुत दूर	
बचा जाना		वाफिया		बनावट		बहुत द्युर	
बचा जाना	bacā jānā	वाफिया	vadhayā	घटाउना	banāūñā	बहुत द्युर	bahata dōra
बचाना		बेत		बनावट		बहुत भारी	
बचाना	bacānā	घैत	bēnta	घटाउना	banāvata	बहुत भारी	
बचाणा		बतलाना		बनिस्वत		बहुत भारी	bahata bhārē
बचाणा	bacānā	दैम्स्टा	dasanā	घनिस्वत		बहुत लोग	
बचाव		बतलानां बतानां		घनिस्वत		बहुत लोग	
बचाव	bacāva	बताना		घेपरवाह		बहुत लेक	bahata lōka
बचाव		दैम्स्टा	dasanā	घेपरवाह	bē paravāha	बहेतर	
बजालाना		बतलानां बतानां		बयान		सिहउर	bahatara
वजालिअउण	vajā layāū	बतलानां बतानां		सिआन	bayā	बहता हुआ	
बजाना		बंद		सिआन		हगादा होइआ	vagadā hōyā

बहुतायत		बादल	बीच	भेट करना
स्वतुर्गाइत्तु	bahatāēta	स्वादल	bādala	बेंट करणा bhēñṭa karanā
अधिकतां बहुतायतः		बांधना	बीकः में	भटकना bhaṭakanā
बहुतायत		स्वांपना	बांधनाः bāndhanā	भट्टी
स्वतुर्गाइत्तु	bahatāyāta	बाधा	बीच दा	बैठकदार
बहुधा		अर्जचन	aracarṁ	बैठकदार
स्वतुर्ग करवे	bahata karakē	बाप	विच्च विच्च	बैठकदार
बहन		साप	bāpa	बैठकदार
भैट	bhē	बापदादा	बीच में	भैठकदार
बहनं बहिनं		स्वापदादा	विच्च विच्च	भैठकदार
बहने वाला		बाबत	vacca vacca	भैठकदार
तुरङ्ग वाला	raṛhana vālā	मर्षय विच्च	sabandha vacca	भैठकदार
बहना		बार	गुजरना	भैठकदार
द्वगाणा	vaganā	द्वार	vāra	भैठकदार
बहुमूल्य		बारे में	बीतना	भैठकदार
वडमूला	vadamalā	स्वारे विच्च	गुजरना	भैठकदार
बहस		बारबार	बीता हुआ	भैठकदार
स्वहिम	bahasa	स्वारुषार्थ	गुजरिआ होइए	भैठकदार
बहस करना		बारीक	बीमार	भैठकदार
स्वहिम करणा	bahasa karanā	स्वरीक	बीमार	भैठकदार
बहादुर		बारीकः महीनः	बीमार	भैठकदार
स्वहादुर	bahādara	बाल	बॉक्स	भैठकदार
बहाना		स्वाल	बाकस	भैठकदार
स्वहानिआ	bahānayā	बाल बच्चे	बाकरम	भैठकदार
बहाव		स्वाल चेंचे	बोझ	भैठकदार
द्वहाअ	vahāi	बालक	बोझ सा	भैठकदार
बहिन		स्वालक	बोझ सिहा	भैठकदार
भैट	bhē	बावजूद कि	बोध	भैठकदार
बहनं बहिनं		स्वावजुद कि	बोध करना	भैठकदार
बाग		स्वावजुद कि	बोध करणा	भैठकदार
साग	bāg	बावडी	बोध करणा	भैठकदार
बागी होना		स्वाउडी	बोध करणा	भैठकदार
स्वागी होणा	bāgī hōnā	बास	बोलचाल	भैठकदार
बांचना		स्वास	बोलचाल	भैठकदार
संचरना	bāñcanā	बाहर	बोलना	भैठकदार
बाजार		स्वाहर	बोलना	भैठकदार
साजार	bāzāra	बाहरी	बोलना	भैठकदार
बांट		स्वाहरी	बोली	भैठकदार
दंड	vanda	बाहरी भाग	भ	भैठकदार
बाट जोहना		स्वाहरी भाग	भूखा रहना	भैठकदार
साट जोहना	bāta jōhanā	स्वाहरी भाग	भूखा रहिना	भैठकदार
बांटना		बाहुल्य	भंग करना	भैठकदार
संटना	bāñtanā	स्वाहुल्य	भंग करना	भैठकदार
बाण मारना		बिंगडा हुआ	भगवान्	भैठकदार
तीर मारना	tēra mārana	स्विंगडा होइए	भगवान्	भैठकदार
बात		बिल	भगवान्	भैठकदार
गॅल	galla	स्विल	भगवान्	भैठकदार
बात करना		बिलकुल	भगवान्	भैठकदार
गॅल करणा	galla karanā	स्विलकुल	भगवान्	भैठकदार
बातचीत		स्विलकुल	भगवान्	भैठकदार
गॅलधात	gala bāta	स्विलकुल	भगवान्	भैठकदार
बाद का		स्विलकुल	भगवान्	भैठकदार
स्वास्त दा	bāda dā	स्विलकुल	भगवान्	भैठकदार
बाद में		स्विलकुल	भगवान्	भैठकदार
स्वास्त विच्च	bāda vacca	स्विलकुल	भगवान्	भैठकदार

भरा पूरा	भारयवान	भौकना	मजा
बरिआ पूरा	bharayā pōrā	वडभागा	vadabhāgā
भूरा रंग		भाग्यशाली	
बुरा रंग	bhōrā ranga	ब्रातास्त्राली	bhāgaśālē
भरा हुआ		भांप लेना	
बरिआ तोटिआ	bharayā hōyā	समेंश्लेणा	samajha lēnā
भरोसा		भारयुक्त	
बरोसा	bharōsaha	ब्रातिउकउ	bhārēvakata
भूल		भारवत	
बुल	bhalla	ब्रातव्व	bhārōta
भूल करना		भारी	
बुल करणा	bhalla karanā	ब्राती	bhārē
भूल जाना		भाव	
बुल जाना	bhalla jānā	ब्राव	bhāva
भूल से		भाषा	
बुल वळे	bhalla valō	ब्राष्टा	bhāśā
भूलना		भिमो करना	
बुल्लना	bhalanā	बिवांकरणा	bhavāṅkaranā
भला		भिन्न	
बला	bhalā	बिंठ	bhanha
भला हुआ		भी	
बुलिआ तोटिआ	bhalayā hōyā	द्वी	vē
भलाचंगा		भीड	
बलाचंगा	bhalācangā	ब्रीड	bhēda
भली भांति		भीतर	
बली तरुं	bhalī tarahā	अंदर	andara
भवन		अंदरुं अन्दरुं भीतरं	
बद्धन	bhō	भीतर जाना	
भंवरजाल		अंदर जाणा	andara jānā
बंद्रवरजाल	bhanōrajāla	भीषण	
भविष्य		ब्रीस्न	bhēśarṁ
बरिंध	bhōkha	भोक	
भविष्यकाल सूचक क्रिया सहायकना		ब्रेक	bhōnka
बरिंसिअवाल मुचक वरिआ	bhōśāēkāla sōcak	भोकना	
भविष्यत		ब्रेक्ना	bhōnkanā
बरिंसिअत	bhōśāēta	भोग	
भेष		ब्रेग	bhōga
बेस	bhēśa	भोग करना	
भूषित		ब्रेग वरणा	bhōga karanā
मजाइआ तोटिआ	sajāyā hōyā	भोज	
भा बन्धु		ब्रेज	bhōja
बा पिअरे	bhā payārē	भोजन	
भाई		ब्रेजन	bhōjarṁ
भरा	bharā	भोजन करना	
भाग		ब्रेजन वरणा	bhōjana karanā
भाग	bhāga	भोजन देना	
बखुरां भाग;		ब्रेजन देणा	bhōjana dēnā
भाग करना		भोजनालय	
भाग करणा	bhāga karanā	ब्रेजनाला	bhōjanālā
भागना		भोजनोत्सव	
बुजणा	bhajanā	ब्रेजनेत्सव	bhōjanōtasō
भाय		भोर	
किसमत्	qasamata	सद्वेरा	savērā
किस्मतः प्रारब्धः भायः		भोरः सद्वेराः	
भायवान		भौकना	

मदद देना	मनोरंजक	मस्तिष्क	मान लेना
मर्द से देणा	madada dēnā	मनोरंजक	manōrañjaka
मुद्धा	मनोरथ	मस्तिष्क	masataśaka
भूँदा	madāa	भूँह	māna
मूँदना	मनोहर	भूँह	mānā
भूँदना	mōndanā	भूषभूरत	khōbasōrata
मुद्रा	मुफ्त	भूँह	mānā
भुदरा	madarā	भूढ़	manha
मृदुल	मुफ्त में	भैह	mēhaha
भूल	maradala	भैह पड़ना	mēha paḍanā
मैदान	मुमकिन	भैह पड़ना	mēha paḍanā
मैदान	mēdā	भैहव	sambhava
मदिरा	śārāba	भैहव	māhakanā
मराब	मूर्ख	भैहगा	mahangā
मधु	मूरख	भैहगा	mahangā
माहिद	मुरझाना	भैहगा	mahangā
मध्य शहदः	ब्रमलाउंडा	भैरिंगा	mahangā
मध्य	मरण	महत्वपूर्ण	mānam
विचार	vacakāra	मरन	माफः
मध्य में	मरना	मेरहनत का	māfa
विचार विंच	vacakāra vacca	मरना	माफः
मध्यम	मर्म	मेरहनत दा	māfā
मैंप	madha	मरम	मार
मध्यस्थित	मरा	मरम	māra
मधिअसवित	madhaēsathata	मरिआ	मार डालना
मधुर	मेरा	मरया	मार पाउंटा
मधुर	madhara	मरम	māra pāñā
मधुर भाषी	मरा हुआ	महान	रसता
मधुर भाषी	madhara bhāsē	मरया होइआ	रसता
मधुरता	मरोड	महाशय	मारना
मधुरता	madharatā	मरोड	māranā
मन्द	मल	महासागर	माल
मंद	manda	मल	māla
मंदः मन्दः	मूल	महासागर	माल असबाब
मन्द होना	mandha hōnā	महिला	māla asabāba
मंद होना	māla	मलो	मालिक
मनना	मैल छोडना	मले छोडना	mālaka
मनठा	मैल छोडना	मले छोडना	मालिश
मनभावना	मूल शब्द	बरीक	mālaśa
मन्डावना	mambhāvanā	बरीकः महीनः	मालिस
मनुष्य	मलना	महीन	मांस
मनुष्य	malanā	महीन	māsa
मनुष्य	मारूँख	महीन	मित्र
मनुष्य का	मलना	महीन	matara
मनुष्य का	maṛṅha dā	मलना	मिटर
मनुष्य जाति	मलाकात	मलना	मिट
मनुष्य जाति	maṛṅha jātē	मलाकात	maṇṭa
मनुष्य जाति: मानव जाति:	मलिन	मलाकात	मिले के
मनस	मलीन	मलाकात	मिल दे
मनस	maṛṅha	मलीन	mala dē
मना लेना	मवाद	माता	मिलजुल कर
मना लेना	marīsa	मवाद	malajala kara
मना लेना	मवादः स्वादः	मान	मिलना
मना लेना	manā lēnā	मवादः स्वादः	malanā
मनासिब	मशीन	मान	मिलना
मनासिब	maśē	मान	मिलना
मनासिब	मस्तक	मान करना	मिला
मनासिब	mathā	मान करना	malayā
मनोरंजक	मस्तिष्क	मान बढाना	मिला लेना
मनोरंजक	maśīñ	मान बढाना	malayā lēnā
		मान वधाना	मिलिआ लैटा

मिलाप	malāpa	यथार्थता	yathārathatā	रक्षा	rakhayā	रूपवान	rōpa vā
मीठा	maṭhā	यथोचित		रुकाव	rakāva	रूपान्तर	
मिँठा	maṭhā	उचित	acatta	रुकावट	rakāvata	रुपांतर	rōpāntara
मीठा करना		युद्ध		रुक्ख	rakha	रमणीय	
मिँठा करना	maṭhā karanā	लज्जाई	laṭāē	रुक्खं वक्षः	rakha chōḍanā	रमणीय	ramanē
मोटरगाडी		झगड़ा: यद्धः लडाईः		रुख	rakha	रम्य	
मेटरगाडी	mōṭaragāḍē	यद्यपि		रुखं वक्षः	rakha chōḍanā	रम्य	
मोटा		हालांकि	hālāṅkaha	रुख छोडना	rakha chōḍanā	रम्य	
मेटा	mōṭā	यदि		रुखं वक्षः	rakha chōḍanā	रस सेना	rasa lēnā
मोटा करना		मेवर	jēkara	रुखं वक्षः	rakha chōḍanā	रससी	
मेटा करना	mōṭā karanā	अगरः यदिः		रुखना	rakhanā	रॅसी	
मोटा होना		यदि न		रुखैल	rakhēla	रहने वाला	rahanēvālā
मेटा होना	mōṭā hōnā	मेवर नहीं	jēkara nahē	रुखवाली	rakhēla	रहना	rahanā
मोड		यन्त्र	yantara	रुपी	rākhē	रहस्य	
मेझ	mōṛa	यमलोक		रेखा	rēkhā	रहस्य	
मोडना		जमलेक	jamalōka	रेखा	rēkhā	रहस्य	rahassa
मेडना	mōḍanā	यह		रगड	ragadā	रहित	
मोबाइल		ऐह	ēhaha	रगड	ragadā	रहित	rahata
मेबाइल	mōbāēla	ये: यहः		रगडना	ragadanā	रहित होना	
मोमबत्ती		यह वा वह स्त्री		रगडना	ragadanā	रहित होना	
मेम्बत्ती	mōmabatē	ऐह जां उह इमउरी	ēha jā ōha asatarē	रगडना	ragadanā	रहाता होना	rahata hōnā
मोल		यह समय		रगडा	ragadā	राइफल	
मेल	mōla	ऐह समां	ēha samā	रगडा	ragadā	राइफल	rāephala
मोल का		यहां		रगडा	ragadā	राख	
मेल दा	mōla dā	सिंचे	athē	रुण	ragam	राख	rākha
मोल लगाना		या		रुण	ragam	राग	rāga
मेल लगाउणा	mōla lagāūā	जां	jā	रचना	racanā	राग	rāga
मोल लेना		यात्रा		रचना	racanā	राजगृह	
मेल लैणा	mōla lēnā	यात्रा	yātarā	रुचि	racē	राजगृह	rājagruh
मोह लेना		याद करना		रुचि	racē	राजमंदिर	rājamandir
मेह लैणा	mōha lēnā	याद करना	yāda karanā	रुचिकर	racakara	राजमंदिर	rājamandira
मोहना		यादगार		रुचिकर	racakara	राज्य	rājya
मेहना	mōhanā	यादगार	yādagāra	रेजगारी	rēzagārē	राज्य	rājya
मौन		यादगार	yādagāra	रेजगारी	rēzagārē	राजसभा	rājasabha
चुप	cappa	यार	yāra	रजनी	rajanē	राजसभा	rājasabha
य							
ये		यार्ड	yāraḍa	रजनी	rajanē	राजी करना	
ऐह	ēhaha	यारड	yāraḍa	रुट	rōṭa	राजी होना	
ये: यहः		यीशु		रेत	rēta	राजी होना	rāzī hōnā
यकृत		यीसु		रेत	rēta	रात	
याकृत	yakarata	योग्य	yayaśu	रल	rāṭa	रात	rāṭa
युग		लायिक	lāyaqā	रल	rāṭa	रात	rāṭa
युँग	yaga	योग्य होना		रत्न	rāṭa	रात	rāṭa
युगल		लायिक होणा	lāyaqā hōnā	रत्न	rāṭa	रात	rāṭa
जेझा	jōṛā	योग्यता		रत्न	rāṭa	रात	rāṭa
यत्र		योगता	yayaśu	रद्दी	rāṭa	रात	rāṭa
जेझा	jōṛā	योगता	yayaśu	रद्दी	rāṭa	रात	rāṭa
यत्र		योगता	yayaśu	रद्दी	rāṭa	रात	rāṭa
जतन	jatām	योगता	yayaśu	रद्दी	rāṭa	रात	rāṭa
प्रयतः यत्रः		योगता	yayaśu	रद्दी	rāṭa	रात	rāṭa
यथार्थ		योगता	yayaśu	रद्दी	rāṭa	रात	rāṭa
यथारथ	yathāratha	रक्त		रेन	rāṭa	रात	rāṭa
यथारथ	yathāratha	रक्त		रेन	rāṭa	रात	rāṭa
यथार्थतः		रक्त	raqata	रेन	rāṭa	रात	rāṭa
मृचाई	sacāē	रुकना		रेन	rāṭa	रात	rāṭa
यथार्थतः सत्यताः		रुकना		रेन	rāṭa	रात	rāṭa
र							
रक्त		रुप	rōpa	रुप	rōpa	राय	rāē
रक्त		रुपया	rōpaya	रुपया	rōpaya	राय देना	
रक्त		रुपिआ	rōpaya	रुपिआ	rōpaya	राय देना	rāē dēnā
रक्त		रुपवान	rakanā	रुपवान	rakanā	राय होना	

राय होना	लेग	लडी	लिंग भेद
राष्ट्रे होना	rāē hōnā	लेग	लडी
राष्ट्र		लग जाना	लदा हुआ
राष्ट्रतर	rāśatara	लंग जाणा	लगा jānā
राष्ट्रपति		लगे लगे	लगा lagē
राष्ट्रपति	rāśatara-pati	लंगे लंगे	लगे lagē lagē
रास		लगना	लेना
रास	rāsa	लगाना	लैना
रास्ता		लगभग	लेपटना
रसता	rasataha	लंगवंगा	लोग
पथः मार्गः रास्ता:		लगा हुआ	लम्बारूप
राह		लगा होइश्वा	लम्बारूप
रसता	rasatā	लगातार	लम्बा
राह देखना		लगातार	लम्बा
रसता देखना	rasatā vēkhanā	निरतरः लगातारः	लम्बा मैं
राह बताना		लगाना	लम्बा
रसता दसना	rasatā dasanā	लगाउणा	लम्बाँ
रिपोर्ट		लगाम	लम्बा
रिपोर्ट	rapōraṭa	लगाम	लम्बा
रोक		लगाव रखना	लम्बा
रोक	rōka	लगाउ रेखना	लम्बा
अटकावः रोकः		लघु	लम्बा
रोकना		लघु	लम्बा
रोकना	rōkanā	लघुतम	लम्बा
रोचक		लघुत्तम	लम्बा
रोचक	rōcaka	लघन	लम्बा
रोजगार		लंगाम	लम्बा
रोजगार	rōzagāra	लंगन करना	लम्बा
रोपना		लंगन करना	लम्बा
लाउणा	lāūā	लंगन करना	लम्बा
रोशनी		लंगुभार	लम्बा
रोशनी	rōśanē	लंगुभार	लम्बा
ल		लंगुभार	लम्बा
ले आना		लंगुभार	लम्बा
ले आना	lē ānā	लद्दू	लम्बा
ले जाना		लद्दू	लम्बा
ले जाना	lē jānā	लेटना	लम्बा
ले जाना	lē jānā	लिटना	लम्बा
ले लेना		लुटा देना	लम्बा
ले लेना	lē lēnā	लुटा देना	लम्बा
लै लैना		लुटा देना	लम्बा
लकडी		लडका	लम्बा
लकडी	lakaḍē	लडका	लम्बा
लक्षण		लुडा	लम्बा
लक्षण	lacharā	लुडा	लम्बा
लक्ष्य		लुडकी	लम्बा
लक्ष्य	lakaśā	लुडकी	लम्बा
लक्ष्य	lakēra	लुडना	लिखना
लक्षी		लुडना	लिखना
लक्षी	lakēra	लुडना	लिखना
लेख		लुडना	लिखना
लेख	lēkha	लुडना	लिखना
लेखा पत्र		लुडना	लिखना
लेखा पत्र	lēkhā patra	लुडना	लिखना
लेखापत्र		लुडना	लिखना
लेखापत्र	lēkhāpatra	लुडना	लिखना
लेग		लडी	लिंग भेद

व्यक्ति	vēkatē	वंश	k̄hāndā	विचारना	Vacāranā	विवश करना	majabōra karanā
दिअवती		भानुदान	k̄hāndā	विचारना	Vacāranā	मज्जबुर वरणा	majabōra karanā
जनं व्यक्तिः		वशी करना		विचारपति		विवाह	
वैयक्तिक		दमी करणा	vaśī karanā	अदालती	adālatē	दिआर	vēāha
दौषिंश्चात्र	vaēkatēka	वस्तु		विज्ञापना		विवाहः शादीः	
व्यक्तिगत		चीम	cēza	वितिअपना	vagayāpanā	विवाह करना	
दिअवतीरत	vēkatī gata	वस्तुत		विजय पाना	fataha pānā	दिआर करणा	vēāha karanā
व्यय करना		द्वावस्ती	vāqāē	ढऱ्हिप पाणा		विवाह करना	शादी करना
धरच वरणा	k̄haraca karanā	वस्त		विजयी		विवाहित	
व्यवस्था		धमउर	basatara	जेतु	jētō	दिआहिआ	vēāhayā
दिवसाधा	vavasathā	वसूल करना		विद्यमान		विशुद्ध	
व्यवसाय		द्वमुळ बरणा	vasōla karanā	मैमुद	mōjōda	भालम	k̄hālasa
पेस्ता	pēsaha	वह		उपस्थितः विद्यमानः		विश्राम	
व्यवहार		उह	ōha	विद्यापीठ	vadayāpēṭha	अराम	ārāma
मुभाई	sabhāi	वे: वहः		विद्यालय		विश्लेषण	
व्यवहारः स्वभावः		वह स्वयं		विद्यालयः		दिस्तेस्त	vaśalēśam
व्यस्त		उह आप	ōha āpa	पाठमाला	pāṭhaśālā	विश्व	
दिअसत	vāsata	वहाँ		पाठशालाः विद्यालयः		संभार	sarṁsāra
व्याख्या		उुषे	athē	विद्वान	vadavā	विश्वः संसारः	
दिआधिका	vēākhayā	वहाँ वहाँ		विदा के समय का सलाम		विश्व लोक	
व्याख्यान		वहाँ		विदा दे समें दा मलाम	vadāā dē samē dā	संभार लेक	sarṁsāra lōka
दिभिआन	vakhayā	उुषे	athē	विदा होना		विश्वास	
व्यापार		वहाँ वहाँ		विदा होना	vadāā hōnā	दिस्तास	vaśavāsa
द्वपार	vapāra	वही		विधान		विश्वास करना	
वर्क		उही	ōhē	विधान		दिस्तास करणा	
दरव	varaqa	वाक्य		विधान		विश्वास करना	
वर्ग		द्वाक	vāka	विधानसभा		विशेष	
दरवा	varaga	वाट जोडना		विधानसभा	vadhāsabha	विशेषतः	
वरण		द्वाट जेडना	vāṭa jōḍanā	विधिवत्		विशेषतः	vaśēśata:
दरण		वादा करना		विधीद्व	vadhī vata	विशाल	
दरणः वर्णः		घचन बरणा	bacana karanā	विपत्ति		दिस्ताल	vaśāla
वर्ण		वायुमंडल		आङ्गुठ	āfata	विषम	
दरण		द्वायुमंडल	vāyōmaṇḍala	विपद		ओँधा	ōkhā
वरणः वर्णः		वायुयान		विपद	vapada	कठिनः विषमः	
वर्णन		हवाई जगाज्ज	havāī jahāza	विपदा		विषय	
दरणन		वार्तालाप		सिपुत्रा	bapatā	दिस्ता	vaśā
वर्णन करना		द्वारतालाप	vāratālāpa	विपर्यय		विस्तीर्ण	
दरणन वरणा	varanna karanā	वास्तव में		विपदा		दैलिआ	phēlayā
व्रत		द्वमउद विंच	vāsatō vacca	गारबारेह		विस्मय	
दरउ	varata	वास्तविक		विपुल		अमसरज	asacaraja
व्रत रखना		अमली	asalē	दैङ्गा	vadā	बोट देना	
दरउ रंखणा	varata rakhanā	असलीः वास्तविकः		विभक्ति		देट देणा	
वर्तमान		वाह वाह		विभवती	vabhakatē	देट देणा	vavaṭa dēnā
दरउमान	varatamā	द्वाह द्वाह	vāha vāha	विभाजन		श	
वरन्		विभात		दिभाजन	vabhājanā	शक्ति	
घलकि	balakaha	पूमिंप	parasadha	विरत		मैक्ती	śakatē
वर्ष		विंग		दैरारी	vērāgē	शरख	
माल	sāla	दिंता	vanga	विरुद्ध		मधम	śakħasa
वर्ष सालः		विचलन		दिहुँप	varōdha	शूटिंग	
वर्षा		दिचलू	vacalarā	विराम		मूर्टिंगा	śōtanga
दरभा	varakhā	विचार		दिराम	varāma	शत	
वेल बूटा		दिचार	vacāra	विलम्ब से		सत	śata
देल वहुटी	vēla vahōtē	विचार फल		दिलेस द्वैङ्गे	valamaba valō	शुद्ध	
वश		दिचार फल	vacāra phala	विवेक		मुँप	śadha
दम	vasa	विचारना		दिवेक	vavēka	शून्य	

शून्य		शेष रहना		शिष्टता		संकीर्ण	
मिठर	safara	घारी रहिना	bāqī rahanā	सिस्तरा	śāśatā	मंबीरण	sankērāṇ
शपथ		शुक्र		शिष्य		सुख	
मर्तु	saharāṁ	भुमक	khaśaka	चेला	cēlā	मुख	sakha
शपथ देना		शह देना		शिष्यगण		सुख का	
मर्तु देणा	saharāṁ dēnā	मृति देणा	śahi dēnā	मिस्तिगताण	śāśāēgarāṁ	मुख दा	sakha dā
शब्द		शहद		शीघ्र		सख्त	
मृष्ट	śabada	मृष्टि	śahada	जलसी	jaladē	मृष्ट	saķhata
शब्द करना		मधः शहदः		जलसी शीघ्रः		सुखद	
मृष्ट वरणा	śabada karanā	शहर		शीघ्रता		मृष्ट	sakhada
शुभ		मृति	śahara	जलसी नाल	jaladē nāla	सुखदा	
मृत	śabha	शांत		शीत		मृखदा	
श्याम		मृंउ	śānta	मीउ	sēta	सुखदायक	
मिश्राम	śayāma	शांतः शान्तः		शीतल		मृखदाइव	sakhadāēka
शेर भाग		शांत करना		मीउल	sētala	सुखना	
मेर भाग	śēra bhāga	मृंउ वरणा	śānta karanā	शीतल पेय		मृखना	sakhanā
शुंग		शांत होना		मीउल पाणी	sētala pānē	संखा	
मर्तुंगा	śaranga	मृंउ होणा	śānta hōnā	शीतलता		गिण्डी	gantē
शरण		शादी		मीउलता	śētalatā	गणनाः गिनतीः संखाः	
मरन	śararāṁ	विआह	vēāha	शीर्ष		सखा	
शरण देना		विवाहः शादीः		मिखर	sakhara	मंती	sangē
मरन देणा	śarana dēnā	शादी करना		शिखरः शीर्षः		सूखा	
शरण स्थान		विआह वरणा	vēāha karanā	शोकार्त		मैंकारा	sakayā
मरन मधान	śarana sathā	विवाह करणाः शादी करनाः		मैकारत	śōkārata	सखी	
शर्त		शादी शुदा		शोधना		महेली	sahēlē
मरत	śarata	विआह मुदा	vēāha śadaha	मैयना	śōdhanā	संगत	
शरद		शान्त	śānta	शोभा देना		मंगत	sangata
मरद	śarada	शांतः शान्तः		मैत्रा देणा	śōbhā dēnā	सुगंधित	
श्रमसाध्य		शाप		शोर		भुम्बुदार	khōśabōdāra
मृष्मसाधिक	śaramasādhai	मरप	sarāpa	रौंझा	rōlā	सुगंध	
श्रवण		शाप देना		स		मूर्गीय	sagandha
मुण्ड	saṁṁṝ	मरप देणा		से		संगम	
श्रेष्ठ		शामिल		ह्लैं	valō	मंगम	sangama
मृप्स्ट	sarēśāta	मामिल	śāmala	संकट		सुगम	
श्रेष्ठता		शायद		मंकट	sankaṭa	मूर्गम	sagama
मरेस्टर्ता	sarēśātata	माप्सिट	śāyada	संकट पथ		सुगम करना	
श्री		शारीरिक		मंकट रमता	sankaṭa rasataha	मूर्गम करणा	sagama karanā
मी	śarē	मरीरक		सैकडा		सगर्द	
शरीक होना		शावक		मैकडा	sēkaḍā	हंकारी	hankārē
मरीक होणा	śarēka hōnā	मावक	śāvaka	सकना		गर्वितः घमंडीः सगर्दः	
शरीर		शास्त्रज्ञ		मैकडा		संगीत	
मरीर	sarēra	मामतरगिअ	śāsataragai	मैकडा	sakanā	मंगीत	sangēta
शलाका		शासन करना		सुकर		सूंघना	
मलाका	śalākā	मामन वरणा	śāsana karanā	मूरे	sakē	मूंग्णा	sanghanā
श्वेत		शिक्षालय		संकरा		संघर्ष	
सिंटा	caṭā	मिक्षालये	śakaśālaē	मंकरा	sankarā	मैंपरस	sangharaśa
श्वेत रंग		शिकार		सकल		सच पूर्वक	
सिंटा रंगा	caṭā ranga	मिक्षार	śakāra	मैकल	saqala	मैंच भरिआ	saca bharayā
श्वेतत		अहेणः आखेणः शिकारः		संक्षेप		सच्चा	
मृदेवत	śavēvata	शिखर		मैक्षेप	sarñkhēpa	मँग	sacā
श्वेतन		मिखर	sakħara	सूक्ष्म		सचेत	
मृदेवत		मिखरः शीर्षः		मूष्म	sōkhama	मुचेत	sacēta
श्वेतन		शिशु		संक्षिप्त		सचेतः सावधानः	
मृदेवत		घंसा	bacaha	मौखिपत्र	sarñkhapata	सचेतन	
श्वेतन		बच्चाः शिशुः		संकीर्ण		हुम्सिआर	haśayāra

सूचना		संताप		सुन्दर		संबंध	
मुचना	sōcanā	मंत्रप	santāpa	मुंदर	sandara	मंशय	sambandha
सचमुच		सुथरा		दिवः संदरः सुन्दरः		संबंधः सम्बन्धः	
मचमुच	sacamacca	माह	sāfa	सन्ध्या	sandhayā	संबंध में	
संचार		सथरां साफः साफः		मीणिका		मंशय इच्छ	sambandha vacca
मंचार	sañcāra	स्थूल		सुत्र		सबव	
सूची		मधुल	sathōla	मूँन	sanha	मध्यं	sababba
मुची	sōcē	स्थान	sathā	सुनना		सबेरे का	
सूचीपत्र		मथान		मुठना	sannā	मधेरे दा	sabērē dā
लिमट	lasata	स्थान में		सेह		सबसे कम	
सूजन		मथान इच्छ	sathāna vacca	पिअर	payāra	मञ्जुरे षट्	sabhatō ghatta
मेज	sōja	स्थापित		प्यारं सेहं		सुबह	
सूजना		मथापत	sathāpata	सुना		मदेरे	savērē
मुञ्जना	sajanā	स्थायित्व		मुणिआ	sanayā	सभ्यता	
सजा देना		मधिरता	satharatā	सप्ताह		मधिअता	sabhētā
मैन्जिआ देणा	sajayā dēnā	स्थायित्वं स्थिरताः		हफते	hafatē	संभव	
सूजा हुआ		स्थिति		सपना		मंभव	sambhava
मैन्जिआ होईआ	sajayā hōyā	हालत	hālata	मुद्रना	safarīna	ममकिनः संभवः	
सजाधजा		दशः स्थितिः		संपूर्ण		संभवतः	
मनापना	sajādhajā	स्थिर		संपूर्ण	samapōrana	मंभवतः	samabhōta:
सजाना		मधिर	sathara	स्पर्श		संभवतः	
मैन्वरना	sanavāranā	मधिरता	satharatā	छोह	chōha	सभा	
सजाना: संवरना:		स्थायित्वं स्थिरताः		स्पष्ट		मभा	sabhā
सजीव		सुंदर		सपैस्ट	sapaśāta	सभा करना	
मनीव	sajēva	मुंदर	sandara	स्पष्टतः		मभा करना	sabhā karanā
सटना		दिवः संदरः सुन्दरः		सपैस्टः	sapaśātata:	सभा जोडना	
चिपकणा	capakanā	सदैव		संगदन		मभा जोडना	
स्ट्रीट		हमेसां	hamēsā	मैपादन	samapādān	सभापति	
मटरीट	sātarēṭa	सद्वश		सफेद		मभापती	sabhāpatē
सडक		योगा	yōga	मरेद	safeda	संभाव्य	
मटक	saḍaka	सदेश		सफेदः सफेदः		मंभाव्य	samabhāvai
सडक		मुनेहा	sanēhā	सफेद		सभी	
मझक	saraka	सद्वश होना		मरेद	safeda	मारे	sārē
सडा हुआ		योगे होना	yōga hōnā	सफेदः सफेदः		सभी कुछ	
मडा होईआ	saḍā hōyā	सुदृष्ट		सफेद करना		मारे कुछ	sārē kajha
सत		मुस्त्र	sadaraśāta	मरेद वरणा	safeda karanā	सम	
मउ	sata	सदा		सफेदी		बराबर	barābara
सूत		हमेसा	hamēsāha	मरेदी	saphēdē	बराबरः समः	
मुउ	sōta	सदाः हमेशाः		सफल		सम करना	
सेत मेत		सदोष		मरल	safala	बराबर वरणा	barābara karanā
पुल भेत	pala mēta	अपराधी	aparādhē	सफल होना		समूचा	
सत्कार		अपराधीः सदोषः		मरल होना	safala hōnā	समूचा	samacā
आदर	ādara	संध्य		सफा		समद्वा	
सत्य		मीणिश	sandhai	मढा	safāha	समजा	samajha
मैच	saca	संध्या		सब		समझना	
सत्य करना		साम	śāma	मव	sabha	समझना	samajhanā
मैच वरणा	saca karanā	सैन		सब ओर		समझाना	
सत्यता		मैन्त	sēnta	मव वैल	sabha valla	समझाउना	samajhāūā
मैचाई	sacāē	सन्तान		सब कुछ		समुद्र	
यथार्थतः सत्यताः		ओलाद	ōlāda	मव कुँश	sabha kajha	ममुंदर	samandara
स्त्री		ओलादः सन्तानः		सब का सब		सम्पूर्ण	
ईमउरी	asatarē	सन्तोष		मव दा मव	sabha dā sabha	मंपुरन	samapōrām
सताना		मंत्रेष	santōśa	सब रूप से		सम्प्रदाय	
खिशाउणा	khajhāūā	सन्द्रक		मव त्रूप वल्ले	sabha rōpa valō	मंपुराई	samaparadāē
संताप		मंदुक	sandōqa	संबंध		सम्बन्ध	

सम्बन्ध	sambandha	समाप्त	khatama	सर्वोच्च	sarōvacca	संवारना	sanavāranā
संबंधः सम्बन्धः				सर्वोत्तम		संजानाः संवारनाः	
सम्भवतः	samabhōta:	अंतः समाप्तिः	anta	सर्वोत्तम	sarōvatama	सवाल	
संभवतः सम्भवतः		अंतः समाप्तिः		सराय		सदाल	savāla
समभाग		स्मार्ट		सराए	sarāē	सुविधा का	
घराघर तिंसा	barābara hasaha	समारट	samāraṭa	सरासर		समृलुत दा	sahōlata dā
सम्भावित		समीप	nērē	सरासर	sarāsara	स्वीकारना	
संभावित	samabhāvata	नेत्रे		सराहना		सहीकारना	savēkāranā
सम्भाषण		समीर		सांशास्त्री	śābāśē	संशय करना	
संभाषण	samabhāṣaṇ	समीर	samēra	सुलेख		संशोधित	
सम्मुख		संयम	sañjama	सुलगाणा	salagāñā	संस्थित	samśōdhata
सम्मुख	sammakha	संयोग		सलगाउणा	salagāuṇā	सुस्त	
सम्मति		संयोग से	sañjōga	सलील	salēla	सुस्वर	
संभती	samatē	संयोग वल्ले	sañjōga valō	सर्वकीय		सुस्वर	sasōra
सम्मेलन		सुर	dēvatā	सर्वकीय	sōkēē	संसार	
समेलन	samēlaṁ	देवता		सर्वत्र		संसार	sarṁsāra
सम्मान		सुरक्षित		सर्वत्र	āzāda	सहकारी	
सम्मान	sammā	सुरक्षित	sarakhāta	आजाद		सहकारी	sahakārē
समय		सरकार		स्वत्व		सहज	
समय		सरकार	sarakāra	अपर्ण्त	apantta	सहज	
समय काटना		सुर्ख		सेवन		सहन	
समय काटना	samā kaṭanā	सुर्ख	sarakha	सेवन	sēvarañ	सहन	sahana karanā
समय काटना		सुर्ख रंग		स्वप्न		सहन	
समय काटना		सुर्ख रंग	sarakha ranga	स्वप्न	sōparañ	सहन	sahanā
समरण		सुरंग		स्वप्न देखना		सहमत होना	
गिरन	samaram	सुरंग	saranga	स्वप्न देखना	sōpana vēkhanā	सहमत होना	sahamata hōnā
समर्थ		सूरज		स्वभाव		सहमाना	
समरथ	samaratha	सूरज	sōraja	सुभाव	sabhbāi	डराउणा	ḍarāuñā
समर्पण		सूरजः सर्वः		स्वभावः स्वभावः		सहस्र	
समरपण	samaraparñ	सरदार		स्वयं		सहस्र	sahasatara
सम्वाद		सरदार	saradāra	आप	āpa	सहायक	
संवाद	sanavāda	सरदी	saradē	स्वयंकृत		सहायक	sahāyaka
संवाद		सरदी		सर्वाईकूट	sōenkarata	सहायता	
समस्त		सर्प		स्वर		सहायता	sahāyata
कुलः समस्तः	kala	संप	sappa	आवाजः	āvāza	सहारा	
समस्या		संपर्कः सांपः		स्वर्गीय		सहारा	sahārā
समैस्या	samasayā	सुरूप		सर्वरीते	sōragēē	आश्रयः सहारा	
समाचार		सुरूप	sarōpa	सवेरा		सही	
समाचार	samācāra	आकारः सरूपः		सर्वेरा	savērā	ठीक	ṭhēka
समाज		सूर्य		भोरः सवेरा		ठीकः सहीः	
समाज	samāja	सूरज	sōraja	स्वागत		सही करना	
समाधान		सूरजः सर्वः		सदागत		ठीक वर्तना	ṭhēka karanā
समाधान	samādhā	सरल		सदागत	savāgata	सहेदर	
समान		सरल	sarala	स्वाद		सहेदर	sahōdara
समान	sāmā	सर्व		सदाद	savāda	साइट	
अनुरूपः समानः		सर्व	sarō	मवादः स्वादः		साइट	sāēta
समान होना		सर्वथा		स्वाधीन		साइट	
समान होना	sāmāna hōnā	सर्वथा	sarōthā	मवादीन		साक्ष्य	
समाना		सर्वदा		सवारना	savādhē	गवाही	gavāhē
भरना	bharanā	सर्वदा	sarōdā	सवारना		गवाहीः साक्ष्यः	
भरना भरना		सर्वोच्च		संवारना	savāranā	साग भाजी	

सागर	sāgara	साल	sāla	सीचना	sēñcanā	हतोत्साह	hatōtasāha
सांगर	sāgara	माल	sāla	सीध में	sēdha vacca	हृदय	haradā
सांटना	sāñtanā	वर्ष सालं		सीधे से		हपता	
सांटना	sāñtanā	सावधान		मिंपे दृष्टें	sadhē valō	हठदा	haphadā
सात		मुचेत्	sacēta	सीधा	sadhā	हृबहू	hōbahō
मैत्र	satta	सचेत् सावधानं		मिंपा	sadhā	तुष्टु	hōbahō
साथ		सावधानी		सीधा होना	sadhā hōnā	हम	
नाल	nāla	मादपाती	sāvadhānē	सीना	sēha	माँ	sānō
साथ जाना		सांचला		सीमित	sēmata	हम को	
नाल जाना	nāla jānā	मांदला	sānōlā	सोख लेना	sōkha lēnā	माँ	sānō
साथ में		साँस		सोखना	sōkhanā	हमें हम को:	
नाल विंच	nāla vacca	माह	sāha	सोच	sōca	हमला	hamalaha
साथ रहना		सांस	sāsa	सोचना	sōcanā	हमेशा	hamēśaha
नाल रहिना	nāla rahanā	सांस लेना		सोचा	sōcā	हमेशा:	
साथ से		सांस लैदा	sāsa lēnā	सोचना	sōcanā	हमेशा:	
नाल वहें	nāla valō	साहब		सोचा	sōcā	सदा: हमेशा:	
साथ साथ		साहिष	sāhaba	सोचना	sōcanā	हमारा	
नाल नाल	nāla nāla	साहस		सोना	sōnā	माड़ा	sādā
साथ होना		माहस	sāhasa	सोना	sōnā	हर	
नाल होना	nāla hōnā	सिकना		सौ	sō	हर एक	
साधन		मिकना	sakanā	सौदा		हर एक	
मापन	sādhārī	सिकोडना		सौदा	sōdā	प्रत्येक; हर एक;	
साधारण		मिकेडना	sakōḍanā	सौपना		हर ओर	
मायारण	sadhārānī	सिटकिनी		सौपना	sōpanā	हर वैल	hara valla
सानंद		चिटकटी	caṭakanē	सौभाष्य		हरेक	
मानंद	sānda	सितारा		सूभाष्य	sabhāga	हरेक	harēka
सांप		मिचारा	satāraha	सूभाष्य		हरदम	
मैप	sappa	सिद्ध		सूभाष्य		हरदम	haradama
सर्फ़ सांपः		मिंप	sadha	सौपना		हरदम	
साफ़		सिद्धांत		सौपना	sōpanā	हरदम	haradama
माफ़	sāfa	सिद्धांत		सौपना	sōpanā	हरयाली	
सथरां साफ़ः साफ़ः		मिंपांत	sadhānta	हुक्मत		हरयाली	
साफ़		सिर	sara	हुक्मत		हरयाली	
माफ़	sāfa	मिर	sara	हुक्मत	hakōmata	हरयाली	harayālē
सथरां साफ़ः साफ़ः		सिर घूमना		हैंग		हरिष्ठ	
साफ़ करना		मिर घूमना	sara ghamanā	हैंग	hēṅga	हरिष्ठ	haraśata
माफ़ करना	sāfa karanā	सिर्फ़		हजार		हरा	
साफ़ साफ़		मिरद	sarafa	हजार	hazāra	हरा	harā
माफ़ माफ़	sāfa sāfa	सिलसिला		हटाना		हरा भरा	
सामने		मिलमिला	salasalahā	हटाना	vadārānī	हरा भरा	harā bharayā
माहमने	sāhamanē	सिलसिलाहट		हृष्णी		हैरान	
सामने आना		मिलमिलाहट	salasalāhaṭa	हृष्णी	haḍē	हैरान	hēṛā
माहमने आना	sāhamanē ānā	सिलाइ		हृष्णी	haḍē	हैरान	hēṛā
सामना		मिलाई	salāē	हृष्णी	haḍē	हैरान	hēṛā
मामना	sāmanā	सिवा इसके		हृष्णी	haḍē	हैरान	hēṛā
सामान्य		मिवा इसमे	savā asadē	हृष्णी	haḍē	हैरान	hēṛā
ईंके जिरे	akō jahē	सिवाय		हृष्णी	haḍē	हैरान	hēṛā
सायंकाल		इस्लाहा	alāvaha	हृष्णी	haḍē	हृष्णी	hēṛā
माईंकाल	sāñkāla	अतिरिक्त; सिवायः		हृष्णी	haḍē	हृष्णी	hēṛā
सार्वजनिक		सीक		हृष्णी	haḍē	हृष्णी	hēṛā
मार्वजनिक	sārōjanka	मीक	sēnka	हृष्णी	haḍē	हृष्णी	hēṛā
सारस		सीखना		हृष्णी	haḍē	हृष्णी	hēṛā
मारस	sārasa	मीधना	sēkhanā	हृष्णी	haḍē	हृष्णी	hēṛā
सारांश		सीग		हृष्णी	haḍē	हृष्णी	hēṛā
मार्म	sāramāśa	मींग	sēnga	हृष्णी	haḍē	हृष्णी	hēṛā

हल का फल	halla dā phala	हारा हुआ	hārayā hōyā
हैल दा फ्ल		हारिआ होइआ	
हलका		हाल का	
हलवा	halaqaha	हाल दा	hāla dā
हलका काम		हाल पर	
हलवा दीम	halaqā kama	हाल उते	hāla atē
हलवान		हाल में	
हलवान	halavā	हाल विंच	hāla vacca
हैलो		हास जनक	
हैले	hēlō	हस जनक	hasa janka
हवेली		हास्य	
हवेली	havēlē	हासिअ	hāsai
हवा		हित	
हवा	havā	हिंत	hatta
हवा देना		हितकर	
हवा देणा	havā dēnā	हितकर	hatakara
हवा भरना		हिम	
हवा भरना	havā bharanā	हिम	hama
हवाई		हिस्सा	
हवाई	havāē	हिंसा	hasaha
हवास		हॉर्न	
हवास	havāsa	हारन	hāram
हस्त		हो जाना	
हस्त	hasata	हो जाना	hō jānā
हँसना		हो सकता है	
हँसना	har̄sanā	हो सकदा है	hō sakadā hē
हंसना		होटल	
हंसना	hasanā	होटल	hōṭala
हंसी करना		होड	
हंसी करना	har̄sī karanā	होड	hōḍa
हाँ		होड बदना	
हाँ	hā	होड बदना	hōḍa badanā
हाँ करना		होडी होडा	
हाँ करना	hā karanā	होडी होडा	hōḍī hōḍā
हांकना		होनहार	
हांकना	hāñkanā	होनहार	hōñhāra
हाजिर		होना	
हाजिर	hāzara	होना	hōnā
हाथ		होश	
हैंथ	hatha	होस	hōśa
हाथ आना			
हैंथ आना	hatha ānā		
हाथ में			
हैंथ विंच	hatha vacca		
हाथ लगना			
हैंथ लगना	hatha laganā		
हाथ लगाना			
हैंथ लगाना	hatha lagāñā		
हाय			
हाय	hāē		
हार			
हार	hāra		
हारना			
हारना	hāranā		

अ		अगला	अंडा	अदूर
अंक	anka	आगला agalā	अण्डा anḍā	अदूर adūra
अंक पाउण्ट		अगली āgāmī	अँडिआँ āḍīā	अंदर āndar
अंक डालना	anka dālanā	आगामी समय āgāmī samaya	अनुचित anucita	भीतर bhītara
अविठिठिन		अगाडी āgāḍī	अट्टेंट अट्टेंट	अंदर जाणा āndar jānā
अकठिकठिन	akathikathina	आगाडी agāḍī	अभाव abhāva	भीतर जाना bhītara jānā
अवडना		अरिआउ अरिआउ	अथवा athavā	अदृष्ट adṛṣṭa
अकडना	akaḍanā	अव्यक्त avyakta	और aura	अद्वितीय advitīya
अवेलापन		अंतीकार angīkāra	अंत anta	अदालत adālata
अकेलापन	akēlāpana	अंगीकार angīkāra	समाप्ति samāpti	न्यायालय nyāyālaya
अवसर		असुर acūka	अउ की aura kyā	अदालती ādālati
अक्सर	aksara	अचूक acūka	और क्या aura kō	विचारपाति vicārapati
प्रायः	prāyah	असंतु असंतु	अंत को anta kō	अदीर्घ adīrgha
अवास		अचंभा acambhā	अंत मे anta mē	अधम adham
आकाश	ākāśa	अचम्भा acambhā	अंत में anta mē	अपानी āphāni
अँख		अचरज ācaraj	अउ त्रैज्ञा अउ त्रैज्ञा	अधमी adhamī
आंख	ākha	अचरज ācaraj	और बुरा aura burā	अंधकार andhakāra
अध्यात्म		असल acala	अंत को anta kō	अंधेरा andhērā
अखबार	akhabāra	अचल acala	अंते त्रैज्ञा anta kō	अंधकार andhakāra
अँधर		असानक āsānaka	अंत हिँच anta hīc	अपम adhama
अक्षर	akṣara	अचानक acānaka	अंत मे anta mē	अधम adham
अधाडा		अँडा āḍā	अंत में anta mē	अपानी āphāni
अखाडा	akhāḍā	अच्छा acchā	अंते समझाउणा anta samajhānā	अंधमी adhamī
अधीर		अँस āns	अउ त्रैज्ञा anta hīc	अंधरापन andhērāpana
अन्त	anta	आज āja	और समझाना aura samajhānā	अंधरापन andhērāpana
अन्तिम	antima	अँस दी रात āja kī rāta	अतः atah	अँषा āḍha
अधीर दा		आज की रात āja kī rāta	अंतः antah	आधा ādhā
अन्त का	anta kā	अँस दी रात नुं āja kī rāta nū	अंतःपुर antahpura	अँषा भाग āḍha bhāga
अधीर नुं		आज की रात को āja kī rāta kō	अन्तःपुर antahpura	अँषा भाग āḍha bhāga
आखिर को	ākhira kō	अन्नेरे दिन ājērē dina	अंतम् antima	अधिकारी adhikārī
अधीर हिँच		आज के दिन ājērē dina	अंतिम antima	अधिकारी adhikārī
अन्त में	anta mē	असाद āsād	अंतर antara	अधिकार adhikāra
आखिर में	ākhira mē	मुक्त mukta	अंतर antara	अधिकारी adhikārī
अंता		अन्निरे ānnirē	अंतर दुःख antar duḥkha	अधिकारी adhikārī
अंग	anga	ऐसे aisē	अंतर पर antara para	अधिकारी होना adhikārī hōnā
अंता		अन्निहा ānnihā	अंतर भ्राता antarbhāta	अधिकारी होना adhikārī hōnā
अग्नि	agni	ऐसा aisā	अन्तर्भाग antarbhāga	अधिकारी adhikārī
आग	āga	अटकना āṭakanā	अंतरीप antarīpa	अधिष्ठाता adhipati
अँतो		अटकना āṭakanā	अंतरीप antarīpa	अपीन āpiṇī
आगे	āgē	अटकल करना āṭakala karanā	अटेवं atēva	अधीन ādhīna
अँग बुझाउणी		अटकल करना āṭakala karanā	अटिदुःख antiduḥkha	अपीन करना ādhīna karanā
ठंडा करना	ṭhanḍā karanā	अटकल करना āṭakala karanā	अतेवं ati uttama	अधीन करना ādhīna karanā
अँतो बढना		अटकना āṭakanā	अतिअंत ati āṁta	अनेक anēka
आगे बढना	āgē baḍhanā	अटाला āṭalā	अत्यंत atyanta	अनुक्रम anukrama
अँतो रँखना		अटाला āṭalā	अतिप्रिय atipriya	अनुकूल anukūla
आगे रँखना	āgē rakhanā	अँठ āṭh	अद्वच adava	अनेधा anēdhā
अँगाण		अष्टा aṣṭā	अद्वच adava	अद्भुत adbhuta
अंगन	āngana	आठ āṭha	अद्वच adava	अनेखा anōkhā
अरारचे		अठवारा āṭhavārā	अद्वच adava	अनेखा anōkhā
अगरचे	agaracē	अठवारा āṭhavārā	अस्तु अस्तु adbhuṭṭā	अनेखा anōkhā
अँगरेजी वर्णमाला दा इँक अँधर		अज्जचन bādhā	अद्वच adava	अनेखा anōkhā
अंग्रेजी वर्णमाला का एक अ	angrējī varṇamālā	बाधा bādhā	अदूर adūra	अनेखा anōkhā

अनंतर	anantara	अमानत	amānata	असहल हेणा	asaphala hōnā	आगिआ देणा	anumati dēnā
अनुद्वेग	anudvēga	अर्थात्	arthāt	असफलता	asaphalatā	अज्ञा देना	ājñā dēnā
अनुपस्थित		अर्थात्	arthāta	असधार		आजास	
अनुपस्थित	anupasthita	अरदाम		असबाब	asabāba	स्वतंत्र	svatantra
अनुपस्थित		प्रार्थना	prārthanā	असमान		आटे	
अनुपयुक्त	anupayukta	अरय		असमान	asamāna	ऑटो	ōṭō
अनुभव		अर्ध	ardha	आसमान	āsamāna	आड	āḍa
अनुभूति	anubhūti	अरयांस		असमानी		आडे वैङ	
अनुभव	anubhava	अर्धाश	ardhāśa	आसमानी	āsamānī	अडे सेना	anḍē sēnā
अनुभव करणा		अरपण		असर करणा		आडा	
अनुभव करना	anubhava karanā	अर्पण	arpaṇa	असर करना	asara karanā	आडा	āḍā
अनुमान लगाउणा		अर्वत वरणा		असल विच		आंडा	
अनुमान लगाना	anumāna lagānā	प्रारंभ करना	prārambha karanā	असल में	asala mē	अंडा	anḍā
अनुमान		अर्वम		असली		आणा	
अनुसार	anusāra	विश्राम	viśrāma	असली	asalī	आना	ānā
अपट्ट		अस्त्रेप		वास्तविक	vāstavika	आउप	
स्वत्व	svatva	अलोप	alōpa	असरमे तुरण		आतप	ātapa
अपनाना		अलघेला		असहजो गुण	asahajō guna	आउमहित	
अपनाना	apanānā	अलबेला	alabēlā	असी		आतमहित	ātmahita
अपर		अवगुण		हम	hama	आउमा	
अपर	apara	अवगुण	avaguṇa	असी सत्र		आत्मा	ātmā
अपूरण		अवधारणा		हम सब	hama saba	आउमीऐ	
अपूर्ण	apūrṇa	अवधारणा	avadhāraṇā	अह		आत्मीय	ātmīya
अपरायी		अवलंबन		अह	aha	आंतरिक	
अपराधी	aparādhī	अवलंबन	avalambana	अहे		आंतरिक	āntarika
सदोष	sadōṣa	अवाज	āvāja	अहो	ahō	आदमी	ādamī
अपरिहासी		आवाज				आदमी	ādamī
अपरिहासी	aparihāsī	अवाज करणा		आ		आदर	
अपारटमेंट		आवाज करना	āvāja karanā	आ पडना	ā paḍanā	सत्कार	satkāra
अपार्टमेंट	apārtamēṇta	अविआकुल		आ पडना	ā paḍanā	आसेस	
अपि		अव्याकुल	avyākula	आउिण सेणा		आदेश	ādēśa
अपि	api	अविस्त्रृत	avistṛita	आने देना	ānē dēnā	आसि	
अदवार		अविस्त्रृत		आउिण वाला		आदि	ādi
अफवाह	aphavāha	अस्त्र		आने वाला	ānē vālā	आस्त्र	
अडंगा		अंश	āśa	आउिडरात		आद्या	ādya
अभंग	abhangā	अतुर्य		आवभगत	āvabhagata	आस्त्रिअ	
अभद्र		अशुद्ध	aśuddha	आवरस्क		आद्यात्त	ādyanta
अभद्र	abhadra	असलील		आकर्षक	ākarṣaka	आदितिअ	
अभेग		अश्लील	aślīla	आवरस्त वरनांगा		आदित्य	āditya
अभियोग	abhiyoga	अगरतन		आकर्षित करनांआ	ākarṣita karanāā	आपुनिक	
अभग्ना		विस्मय	vismaya	आक्विती		आधुनिक	ādhunika
अभागा	abhāgā	असत हेणा		आकृति	ākṛti	आनंद	ānanda
अभिअंतर		अस्त होना	asta hōnā	आकाश		आनंद	ānanda
अभ्यन्तर	abhyantara	असतीत्व		आंतरिक्ष	antarikṣa	आनंद लैणा	ānanda lēnā
अविगिअ		अस्तित्व	astitva	आधीकरात		आनंद लेना	ānanda lēnā
अभिज्ञ	abhijña	असधावर		अन्तःकरण	antaḥkaraṇa	आप	
अभिमानी		अस्थावर	asthāvara	आगमन	āgamana	स्वयं	svayam
अभिमानी	abhimānī	असदृश		आगमन	āgamana	आपणे आप	
अभिलाष्टीना		असदृश	asadṛśa	आगिआ		खुद	khuda
अभिलाष्टीना	abhilāṣṭinā	असप्त	aspasṭa	अनुमति	anumati	आपणे तुमी	
अभेष		असप्ष्ट		आज्ञा	ājñā	अपने आप	apanē āpa
अमेघ	amēgha	असहल हेणा		आगिआ देणा		आपठे ती	

आपटे ती	आपासम्	इँड्हा स्कर्ती	एस में
अपने ती	apanē tī	आसपास āsapāsa	इच्छा शक्ति icchā śakti
आपटे तीआं	आपासम् विँच	इँड्हापत्र	इसी समय isī samaya
अपने तीं	apanē tī	आसपास में āsapāsa mē	इच्छापत्र icchāpatra
आपटे ही	आपसिरिआ	इंसत्र	स्त्री strī
अपने ही	apanē hī	आसरा āsarā	इसदे इलावा
आपणा	आपान	आदर ādara	इसके अतिरिक्त isakē atirikta
अपना	apanā	आसान āsāna	इसदे घाद
आपसम् विँच	आह	आदर करना ādara karanā	इसके बाद isakē bāda
परस्पर	paraspara	आह āha	इसलै
आङ्गत	आहृती	आदर रहित ādara rahita	isaliē
विपत्ति	vipatti	वमन vamana	इसलि
आघाद करणा	आहृती करणा	इजलास ījalāsa	isali
आबाद करना	ābāda karanā	इतर itara	इसलि कि
आमौद्रे	प्राय prāya	इतरगाम itihāsa	इसलि कि
आमेद जनक	āmōda janaka	इत्थे	यह yaha
आमुरधल	इँक अडे	इतिहास itihāsa	ये yē
आयुर्बल	āyurbala	यहां yahā	यह वा वह स्त्री yaha vā vaha strī
आर पार	āra pāra	इंद्रिय īndriya	यह समय yaha samaya
आरपार	ārapāra	इने गिने īnē ginē	स्त्री
आरघिटरेटर	इँके जिहे	इन्हुं नुं	स्त्रीमांदार
आर्बिट्रेटर	ārbīṭrēṭara	इन्हें īnhē	ईमान्दार īmāndāra
आरा	इँक जिहा	इन्द्रिय īndriya	स्त्रीमान्दार
आरा	ārā	इतना itanā	ईमानदार īmānadāra
आराम	इँक नहीं	इतनी बार itanī bāra	स्त्रीमात्र paramātmā
आराम	ārāma	इतनी भाग īka bhāga	इमानदार īmānadāra
आराम करणा	इँक भाग	इमारत imārata	उकसाना ukasānā
आराम करना	ārāma karanā	इमारत	उकसाना ukasānā
आलसी	इँक भॅडी	इरादा irādā	उग्र ugra
आलसी	ālasī	इमानदार īmānadāra	उगाउटा ugāuṭā
आवरण	इँक वार	इमानदार īmānadāra	उगाना ugānā
आवरण	āvaraṇa	इरादा	उच्च ucca
आवाज	इँक वार अडे	सिवाय sivāya	उच्च
स्वर	svara	इसलावा īlāvā	उच्चना ucakanā
आस्टे	इँक हेणा	इन ina	उच्चना ucakanā
आशय	āśaya	इस पर भी isa para bhī	उच्चना ucakanā
आस्टे हेणा	इकर्ठे रहिना	इस कारण isa kāraṇa	उच्चना ucakanā
आशय होना	āśaya hōnā	इस कारण से isa kāraṇa sē	उचित ucita
आस्वसन	इकर्ले	इस जगह isa jagaha	उचित ucita
आश्वसन	āśvasana	इस दम isa dama	उचित होना ucita hōnā
आसा	इकर्ला	इस पूकार isa pūkāra	उचित होना ucita hōnā
अपेक्षा	apēkṣā	इस प्रकार isa prakāra	उचित होना ucita hōnā
आस	इका	इस समे īsmē	उचित होना ucita hōnā
आस करणा	इँड्हक	इस जगह isa jagaha	यथोचित yathōcita
आशा करना	āsā karanā	इस दम isa dama	यथोचित yathōcita
आस देणा	इँड्हा	इस प्रकार isa prakāra	युड्हला
आशा देना	āsā dēnā	इस प्रकार isa prakāra	युड्हला
आस रँधणा	इच्छा	इस समे īsmē	युड्हला
आशा रखना	āsā rakhanā	इँड्हा स्कर्ती īḍhā skṛtī	युड्हला

ઉદ્ઘાલના		ઉચ્ચારના		ઉપવાસ		ઉસી પલ	
ઉછાલના	uchālanā	ઉતારના	utāranā	ઉપવાસ	upavāsa	ઉસી ક્ષણ	usī kṣaṇa
ઉસ્તડ		ઉંબે		ઉપહાર	upahāra	ઉંજ	
ગંવાર	garīvāra	વહ્યાં	vah̄yā			વે	vē
ઉંજવલ		વહાં	vahā	ઉપાય	upāya	વહ	vaha
ઉજવલ	ujjavala	ઉંચમી		ઉપાય કરણા	upāya karanā	ઉંજાપ	
ઉજવલ	ujjvala	પરિશ્રમી	pariśramī	ઉપાયા કરણા	upāya karanā	વહ સ્વયં	vaha svayam
ઉંજવલતા		ઉંદર		ઉબલના	ubalanā	ઉંહરું	
ઉજવલતા	ujjavalatā	ઉદર	udara	ઉબલના	ubalanā	ઉસકો	usakō
ઉંજિઆલા		ઉંદેસ્ય		ઉબલણા		ઉંજી	
ઉજાલા	ujālā	ઉદ્દેશ્ય	uddēśya	ઉબલણા		વહી	vahī
ઉંજણા		ઉંદર		ઉબાલના	ubālanā	ઉંજ	
ઉઠના	uṭhanā	ઉદસ	udasa	ઉમડના	umaḍanā	ઉંજી રપડા	
ઉઠના		ઉંદા		ઉમડના	umaḍanā	ઊની કપડા	ūnī kapaḍā
ઉઠાવના	uṭhāvanā	ઉમદા	umdā	ઉમીદ	ummīda	ઉંપરી રંગ	
ઉઠાવના		ઉમદા		ઉમીદ	ummīda	ઉંપરી રંગ	
ઉંઠિઆ		ઉંદારતા		ઉલટ દેણા	ulaṭa dēnā	ઉંસણ	
ઉઠા	uṭhā	ઉદારતા	udāratā	ઉલટ દેણા	ulaṭa dēnā	ऊણ	ūṇa
ઉંડ જાણા		ઉંદામ		ઉલટના	ulaṭanā	ઉંસર	
ઉંડણા	uḍa jānā	ઉદાસ	udāsa	ઉલટના	ulaṭanā	ऊસર	ūsara
ઉંડણા		ઉંદાસીન		ઉલટિઅંગ	ulaṭī ḍēṇā	એ	
ઉઠના	urānā	ઉદાસીન	udāsīna	ઉલટિઅંગ	ulaṭī ḍēṇā	એકસા	ēkasā
ઉઠના		ઉંદાસીન		ઉલટિ વ્લ	ulaṭī ḍēṇā	એકસા	ēkasā
ઉડાન	uḍāna	ઉદ્યમી	udyamī	ઉલટી ઓર	ulaṭī ḍōra	એકસા	ēkasā
ઉડાન		ઉદ્યમી		ઉલટી ઓર	ulaṭī ḍōra	એકાંત	ēkānta
ઉડાન	uḍāna	ઉદાસ	udāsa	ઉલટા	ulaṭā	એકાંત	ēkānta
ઉડાન		ઉંનતા		ઉલટા	ulaṭā	એકાંત રિહાઇસ્ટ	
ઉડાન	udāna	ઉદાર દેણા	udhāra dēnā	ઉલટા	ulaṭā	એકાંત રિહાઇસ્ટ	
ઉડાન		ઉંનત		ઉલટી	ulaṭī	એકાંત	ēkānta
ઉડા દેણા	udā dēnā	ઉત્ત્રત	unnata	ઉલટી	ulaṭī	એકાંત	ēkānta
ઉડીક		ઉંનતી		ઉલટી વ્લ	ulaṭī ḍēṇā	એકાંત વાસ	ēkānta vāsa
પ્રતીક્ષા	pratīkṣā	ઉત્ત્રતિ	unnati	ઉલટી ઓર	ulaṭī ḍōra	એકાંત	ēkānta
ઉડીક કરણા		ઉનમ્ત		ઉલટી ઓર	ulaṭī ḍōra	એકાંત	ēkānta
પ્રતીક્ષા કરણા	pratīkṣā karanā	ઉનમત્ત	unmatta	ઉલટી ઓર	ulaṭī ḍōra	એકાંત રિહાઇસ્ટ	
ઉંડ		ઉન્દું દા		ઉલટી ઓર	ulaṭī ḍōra	એકાંત રિહાઇસ્ટ	
ઉપર	ūpara	ઉનકા	unakā	ઉલટી ઓર	ulaṭī ḍōra	ઇધર	idhara
પર	para	ઉન્દું દી		ઉલટી ઓર	ulaṭī ḍōra	ઇધર ઉધર	idhara udhara
ઉંડ ચઢના		ઉનકી	unakī	ઉસ સ્થાન પર	usa sthāna para	એનિમેટેડ	ēnimēṭēda
ઉપર ચઢના	ūpara caḍhanā	ઉન્દુંદું		ઉસ સ્થાન પર	usa sthāna para	એનિમેટેડ	ēnimēṭēda
ઉંડ વલે		ઉન્હે	unhē	ઉસ સમય	usa samaya	એસટરિસ્ક	ēstariska
ઉપર સે	ūpara sē	ઉંપકાર		ઉસ સમય તક	usa samaya taka	એસાસિન	ēsāsina
ઉંડેજના		ઉપકાર	upakāra	ઉસ સમય તક	usa samaya taka	એસાસિન	ēsāsina
ઉરોજના	uttējanā	ઉપજ		ઉસ સમય	usa samaya	એસાસિન	ēsāsina
ઉંડપાદક		ઉપજ	upaja	ઉસકાના	usakāna	એ	
ઉત્પાદક	utpādaka	ઉપજાઉણા		ઉસકાના	usakāna	એઠન	aiṇṭhana
ઉંડમ		ઉપજાના	upajānā	ઉસકે બાદ	usakē bāda	એઠન	aiṇṭhana
ઉત્તમ	uttama	ઉપજાઉ		ઉસદા		એઠન	aiṇṭhana
ઉંડમતર		ઉર્વર	urvara	ઉસકા	usakā	એ	
ઉત્તમતર	uttamatara	ઉપનામ		ઉસને		એ	
ઉંડરિંગા હેઇઆ		ઉપનામ	upanāma	ઉસને	usane	ઓ	ō
ઉત્તરા હુઆ	utarā huā	ઉપયુક્ત		ઉસરું		ઉંડા	
ઉંડસાહ		ઉપયુક્ત		ઉસે	use	ઓછા	ōchā
ઉત્સાહ	utsāha	ઉપરંત		ઉસારી		ઉંડા	
ઉંડાર		ઉપરાત	uparānta	નિર્માણ	nirmāṇa	ઉંડા	
ઉતાર	utāra	ઉપવાસ		ઉસી પલ		અંતઃ	antataḥ

ਉਦਾਪਨ		ਕੁੱਝ ਵੀ		ਕਦੇ ਕਦੇ		ਕੰਮ ਇਤਿਆਦਿ ਦਾ ਨਿਅਤ ਸਮਾਂ	
ਓਦਾਪਨ	ōdāpana	ਕੁਛ ਭੀ	kucha bhī	ਕਭੀ ਕਭੀ	kabhī kabhī	ਕਾਮ ਇਤਾਦਿ ਕਾ ਨਿਯਤ ਸਮਾਂ	kāma ityādi kā niy
ਓਹੋ	ōhō	ਕਾਟ	kāṭa	ਕੈਦ ਕਰਣਾ	kaida karanā	ਕੰਮ ਕਰਣਾ	kāma karanā
ਅੰਖਾ		ਕੱਟਣਾ	kāṭanē	ਕੈਦ ਖਾਨਾ	kaida khānā	ਕੰਮ ਦੇਣਾ	kāma dēnā
ਕਠਿਨ	kāṭhina	ਕਾਟਨਾ	kāṭanā	ਕੈਦ ਨਹੀਂ	kabhī nahī̄	ਨਿਰਵਲ	nirbala
ਵਿਸ਼ਮ	viṣama	ਕੁੱਟਣਾ		ਕਦੇ ਵੀ		ਕਮਤਰ	
ਐਲਾਦ		ਕੂਟਨਾ	kūṭanā	ਕਭੀ ਭੀ	kabhī bhī	ਕਮਤਰ	kamatara
ਐਲਾਦ	aulāda	ਪੀਟਨਾ	pīṭanā	ਕੁਦਨਾ		ਕਮਰਾ	
ਸੰਤਾਨ	santāna	ਕੁਟੰਬ	kutumbā	ਕੂਦਨਾ	kūdanā	ਕਮਰਾ	kamarā
ਐਸਥਾਲਾਏ		ਕੁਟੁੰਬ	kutumbā	ਕਦਮ		ਕੈਮਲ	
ਐਥਾਲਾਤਯ	auṣadhbhālāya	ਕਟਹਲ		ਪਾਗ	paga	ਕੋਮਲ	kōmala
ਐਸਤ		ਕਟਹਲ	kāṭhala	ਕਦਮ	kadama	ਕੁਮਲਾਉਣਾ	
ਐਸਤ	ausata	ਕੰਠ		ਕੁਦਰਤ		ਮੁਰਯਾਨਾ	murajhānā
ਐਸਤ ਦਾ		ਕਣਠ	kāṇṭha	ਪ੍ਰਕ੃ਤਿ	prakṛti	ਕਮਾਨਾ	
ਐਸਤ ਕਾ	ausata kā	ਕੋਨੜੀ	kōṭharī	ਪ੍ਰਾਕ੃ਤਿਕ	prākṛtika	ਕਮਾਰ	
ਕ		ਕੋਠੀ	kōṭharī	ਕ੍ਰਾਕਤਿਕ		ਕੁਮਾਰ	
ਕੈ	kai	ਕੋਠੇਰ	kāṭhōra	ਕੁਦੇਰਨਾ	kudēranā	ਕਮੀ	
ਕੈ ਕਰਣਾ		ਕੋਠੇਰ	kāṭhōra	ਕੇਂਦਰੀ		ਕਮੀ	kamī
ਕੈ ਕਰਨਾ	kai karanā	ਕੋਠਿਨਾ	kōṭhanā	ਕੇਂਦਰਿਧਾਰੀ	kēndriya	ਕਮੀਨਾ	kamīnā
ਕੰਘਾ		ਕੋਠਿਨਾ	kāṭhinā	ਕੇਂਦਰਿਤ		ਕਮੀਨਾ	kamīnā
ਕੁਆ	kūā	ਕੰਡੇ ਦਾ		ਕਦਾਚਿਤ		ਕੁਮਾਰ	
ਕੋਈ		ਕਿਨਾਰੇ ਕਾ	kinārē kā	ਕੈਨ	kaina	ਕਰਜ਼ਦਾਰ ਹੋਣਾ	
ਕੋਈ	kōī	ਕਡਿਆ		ਕੰਨ		ਤੁਹੀ ਹੋਨਾ	tūhī hōnā
ਕੋਈ ਨਹੀਂ	kōī nahī̄	ਕਡਾ	kadā	ਕਾਨ	kāna	ਕਰਣ	
ਕੋਈ ਵੀ		ਕੁੜੀ	laṛakā	ਕੰਨ ਖਡੇ	kāna khaḍē	ਕਰਣਾ	
ਕੋਈ ਭੀ	kōī bhī	ਕੌਣ		ਕੰਨ ਲਗਾਉਣਾ	kāna lagānā	ਕਰਨਾ	karanā
ਕੋਈ ਸ਼ਕਲ ਮਸ਼ਿਨ ਆਦਿ ਦਰਸਤ ਕਰਨੀ		ਕੌਨ	kauna	ਕਾਨ ਲਗਾਨਾ	kāna lagānā	ਕਰਣਾ	
ਠੀਕ ਕਰਨਾ	thīka karanā	ਕੌਤੁਕ		ਕੰਨ		ਕਰਣਾ	
ਕੁਕਰਮੀ		ਕੌਤੁਕ	kautuka	ਕਾਨੂੰ	kānūna	ਕਰਣਾਤਮਕ	
ਕੁਕਰਮੀ	kukarmī	ਕੁਤਰਨਾ		ਕੀਨੀਆ		ਕਰਣਾਤਮਕ	
ਕੁੱਖ		ਕੁਤਰਨਾ	kutaranā	ਕਾਨੂੰਕ		ਕਰਣਾਤਮਕ	
ਕੋਖ	kōkha	ਕਤਰਾਨਾ		ਕੰਨ		ਕਰਣਾਤਮਕ	
ਕੰਗਾਲ		ਕਤਰਾਨਾ	katarānā	ਕਪਡੇ	kapadē	ਕਰਤਾਰ	
ਕੰਗਾਲ	kangāla	ਕੌਤੁਹਲ		ਕੰਪੜੇ		ਕਰਤਾਰ	kartāra
ਕੁਚਲਨਾ		ਕੌਤੁਹਲ	kautūhala	ਕਪਡੇ	kaparē	ਕ੍ਰੋਧ	
ਕੁਚਲਨਾ	kucalanā	ਕੁੱਤਾ		ਕਪਡਾ	kapadā	ਕ੍ਰੋਧ	krōdhā
ਕੁਚਹਰੀ		ਕੁੱਤਾ	kuttā	ਕਪਡਾ	kapadā	ਕ੍ਰੋਧ	krōdhā
ਕਚਹਰੀ	kacaharī	ਕਤੁਰ		ਕਪੜਾ	kaparē	ਕ੍ਰੋਧ	krōdhā
ਕੰਜੁਸ		ਕਤੁਰ		ਕਪੜਾ	kaparē	ਕ੍ਰੋਧ	krōdhā
ਕੰਜੂਸ	kañjūsa	ਪੰਕਤਿ	pankti	ਕਪੜਾ	kaparē	ਕੁਰਬਾਨੀ ਦੇਣਾ	
ਕੁੱਝ		ਕਦੇ		ਕੰਪਨੀ		ਬਲਿ ਦੇਨਾ	bali dēnā
ਕੁਛ	kucha	ਕਦੇ	kabhī	ਕੰਪਨੀ	kampanī	ਕਰਮ	
ਕੁੱਝ ਕਰਣਾ		ਕਬ	kaba	ਕੰਪਨੀ	kampanī	ਕਰਮ	karma
ਕੁਛ ਕਰਨਾ	kucha karanā	ਕੈਦ		ਕੁਬੂਲ		ਕਰਮਚਾਰੀ	karmacārī
ਕੁੱਝ ਨਹੀਂ	kucha nahī̄	ਕੈਦ	kaida	ਗ੍ਰਹਣ	grahaṇa	ਕਰਮਚਾਰੀ	karmacārī
ਕੁੱਝ ਨਹੀਂ	kucha nahī̄	ਕੁੱਦ		ਕੈਮ		ਕੈਰੇਸ	
ਕੁੱਝ ਰੋਜ	canda rōja	ਕੁੱਦ	kūda	ਕੈਮ		ਕੋਸਾ	kōrsa
ਚੰਦ ਰੋਜ		ਕਦੇ ਕਦੇ		ਕਾਮ	kāma	ਪਾਠਿਆਕ੍ਰਮ	pāthyakrama
				ਕਿਤੂਗ		ਕਿਤੂਗ	

ਕਿਤਗ		ਕੁਵੇਲਾ ਕਰਕੇ		ਕਾਛੀ		ਕਿਸੇ ਕਿਸੇ ਸਮਾਂ ਵਿੱਚ	
ਕ੃ਤਜ	kṛtajña	ਅਕੇਰ ਕਰਕੇ	abēra karakē	ਕਾਫੀ	kōphī	ਕਿਸੀ ਕਿਸੀ ਸਮਯ ਮੋਹਰੀ	kisī kisī samaya mōherī
ਕਿਪਾ	kṛpayā	ਕੇਸ	kēśa	ਕਾਬੁ	nīyantrāna	ਕਿਸ ਜਗਹ	kisa jagaha
ਕ੃ਪਾ	kṛpā	ਕੇਸ	kēśa	ਨਿਯੋਣ	nīyantrāna	ਕਿਸ ਜਗਹ	kisa jagaha
ਕਿਪਾ ਕਰਣਾ	kṛpā karanā	ਕ੍ਰਿਪਾ ਕਰਨਾ	kṣaya karanā	ਕਾਰ	kāra	ਕਿਸ ਤਰ੍ਹਾਂ	kisa taraha
ਕ੃ਪਾ ਕਰਨਾ	kṛpā karanā	ਕ੍ਰਿਪਾ ਕਰਨਾ	kṣaya karanā	ਕਾਰ	kāra	ਕਿਸ ਤਰ੍ਹਾਂ	kisa taraha
ਕਿਪਾ ਪਾਣਾ	kṛpā pānā	ਕ੍ਰਿਪਾ ਪਾਣਾ	kṣaya pānā	ਕਾਰਖਾਨਾ	kārakhānā	ਕਿਸ ਲਈ	kisa liyē
ਕਰਿਸਮਸ	krisamasa	ਕਸਟ	kaṣṭa	ਕਾਰਜ	kārajan	ਕਿਸ ਸਮਾਂ	kisa samaya
ਕਰੀਬ	karība	ਕਸਟ ਦੇਣਾ	kaṣṭa dēnā	ਕਾਰਥ	kārya	ਕਿਸ ਸਮਾਂ	kisa samaya
ਕਰੀਬ	karība	ਕਸਟ ਦੇਣਾ	kaṣṭa dēnā	ਕਾਰਨ	kāraṇa	ਕਿਸਨੇ	kisanē
ਕਰੀਬ ਕਰੀਬ	karība karība	ਕਸਟ ਦੇਣਾ	kaṣṭa dēnā	ਕਾਰਣ	kāraṇa	ਕਿਸਨੇ	kisanē
ਕੁਲ	kula	ਕ੍ਰਿਸਮਾ	kṣēma	ਕਾਰਣ ਸੇ	kāraṇa sē	ਮਾਣ	bhāgya
ਸਮਸਤ	samasta	ਕੁਸਲ	kuśala	ਕਾਰਣ ਹੋਣਾ	kāraṇa hōnā	ਕਿਸਤ	kismata
ਕੋਲ	pāsa	ਕੋਸ਼ਿਸ਼	kōśīśa	ਕਾਲ	kāla	ਕੌਨ ਸਾ	kauna sā
ਕਲ	kala	ਕੋਸ਼ਿਸ਼ ਕਰਣਾ	prayāsa karanā	ਕਾਲਜ	kālēja	ਕਿਹਾ	kahā
ਕੋਲ ਆਣੇਵਾਲਾ	pāsa ānā	ਕੇਸ	kēśa	ਕਾਲਾ	kālā	ਕੀਟ	kyā
ਕਲ ਆਨੇਵਾਲਾ	kala ānēvālā	ਕੁਸਲ	kuśala	ਕਿਉਂ	kyō	ਕੀਟ ਹੋਇਆ	kyā
ਕੋਲ ਕੋਲ	kala	ਕਸਨਾ	kasanā	ਕਿਉਂਕਿ	kyōkī	ਕਿਆ ਹੁਆ	kyā huā
ਪਾਸ ਪਾਸ	pāsa pāsa	ਕੋਸਨਾ	kasanā	ਕਿਧੁਕਿ	kyōkī	ਖ	khōyā
ਕੋਲ ਵਣੋ	pāsa sē	ਕੋਸਨਾ	kōsanā	ਕਿਵਿਚਿਤ	kyōkī	ਖੋਆ	khōyā
ਪਾਸ ਸੇ	pāsa sē	ਕੁਸਲ	kasbā	ਕਿਤ੍ਰਿਤ	kyōkī	ਖੋਆ ਹੋਇਆ	khōyā hōyā
ਕਲੰਕ	kalanka	ਕੁਸਲ ਹੋਇਆ	kasbā	ਕਿਤ੍ਰੇ	kyōkī	ਖੋਆ ਹੁਆ	khōyā huā
ਕਲੰਕ	kalanka	ਕਸਾ ਹੁਆ	kasā huā	ਕਿਤ੍ਰੇ ਕਿਤ੍ਰੇ	kyōkī	ਖੋਆ ਹੁਆ	khōyā huā
ਕਲੋਜਾ	kalējā	ਕੁਹਟੀ	kuhṭī	ਕਿਤ੍ਰੇ ਕਿਤ੍ਰੇ	kyōkī	ਖੋਚ	khōyā huā
ਕਲਪਨਾ	kalpanā	ਕੋਹਨੀ	kōhanī	ਕਿਤ੍ਰੇ ਵੀ	kyōkī	ਖੋਚ	khōyā huā
ਕਲਪਨਾ	kalpanā	ਕੋਹਰੇ	kōharē	ਕਿਤ੍ਰੇ ਵੀ	kyōkī	ਖੋਜਨਾ	khōyā huā
ਕਲਡ ਦੇਣਾ	kalapha dēnā	ਕੋਹਰੇ	kōharē	ਕਿਤਾਬ	kitāba	ਖੋਜਨਾ	khōyā huā
ਕਲਫ ਦੇਣਾ	kalapha dēnā	ਕੁਹਰਾ	kuharā	ਕਿਤਾਬ	kitāba	ਖੁਜੂਰ	khajūra
ਕਲਬ	klaba	ਕੁਹਰਾ	kuharā	ਪੁਸਤਕ	pustaka	ਖੇਟ	khōjanā
ਕੁਲਾਂਗਨਾ	kulānganā	ਕਹਵਾ	kahavā	ਕਿਚੇ	kitāba	ਖੋਟ	khōjanā
ਕੁਲਾਂਗਨਾ	kulānganā	ਕਹਾਣੀ	kahānī	ਕਿਚੇ	kitāba	ਖੋਟ	khōjanā
ਕਲਿਆਨਾ	kaliyānnā	ਕਹਾਨੀ	kahānī	ਕਿਚੇ	kitāba	ਖੰਡ	khōjanā
ਕਲਿਆਨਾ	kaliyānnā	ਕਹਾਵਤ	kahāvata	ਕਿਚੇ	kitāba	ਖੰਡ	khōjanā
ਕਲੀ	kalī	ਕਹਿਣਾ	kahīnā	ਕਿਚੇ	kitāba	ਖੇਤ	khōjanā
ਕਲੀ ਕਰਣਾ	kalī karanā	ਕਹਨਾ	kahanā	ਕਿਰਨ	kitāba	ਖੋਟ	khōjanā
ਕਲੀ ਕਰਨਾ	kalī karanā	ਕਾਗਜ	kāgaja	ਕਿਰਨ	kitāba	ਖੋਟ	khōjanā
ਕਵਰੇਜ	kavarēja	ਕਾਗਜੀ	kāgajī	ਕਿਰਾਸ਼ੀਲ	kīrāśīl	ਖੜਾ ਰਹਿਨਾ	khadā rahanā
ਕੇਵਲ	kēvala	ਕਾਜ	kāja	ਕਿਲੋਲ	kīrāśīl	ਖੜਾ ਹੋਇਆ	khadā hōyā
ਕੁਵੇਲਾ	atikāla	ਕਾਨ	kāna	ਕਿਵੈਂ	kīrāśīl	ਖੜਾ ਹੋਣਾ	khadā hōnā
ਅਤਿਕਾਲ	atikāla	ਕਾਨ	kāna	ਕਿਸੇ ਇੱਕ ਥਾਂ ਤੇ ਜਮ ਕੇ ਰਹਿਣਾ	kīrāśīl	ਖੜਾ ਹੋਣਾ	khadā hōnā
ਕੁਵੇਲਾ ਕਰਕੇ	kāna	ਕਾਨ	kāna	ਆਸਨ ਜਮਾਨਾ	āsana jamānā	ਖੜਾ ਹੋਣਾ	khadā hōnā

ખતમ કરણા		ખુસ		ખિદ્રના		ગુણ કરણા	
ખતમ કરના		khatama karanā		ખુશ		khilanā	
ખતમ કરણા		ખુસ કરણા		khuśa karanā		ગુણ કરના	
અંત કરના	anta karanā	ખુશ કરના	kuśa karanā	ઉલછના	ulachanā	ગુણ ગાના	guṇa gānā
ખતાન		ખુસક		ખિલખિલાહટ		ગુણ દેસ પઢાણના	
ખદાન	khadāna	શુષ્ક	śuṣka	ખિલખિલાહટ	khilakhilāhaṭa	પહેચાનના	pahacānanā
ખડેડના		ખુસબુ		ખીચના		ગુણવાન	
ખદેડના	khadēḍanā	ખુશબુ	kuśabū	ખીચના	khīñcanā	ગુણવાન	guṇavāna
ખુન		ખુસબુદાર		ગુણહીન		ગુણહીન	
ખુન	khūna	સુંગધિત	sugandhita	ખ		ગુણહીન	guṇahīna
ખનન		ખુસી		ખતમ		ગોત્ર	
ખનન	khanana	અનન્દ	ānanda	સમાપ્ત	samāpta	ગોત્ર	gōtra
ખેના		ખા જાણા		ખુષુરત		રીદરી	
ખોના	khōnā	ખા જાના	khā jānā	મનોહર	manōhara	અશુદ્ધિ	aśuddhi
ખુફિઆ		ખાંગ		ખરચ કરણા		ગાદહા	
ખુફિયા	khuphiyā	ખાંગ	khāṅga	વ્યય કરના	vyaya karanā	ગદહા	gadahā
ખબર		ખાણ		ખુરંટ		રીદા	
ખબર	khabara	આહાર	āhāra	અનુભવી	anubhavī	ગંદા	gandā
ખેંભ		ખાતર		ખાનદાન		રીય	
પંખ	parṅkha	ખાતિર	khātira	વંશ	varṇśa	ગંધ	gandha
ખેંભ લગાઉણા		ખાદપદારથ		રા		રીય લૈણા	
પંખ લગાના	parṅkha lagānā	ખાદપદાર્થ	khādapadārtha	રાગાન		ગંધ લેના	gandha lēnā
ખેર		ખાંસ પીતા		ગગન		રોપુલી	
ખેર	khaira	ખાતા પીતા	khātā pītā	ગગન	gagana	ગોધૂલી	gōdhūlī
ખરચ કરણા		ખાન		રાસ કરણા		રાપા	
ખર્ચ કરના	kharca karanā	ખાન	khāna	ગચ કરના	gaca karanā	ગધા	gadhā
ખુરચના		ખાન પુટણા		ગુજર કરણા		રૂપ	
ખુરચના	khuracanā	ખાન ખોદના	khāna khōdanā	ગુજર કરના	gujara karanā	ગઘ	gappa
ખરાસ		ખાના		ગુજરના		રૂપત	
ખરાશ	kharāśa	ખાના	khānā	ગુજરના	gujaranā	ગુપ્ત	gupta
ખરિઆ		ખાલ		ગુજરના <td data-kind="ghost"></td> <td>ગુપ્ત ચોટ</td> <td>gupta cōṭa</td>		ગુપ્ત ચોટ	gupta cōṭa
ખરા	kharā	ખાલ	khāla	બીતના	bītanā	ગુપ્ત	aprakaṭa
ખરોદ કરણા		ખાલસ		ગુજરિઆ હેઇઆ		ગુપ્ત	
ક્રય કરના	kraya karanā	વિશુદ્ધ	viśuddha	ગુજરા હુઆ	gujarā huā	ગુપ્ત ચોટ	gupta cōṭa
ખરીદણા		ખાલી જાણા		ગુજરિઆ હેઇઆ		ગુપ્તા	
ખરીદના	kharīdanā	ખાલી જાના	khālī jānā	બીતા હુઆ	bītā huā	ગુપ્તા	guptatā
ખેલ		ખિઅયાત્		રોઠ		રીંભિર	
ખેલ	khēla	ખ્યાત	khyāta	રોઠ		ગંભીર	gambhīra
ખેલ		ખિઅલ		રીંભિર		ગંભીર	gambhīra
ખોલ	khōla	ખ્યાલ	khyāla	ગુઠલી	guṭhalī	ગંભીરતા	gambhīratā
ખેલ કરણા		ખિંચ		રોડના		રીંભિરતા	
ખેલ કરના	khēla karanā	ખીંચ	khīñca	ગોડના	gōḍanā	રૌર કરના	gaura karanā
ખેલ ખેડણા		ખિચડી		ગરભદી		રૌરત્વ	
ખેલ ખેલના	khēla khēlanā	ખિચડી	khicadī	ગડબડી	gaḍabḍī	રૌરત્વ	gurutva
ખેલવાડી		ખિંચાવ		ગરભસ્તી		રૌરત્વ	
ખેલવાડી	khēlavāḍī	ખિંચાવ	khiñcāva	તિપર્યય	viparyaya	તરત્વ	grantha
ખેલુણા		ખિંચાઉણા		ગુઢ		તરત્વ	
ખોલના	khōlanā	સતાના	satānā	ગૂઢ	gūḍha	તરદન	gardana
ખુંલા હેણા		ખિંચ જાણા		રીંદણા		તરભવી	
ખુલા હેણા	khulā hōnā	ખિંચ જાના	khila jānā	ગાંઠના	gāñthanā	તરભવી	garbhavatī
ખુલી જગ્યા		ખિડી		રાદના		તરભવીણી	
ખુલી જગહ	khulī jagaha	ખિડકી	khiḍakī	ગઢના	gaḍhanā	તરભવીણી	garbhīṇī
ખુસ		ખિડી		ગુણ		તરમ	
પ્રસત્ર	prasanna	ખિડકી	khiṛakī	ગુણ	guṇa	તરમ	arma

गरम		गोलाकार		गिंला		घर	
गरम	garama	गोलाकार	gōlākāra	गीला	gīlā	आवास	āvāsa
गरम करणा	garma karanā	गुलाब दा फूल जां पेंया	gulāba kā phūla yā	गिंला करणा	gīlā karanā	घर	ghara
गर्म करना	garma karanā	गुलाब का फूल या पौधा	gulāba kā phūla yā	गीला करना	gīlā karanā	गृह	gṛha
गरम होणा	garma hōnā	गुलाबी	gulābī	गिलाफ	gilāpha	घेर	ghera
गरव	garva	गुलाबी रंग	gulābī ranga	गीलापन	gīlāpana	घेर कर	ghēra kara
गौरव	gaurava	गुलाबी रंग	gulābī ranga	ता		घर दा	
गौरव	gaurava	गलियारा	galiyārā	तौर मधुमती		घर का	ghara kā
ग्रौहिअ		गाली	galī	असाधारण	asādhāraṇa	घर नहीं	ghara nahī
गृह्य	grhya	गली	galī	असामान्य	asāmānya	घेरना	ghēranā
गरम		गोली	gōlī	भंटे		घराणा	gharāna
ग्राम	grāma	गोली	gōlī	घंटे	ghanṭē	घराना	gharānā
गर्विमिअ		रीदार		भॅट		घुसेडना	ghusēḍanā
ग्राम्य	grāmya	अशिष्ट	aśiṣṭa	अल्प	alpa	घमीटना	ghasīṭanā
गरम		रादाच		कम	kama	घसीटना	ghasīṭanā
ग्रास	grāsa	गवाह	gavāha	भंट उम्र		आट	
गरीब		गवाही	gavāhī	कम उम्र	kama umra	आट	ghāta
गरीबी		साक्ष्य	sākṣya	भंट वळें भंट		आव	ghāva
दरिद्रता	daridratā	तोम्त		कम से कम	kama sē kama	आस	ghāsa
गोल	gōla	गोश्त	gōsta	भंट रेणा		पिरना	
गोल	gōla	गूँमा		कम होना	kama hōnā	पिरना	ghiranā
गोल	bāta	गुस्सा	gussā	भट्टी		पिसना	
बात	bāta	गूँमा आउणा		घटती	ghaṭatī	घिसना	ghisanā
गोल करणा		आगा लगना	āga laganā	भट्टा		चुआना	
बात करना	bāta karanā	गूँमावर		घटना		चुआना	cuānā
गोल चीज		क्रोधित	krōdhita	घटना		चुक्र	
गोल वस्तु	gōla vastu	गरिहरा रंग		घटना		घटा	cūka
गोलक	gōlaka	गहरा रंग	gaharā ranga	घटना		चूँक्र	
गोलत		गायब	gāyaba	घटित होना	ghaṭita hōnā	घटित होना	caunka
गलत	galata	गाडना		घटित होना	ghaṭita hōnā	चौक्र	
गलतदहमी		गाडना	gāḍanā	घुट्टे		चौक्रीना	
गलतफहमी	galataphahamī	गाना		घुट्टे		चौकडीना	caukadīnā
गलती		गाना	gānā	घट्टी दी सु		चुवना	
गलती	galatī	गिआउ		घट्टी की सु	ghaṭṭī kī su	चूकना	cūkanā
गलती वळे		ज्ञात	jñāta	घट्ट वर्द्दे दा		चूकना	
गलती से	galatī sē	गिआन		घुडदौड का	ghuḍadauḍa kā	चौकडीना	caukadīnā
गलना		ज्ञान	jñāna	घट्टी दी सु		चूकना	
गलना	galanā	गिण्ठी		घट्ट वर्द्दे दा		चौकडीना	caukadīnā
गोलघात		गणना	gananā	घट्ट वर्द्दे दा		चौकडीना	caukadīnā
बातचीत	bātacīta	गिनती	ginaṭī	घट्ट वर्द्दे दा		चौकडीना	caukadīnā
गाला		संख्या	sāṁkhya	घट्ट वर्द्दे दा		चौकडीना	caukadīnā
गला	galā	गिण्ठी करणा		घट्ट वर्द्दे दा		चौकडीना	caukadīnā
गाला वळणा		गणना करना	gananā karanā	घट्ट वर्द्दे दा		चौकडीना	caukadīnā
गला काटना	galā kāṭanā	गिण्ठी		घट्ट वर्द्दे दा		चौकडीना	caukadīnā
गाला घेटना		गिनना	ginanā	घट्ट वर्द्दे दा		चौकडीना	caukadīnā
गला घोटना	galā ghōṭanā	गिरना		घट्ट वर्द्दे दा		चौकडीना	caukadīnā
गला हेटिआ		गिरना		घट्ट वर्द्दे दा		चौकडीना	caukadīnā
गला हुआ	galā huā	गिराव		घट्ट वर्द्दे दा		चौकडीना	caukadīnā
गालाउणा		गिराव	girāva	घट्ट वर्द्दे दा		चौकडीना	caukadīnā
गलाना	galānā	गिंला		घट्ट वर्द्दे दा		चौकडीना	caukadīnā

संक्षी		संघन		साटना		सिपवाना	
चौकसी	caukasī	चुम्बन	cumbana	चाटना	cāṭanānā	चिपकाना	cipakānā
चैकीदार	caukīdāra	चुभेवाला	cubhanēvālā	चादर	cādara	चिराग	cirāga
सेखा करणा		चुभाउणा		चानटी		चिररा	
चौखा करना	caukhā karanā	कोचना	kōcanā	आकाशी	ākāśī	चेहरा	cēharā
चेंच	cōñca	चमक	camaka	चाप	cāpa	चीज	cīja
चेट		चमवदार		चार	cāra	चीज़	cīj
चोट	cōṭa	चमकदार	camakadāra	सारे पासे		वस्तु	vastu
चटब		चमकीला		सारे		चीनी दा	
चटक	caṭaka	चमकीला	camakilā	चारो ओर	cārō ḍora	चीनी का	cīnī kā
चटकीला		चमडा	camaḍā	चारों ओर	cārō ḍora	चीर	cīr
चटकीला	caṭakilā	चमडा	camaḍā	चारपा	cārapā	चीरना	cīranā
चड्हना		चुमटा		चारा लैटा		चीरना	cīranā
चड्हना	caṛhanā	चूमना	cūmanā	चारा लेना	cārā lēnā	चीलर	cīlara
चैड्हा		चर	cara	चाल	cāla		
चौड़ा	caurā	चर	cara	चाल चलन	cāla calana	हे	
चड्हना		चरचा		चाल चलन	cāla baḍhānā	हे	
चड्हना	caḍhanā	चर्चा	carcā	चाल	cāla	हु करणा	chū karanā
चड्हना		चरधी		चाल चलन	cāla calana	हु करना	chū karanā
चढाना	caḍhānā	चर्बी	carbī	चाल बढाना	cāla baḍhānā	हेक्रणा	
चड्हाव		चरम		चाल	cāla	हेदना	chēdanā
चढाव	caḍhāva	चर्म	carma	चाह	cāha	हृट	
चेण		चरम		चाह करना	cāha karanā	हृट	
चुनाव	cunāva	चौरस	caurasa	चाह	cāha	हृट जाना	chūta jānā
चुट्ठना		चरित		चाहना	cāhanā	हेटा	
चुनना	cunānā	चरित	carita	चिक्कना	cikkanā	क्षुद्र	kṣudra
चउर		चरित्तर		चिकित्सक	cikitsaka	तुच्छ	tuccha
चतुर	catura	वृत्त	vṛtta	चिकित्सक	cikitsaka	छोटा	chōṭā
चेंदर		चले जाणा		चिट्कटी		छोटा अंश	chōṭā āśa
चंद्र	candra	चले जाना	calē jānā	चिक्कना	sitakinī	छेटा करणा	
चेंदरमा		चलेणा		चिट्टा		छोटा करना	chōṭā karanā
चंद्रमा	candramā	चलना	calanā	चित्त	śvēta	हेटा अंशी	
चन्द्रमा	candramā	चलदा हेइआ		चित्त रंग	śvēta ranga	हेटा	
चैन		चलता हुआ	calatā huā	चित्त रंग	śvēta ranga	हेटा करणा	chōṭā karanā
चैन	caina	चलदी		चित्त रंग	śvēta ranga	हेटा करणा	chōṭā karanā
चैन करणा		चलती	calatī	चित्त रंग	śvēta ranga	हेटा करणा	chōṭā karanā
चैन करना	caina karanā	चलन		चित्ति	śvēta	हेटा करणा	chōṭā karanā
चैन विंच		चलन	calana	चित्ति	śvēta	हेटा करणा	chōṭā karanā
चैन में	caina mē	चेला		चित्ति	śvēta	हेटा करणा	chōṭā karanā
चुप		शिष्य	śisya	चित्ति	śvēta	हेटा करणा	chōṭā karanā
मौन	mauna	चलाक		चित्ति	śvēta	हेटा करणा	chōṭā karanā
चुप करणा		चालाक	cālāka	चित्ति	śvēta	हेटा करणा	chōṭā karanā
चुप करना	cupa karanā	चलाणा		चित्ति	śvēta	हेटा करणा	chōṭā karanā
चुप रहिना		चालाना	calānā	चित्ति	śvēta	हेटा करणा	chōṭā karanā
चुप रहना	cupa rahānā	चैलिङ्गा जाणा		चित्ति	śvēta	हेटा करणा	chōṭā karanā
चुपके व्हें करिणा		चाला जाना	calā jānā	चित्ति	śvēta	हेटा करणा	chōṭā karanā
चुपके से कहना	cupakē sē kahanā	चुम्भत		चित्ति	śvēta	हेटा करणा	chōṭā karanā
चुपचप		चुस्त	custa	चित्तवनी	cintīta	हेटा करणा	chōṭā karanā
चुपचाप	cupacāpa	चुमना	cūsanā	चेतावनी	cētāvanī	हेटा करणा	chōṭā karanā
चुबुतरा		चूसना	cūsanā	सिपवाना		हेटा करणा	chōṭā karanā
चबूतरा	cabūtarā	चारी		सटना	saṭanā	हेटा करणा	chōṭā karanā
चुंघन		चाची	cācī	सिपवाना		होड कर	chōḍa kara

હેડ જાણા		સે નરીં		જડી		સેર તેડના	
છોડ જાના	chōḍa jānā	જો ન	jō na	જડી	jadī	બલ તોડના	bala tōḍanā
હેડ દેણા		જળ્ણી		જેતુ		જરમર	
છોડ દેના	chōḍa dēnā	જળી	jalī	વિજયી	vijayī	જર્જર	jarjara
હેડકર		જળી કરણા		જંતુ		જરમાના	
છોડકર	chōḍakara	જળી કરના	jalī karanā	જન્તુ	jantu	જુરમાના	juramānā
હેડણા		જુઆ ખેડણા		જતન		જરૂરત	
છોડણા	chōḍanā	જુઆ ખેલના	juā khēlanā	પ્રયત્ન	prayatna	જરૂરત	jarūrata
હેડના		જુઆદી		યત્ન	yatna	જરા	
છોડના	chōḍanā	દામાદ	dāmāda	જેતના		તનિક	tanika
હેડિઓ		સૈબ		જોતના	jōtanā	સલડમરૂપિયા	
છોડા	chōḍā	જૈક	jaika	જોંઘા		જલડમરૂપથ	jalaḍamarūmadhy
હેડી		સેવર		જસ્થા	jatthā	સલદા હોઇએા	
છડી	chaḍī	અગાર	agara	જર્દે		જલતા હુઆ	jalatā huā
હેડી		યદિ	yadi	જબ	jabā	સલદી	
છડી	chaṛī	સેવર નરીં		જર્દે કિ		શીગ્ર	sīghra
હેદ		યદિ ન	yadi na	જબ કિ	jabā ki	જલ્દી	jaldī
હેદ	chēda	સેખમ દા		જબકિ	jabaki	સલદી નાલ	
હેદ		જોખિમ કા	jōkhima kā	જર્દે ત્રંક		શીપ્રતા	sīghratā
હન્દ	chanda	જખાની કરણા		જબ તક	jabā taka	સલન	
હેદ કરણા		ઘાયલ કરના	ghāyala karanā	જર્દે ત્રંક નરીં		જલન	jalana
હેદ કરના	chēda karanā	જગત		જબ તક ન	jabā taka na	સલના	
હેદ		જગત	jagata	જુદા કરણા	judā karanā	જલના	jalana
છર્રા	charrā	જગરાતા		જન્તા		જલસા	
હેદ		જાગરણ	jāgaranā	જનતા		જલસા	jalasā
હેદ	chala	જીંગલ		જનતા	janatā	સેલુ	
હેદ કરણા		અરણ્ય	aranṭya	જનમ દા		કારાગાર	kārāgāra
હેદ કરના	chala karanā	જંગલ	jangala	જન્મ કા	janma kā	જેલ	jēla
હેદી		વન	vana	જનમ સથાન		સલના	
હેદિ	chavi	જીંગલા		જન્મભૂમિ	janmabhūmi	જલાના	jalānā
હેદે		જંગલા	jangalā	જન્મદિન		જવાન	
સ્પર્શ	sparśa	જવા		જન્મદિન	janmadina	જવાન	javāna
હેદંટા		જગહ	jagaha	જનસ્મૃહ		જવાસ	
હેદંટા	chāñṭanā	જવા વિચ		જનસ્મૂહ		ઉત્તર	uttara
હેદાતી		જગહ મે	jagaha mē	જનાસ		જવાસ દેણા	
હેદાતી	chāṭī	જગાના		જનાબ	janāba	જવાબ દેના	javāba dēnā
હેદાપના		જગાના	jagānā	જેબઘડી		જવાસ	
હેદાપના	chāpanā	જેન		જેબઘડી	jēbaghadī	જવાર	javāra
હેદાલ		ન્યાયાધીશ	nyāyādhiśa	જમ જાણા		સેસ	
હેદાલ	chāla	જર		જમ જાના	jama jānā	જોશ	jōśa
હેદિપના		જડ	jaḍa	જમના		સેસ આણા	
હેદિપના	chipanā	જર પકડના	jaḍa pakadānā	જમલેક		સેસ	
હેદિલકા		જેડ રેણા		યમલોક	yamalōka	જૌહર	jauhara
હેદિલકા	chilakā	જોડ હોના	jōḍa hōnā	જમાં		સાં	
હેદિલકા		જડના	jaḍanā	જમા	jamā	યા	yā
હેદિલકા		જેડના		જમાં દેણા		જાગ પડના	jāga paḍanā
હેદિલકા	jō			જમા દેના	jamā dēnā	જાગ પડના	jāga paḍanā
હેદિલકા	jū	જોડના	jōḍanā	જમાત		જાગાના	
હેદિલકા	jū	જડસ		કક્ષા	kakṣā	જાગના	jāganā
હેદિલકા	jū	જડષ	jadas	જમીન		જાગૃતી	
હેદિલકા	jō kucha	જડષ		જમીન	jamīna	જાગૃતિ	jāgṛti
હેદિલકા	jō jō	યુગાલ	yugala	સેર		જાંચ	
હેદિલકા	jō jō	જડી		બલ	bala	જાંચ	jāñca

ન

ਜਾਂਚ		ਸਿੱਖੇ ਕਿਤੇ		ਝੱਟਪੱਟ		ਟੁੱਟ ਪਡਨਾ	
ਨਿਰੀਕਣ	nirīkṣāṇa	ਜਹਾਂ ਕਹੀਂ	jahā̄ kahī̄	ਫੌਰਨ	phaurana	ਟੂਟ ਪਡਨਾ	tūṭa paḍanā
ਜਾਂਚਨਾ		ਸਿੰਦਾ		ਝੁਠ		ਟੁਟਨਾ	
ਜਾਂਚਨਾ	jāñcanā	ਜੀਵਿਤ	jīvita	ਯੂਠ	jhūṭha	ਟੁਟਨਾ	tūṭanā
ਜਾਣ ਦੇਣਾ		ਸਿੱਧਰ		ਯੂਠ ਬੋਲਣਾ	jhūṭha bōlanā	ਟੁਟੇਲਨਾ	
ਜਾਨੇ ਦੇਨਾ	jānē dēnā	ਜਿਥਰ	jidhara	ਯੂਠ ਬੋਲਨਾ	jhūṭha bōlanā	ਟੁਟੇਲਨਾ	tūṭelanā
ਜਾਣਕਾਰੀ		ਸਿਦ੍ਰੇ		ਯੂਠਾ		ਟੁੰਟਾ ਹੋਇਆ	
ਜਾਨਕਾਰੀ	jānakārī	ਜਿਸਾਨੇ	jisanē	ਯੂਠਾ	jhūṭhā	ਟੂਟਾ ਹੁਆ	tūṭā huā
ਜਾਣਾ ਹੋਇਆ		ਸਿਦੁਂ		ਯੂਂਡ		ਟੁੰਟੀ	
ਜਾਨਾ ਹੁਆ	jānā huā	ਜਿਤਨਾ	jitanā	ਯੂਂਡ	jhundā	ਟੁੰਟੀ	tūṭī
ਜਾਂਤਵ		ਸਿਵੈ		ਯੂਂਡ	jhundā	ਟਨਟਨਾਨਾ	
ਜਾਨਤਵ	jāntava	ਜੈਸੇ	jaisē	ਝਪਟਨਾ		ਟਨਟਨਾਨਾ	tānaṭanānā
ਜਾਤੀ		ਸਿਵੈਂ ਹੀ		ਯਾਪਟਨਾ	jhapatanā	ਟੇਪ	
ਜਾਤੀਧ	jāṭīya	ਜੋਂਹੀ	jyō̄ hī	ਝਰੋਖਾ		ਟੇਪ	tēpa
ਜਾਦੁਗਰ		ਜਿਸ ਜਵਾ		ਯਾਰੋਖਾ	jharōkhā	ਟਪਕਾਨਾ	
ਜਾਦੁਗਰ	jādūgara	ਜਿਸ ਜਗਹ	jisa jagaha	ਯਰਨਾ		ਟਪਕਾਨਾ	tāpakānā
ਜਾਨ		ਜਿਸ ਸਮਯ		ਯਾਰਨਾ	jharanā	ਟੱਪਣਾ	
ਜਾਨ	jāna	ਜਿਸ ਸਮਧ	jisa samaya	ਯਾਰਨਾ	bisūranā	ਫਲਾਂਗਨਾ	phalāṅganā
ਜਾਨ ਪਡਨਾ		ਜੀਭ	jībha	ਬੇਲ		ਟੇਰ	
ਜਾਨ ਪਡਨਾ	jāna paḍanā	ਜੀਭ	jībha	ਬੇਲ		ਟੇਰ	tēra
ਜਾਨਣਾ		ਜੀਵ		ਯੋਲ	jhōla	ਟਲਨਾ	
ਜਾਨਨਾ	jānanā	ਜੀਵ	jīva	ਬੇਲਨਾ		ਟਲਨਾ	tālanā
ਜਾਨਦਾਰ		ਜੀਵਨ		ਯੋਲਨਾ	jhēlanā	ਟਹਲਨਾ	
ਜਾਨਦਾਰ	jānadāra	ਜੀਵਨ	jīvana	ਬੇਲੀ		ਟਹਲਨਾ	tāhalanā
ਜਾਹੀ ਕਰਣਾ		ਜੀਵਨੀ		ਬਗਲੀ	bagalī	ਟਾਂਕ ਰੱਖਣਾ	
ਜਾਰੀ ਕਰਨਾ	jārī karanā	ਜੀਵਨੀ	jīvanī	ਬਾਡਨਾ		ਟਾਂਕ ਰੱਖਨਾ	tānka rakhanā
ਜਾਹੀ ਰੱਖਣਾ		ਜੀ		ਬਾਡਨਾ	jhāḍanā	ਟਾਂਕਨਾ	
ਜਾਰੀ ਰੱਖਨਾ	jārī rakhanā	ਜੋਰ	jōra	ਬਿਜਕਣਾ		ਟਾਂਕਨਾ	tānkanā
ਜਾਰੀ ਰਹਨਾ	jārī rahanā	ਜੋਰ	jōra	ਬਿਜਕਣਾ	jhijhakanā	ਟਾਂਗ	
ਜਾਰੀ ਰੋਣਾ		ਜੋਰ ਘਟਾਣਾ		ਬਿਜਕਣਾ	jhidakanā	ਟਾਂਗਨਾ	
ਜਾਰੀ ਹੋਨਾ	jārī hōnā	ਜੋਰ ਘਟਾਨਾ	jōra ghaṭānā	ਬਿਲਮਿਲ		ਟਾਂਗਨਾ	tānganā
ਜਿਲ		ਜੜ੍ਹਾਰ		ਬਿਲਮਿਲ	jhilamila	ਟਿਕਟ	
ਜਿਲ	jiḷa	ਅਵਸ਼ਾ	avaśya	ਬੀਮ		ਟਿਕਟ	tīkaṭa
ਜਿਆਦਾ		ਜੜ੍ਹਾਰ ਕਰਕੇ		ਬੀਮ	jhīma	ਟੀ ਅੱਖਰ ਦੇ ਸਰੂਪ ਦੀ ਚੀਜ਼	
ਅਧਿਕ	adhika	ਅਵਸ਼ਾ ਕਰ ਕੇ	avaśya kara kē	ਬੀਲ		ਟੀ ਅੱਖਰ ਕੇ ਆਕਾਰ ਦੀ ਵਰਤ੍ਤੀ akṣara kē ākāra	tī akṣara kē ākāra
ਜਿਆਦਾ ਕਰਣਾ		ਜੜ੍ਹੀ		ਬੀਲ	jhīla	ਟੀਮ	
ਅਧਿਕ ਕਰਨਾ	adhika karanā	ਅਵਸ਼ਾਕ	āvaśyaka			ਟੀਮ	tīma
ਜਿਆਦਾਤਰ		ਜਾਹਰ				ਟੀਸ	
ਅਧਿਕਤਰ	adhikatara	ਪ੍ਰਕਟ	prakata	ਟੇਕ	tēka	ਟੀਸ	tīsa
ਜਿਕਰ		ਜਾਹਰ ਰੂਪ ਵਲੋ		ਟੁਕੜਾ		ਟੀਸ ਮਾਰਨਾ	
ਜਿਕਰ	jikra	ਪ੍ਰਕਟ ਰੂਪ ਸੇ	prakata rūpa sē	ਟੁਕੜਾ	tukadā	ਟੀਸ ਮਾਰਨਾ	tīsa māranā
ਜਿੱਤ		ਝ		ਟੁਕੜਾ	tukadā		
ਜੀਤ	jīta	ਝੰਕਾਰ		ਟੁਕੜਾ	tukadā	ਠੋਕੇ	
ਜਿੱਤ ਲੈਣਾ		ਝੰਕਾਰ	jhangāra	ਟੁਕੜਾ	tukadā	ਠੋਕੇ	
ਜੀਤ ਲੈਣਾ	jīta lēnā	ਝੰਕਾਰ	jhangāra	ਟੇਕਨਾ	tōkanā	ਠੋਕਰ	tīkara
ਜਿੱਤਣ ਵਾਲਾ		ਝੁਕਾਵ		ਟੇਕਨਾ	tōkanā	ਠੋਕਿਆ ਦੇਣਾ	
ਜੀਤਨੇ ਵਾਲਾ	jītanē vālā	ਝੁਕਾਵ	jhukāva	ਟੱਕਰ		ਠੋਕਾ ਦੇਨਾ	tīkā dēnā
ਜਿੱਤਣਾ		ਝਰਾਡਨਾ		ਟੱਕਰ		ਠਗਨਾ	
ਜੀਤਨਾ	jītanā	ਝਾਗਦਨਾ	jhagadanā	ਟੱਕਰ	takkara	ਠਗਨਾ	tīganā
ਜਿੱਥੇ		ਝੱਟਕਾ		ਟਕਰਨਾ		ਠਗਨਾ	tīganā
ਜਹਾਂ	jahā̄	ਝਟਕਾ	jhaṭkā	ਟਕਰਨਾ	takarānā	ਠੱਠਾ	tīṭhīṭhā
ਜਹਾਂ	jahā̄	ਝਟਪਟ		ਟੁੱਟ	tūṭa	ਠੱਠਾ	tīṭa
ਜਿੱਥੇ ਕਿਤੇ		ਝਟਪਟ		ਟੁੱਟ	tūṭa	ਠੰਡ	tīṭa
		ਜਾਣਪਟ	jhaṭapata	ਟੁੱਟਪਨਾ	tūṭapnā	ਠਣਡ	tīṭapnā

ठंडक	ठर	चील हेणा	उन्धार देणा
ठंडक	ṭhanḍaka	ठर	dara
ठन्कना		भय	bhaya
ठंपा		ठरना	ḍaranā
ठप्पा	ṭhappā	ठरउणा	
ठुम्कचाल		सहमाना	sahamānā
ठुमकचाल	ṭhumakacāla	ठराना	
ठुम्कना		ठराना	ḍarānā
ठुमकना	ṭhumakanā	ठरामा	
ठेर		नाटक	nātaka
ठौर	ṭhaura	ठरावना	ḍarāvanā
ठेलना	ṭhelanā	ठरिआ हेइआ	
ठेस		डरा हुआ	ḍarā huā
ठोस	ṭhosa	डैल	
ठररना		डोल	daula
ठहरना	ṭhaharanā	डा-	
ठरराना		डा-	ḍā.
ठहराना	ṭhaharānā	डाक्टर	
ठहराव		डाक्टर	ḍākṭara
ठहराव	ṭhaharāva	डांकना	
ठहरिआ हेइआ		डांकना	ḍānkanā
ठहरा हुआ	ṭhaharā huā		
ठाठ		डेर	ḍhēra
ठाठ	ṭhāṭha		
ठीक		डेंवन	
सही	sahī		
ठीक	ṭhīka	डक्कन	ḍhakkana
ठीक - ठीक	ṭhīka-ṭhīka	डवना	
ठीक - ठीक		डकना	ḍhakanā
ठीक करणा		डेंग	
सही करना	sahī karana	डंग	ḍhangā
ठीक ठीक	ṭhīka ṭhīka	डेंग उते	
ठीक ठीक		डंग पर	ḍhangā para
ठीक बैठना	ṭhīka baiṭhanā	डेपवणा	
ठीक ठीक		डंगना	ḍhānkanā
ठीक होना	ṭhīka hōnā	डेप	
ठीक होना	ṭhīka hōnā	डांकना	ḍhalakanā
ठीकठाक		डाल	ḍhala
ठीकठाक	ṭhīkaṭhāka	डाल	ḍhala
ठीकठीक		डालु टीला जां पहाडी	
ठीकठीक	ṭhīkaṭhīka	डालु टीला या पहाडी	ḍhālū ṭīlā yā pahā
ठंडक मारना		डालना	ḍhālanā
ठंडक मारना	ṭhānka māranā	टिंड	
ठधडघाउणा		डालना	ḍhālanā
ठबडबाना	ṭhabḍabānā	पेट	pēṭa
ठुषना		द्वीन आदमी	
झुबना	ḍūbanā	दीठ आदमी	ḍhīṭha ādamī
झमरुम्प		दील हेणा	
झमरुम्प	ḍamarūmadhya	दीठ आदमी	ḍhīṭha ādamī
ठर		दील हेणा	

ਤਾਂ ਵੀ		ਥੋੜਾ		ਦੁੱਖ ਦੇਣਾ		ਦਰਤੀ	
ਤੀ ਭੀ	tō bhī	ਥੋੜਾ	thōṛā	ਦੁਖ ਦੇਨਾ	dukha dēnā	ਦਪਤੀ	daphtī
ਤਾਕਤ	tākata	ਥੋੜਾ ਬਹੁਤ	thōḍā bahuta	ਦਕਿਣ	dakṣina	ਦਬ ਜਾਣਾ	daba jānā
ਤਾਜੀ ਖਬਰ	tājī khabara	ਥੋੜਾ ਉਮਰ	alpāyu	ਦੁਖਦ	dukhada	ਦੁਬਲਾ	dubalā
ਤਾਜੀ ਸਰਾਬ	tājī śarāba	ਥੋੜਾ ਖਾਨਾ	thapēḍa khānā	ਦੁਖਦਾਯੀ	dukhadāyī	ਦਬਾਵ	dabāva
ਤਾਡ ਜਾਣਾ	tāḍa jānā	ਥਮਨਾ	thamanā	ਦੇਖਭਲ	dēkhabhala	ਚਾਪਨਾ	cāpanā
ਤਾਡਨਾ	tāḍanā	ਥਲ	thala	ਦੇਖਭਾਲ	dēkhabhāla	ਦਬਾਨਾ	dabānā
ਤਾਨ	tāna	ਥਾਨ	thāna	ਦੇਖੇਰੇਖ	dēkharēkha	ਦੁਬਾਰਾ	dubāra
ਤਾਨ	tāna	ਥਾਨ	thāna	ਦੰਗੇ ਕਰਨਾ	āga lagānā	ਦੋਬਾਰਾ	dōbārā
ਤਾਰੀਖ	tithi	ਥਮਨਾ	thāmanā	ਦੰਗਲ	dangala	ਦੁਮ	duma
ਤਾਰੀਖ	tārikha	ਥਾਨ ਲੈਣਾ	thāha lēnā	ਦੁਰਾ ਦੇਣਾ	dāra dēnā	ਦਮ ਨਿਕਲਨਾ	dama nikalanā
ਤਾਲ	tāla	ਥਾਨ	thāna	ਦਾਗ ਦੇਨਾ	dāgā dēnā	ਦਮ ਲੈਣਾ	dama lēnā
ਤਾਲੈਕਿਆ	tālaikya	ਦੇ	kē	ਦੂਸਾ	dūsarā	ਦੂਰ	dūra
ਤਿਆਗਨਾ	tyāganā	ਦੇ	dō	ਦੂਜਾ ਨੂੰ	dūsarā kō	ਦੇਰ	dēra
ਤਿਆਰ	taiyāra	ਦੇ ਚਾਰ	dō cāra	ਦੂਸਰੀ ਬਾਰ	dūsarī bāra	ਦੌਰ	daura
ਤਿੰਨ	tīna	ਦੋ ਚਾਰ	dō cāra	ਦੌਡ	dauda	ਦਰ - ਪਰਦਾ	dara-paradā
ਤੀਨ	tīna	ਦੇ ਦੁਆਰਾ	kē dvārā	ਦੌਡ	daudā	ਦਰ ਪਰਦਾ	dūra para
ਤੀਖਣ	tīkṣṇa	ਦੇ ਦੰਗਨ	dānḍa	ਦੌਡਨਾ	dānḍa dēnā	ਦੇਰ ਕਰਕੇ	dēra karakē
ਤੀਰ ਮਾਰਨਾ	bāṇa māranā	ਦੇ ਨਾਲ	kē daurāna	ਦੌਡਨਾ	dānḍana	ਦੂਰ ਤਕ	dūra taka
ਤੀਰਛਾ	tirachā	ਦੇ ਪਾਰੇ	kē sātha	ਦੌਡਨਾ	dānḍana	ਦੂਰ ਦਾ	dūra da
ਤੀਵੰਂ	pariśrama	ਦੇ ਪਾਰੇ	kē parē	ਦੌਡਨਾ	dānḍana	ਦੂਰ ਕਾ	dūra kā
ਮਹਿਲਾ	mahilā	ਦੇ ਪਾਉਣਾ	dē pāuṇā	ਦੇਨਾ	dēnā	ਦੇਰ ਦਾ	dēra da
ਤੀਸ ਉੱਤੇ	tisa para	ਦੇ ਪਾਰੇ ਵਿੱਚ	dānt	ਦੇਨਾ	dēnā	ਦੇਰ ਦਾ	dēra da
ਤੀਸ ਉੱਤੇ ਵੀ	tisa para bhī	ਕੇ ਬਾਰੇ ਮੌਂ	kē bārē mē	ਦੁੱਧ ਪੀਣਾ	dūdha pīnā	ਦੇਰ ਕਾ	dēra kā
ਤਿਸ ਪਰ ਭੀ	tisa para bhī	ਦੇ ਬਿਨਾਂ	kē binā	ਦੁੱਧ ਪੀਨਾ	dūdha pīnā	ਦੇਰ ਵਿੱਚ	dēra mē
ਥ		ਦੇ ਵਿੱਚ	dēnā	ਦੇਨਾਂ	dēnā	ਦੇਰ ਮੌਂ	dēra mē
ਥੁਕ	thūka	ਕੇ ਬੀਚ	kē bīca	ਦੋਨੋਂ	dōnō	ਦਰਖਤ	dārakhṭ
ਥੂਕ	thūka	ਦੁਖਨਾ	dūkhna	ਦੋਨੋਂ ਵਿੱਚ ਕਿਹੜਾ	dōnō mē sē kauna	ਦੁਰਗੰਧ	dūrgāṅgh
ਥੂਕਨਾਂਆ	thūkanāñā	ਦੁਖਨਾ	duḥkhanā	ਦੋਨੋਂ	dōnō	ਗੰਧ	gandha
ਥੂਕਨਾਂਆ	thūkanāñā	ਦਕਸ਼	dakṣa	ਦਮਪਤਿ	dampati	ਦੁਰਗੰਧ ਦੇਣਾ	dūrgāṅgh dēnā
ਥਕੇਵਾਂ	pariśrama	ਦੁੱਖ	dūkh	ਦੁਪਹਿਰ ਦਾ ਖਾਨਾ	dōpahara kā khānā	ਗੰਧ ਦੇਨਾ	gandha dēnā
ਪਰਿਥਰਮ	thakā huā	ਦੁੱਖ	dukh	ਦੋਪਹਿਰ ਕਾ ਖਾਨਾ	dōpahara kā khānā	ਦੁਰਘਟਨਾ	dūrghatnā
ਥਕਾਨਾ	thakānā	ਖੇਦ	khēda	ਦੋਪਹਿਰ ਕਾ ਭੋਜਨ	dōpahara kā bhōjan	ਦੁਰਘਟਨਾ	dūrghatnā
ਥਕਾਨਾ	thakānā	ਦੁਖ	dukh	ਦੁਪਹਿਰ	dāptara	ਦਰਜਨ	darjana
ਥਕਾਨਾ	thakā huā	ਦੁੱਖ ਚੁੱਕਣਾ	dūkh chūkṇā	ਦੁਪਹਿਰ	dāptara	ਦਰਜਾ	darjā
ਥਕਾਨਾ	thakā huā	ਦੁਖ ਉਠਾਨਾ	dukh uṭhānā	ਦੁਪਹਿਰ	dāptara	ਦਰਜਾ	darjā
ਥੋਡੇ ਮੌਂ	thōḍē mē	ਦੁੱਖ ਦੇਣਾ	dūkh dēnā	ਕਾਰ੍ਯਾਲਾਯ	kāryālāya	ਦੂਜਾ	dūjā
ਥੋੜਾ	thōṛā	ਦੁਖ ਦੇਨਾ	dukh dēnā	ਦਰਤੀ	dāptari	ਦੂਢ	dṝdha

દ્વારણા	દેસ	દાન	યૌણ
દર કરના	dṛḍha karanā	અપરાધ dōṣa	દાન dāna
દ્વારણા	dṛḍha rakhana	દોષ dōṣa	દાન કરણા dāna karanā
દર		દોષ લગાઉણા dōṣa lagānā	દારુણ dāruṇa
દર્દ	darda	દુષ્ટ duṣṭa	દાંવ dāvā
દરબાર	darabāra	દુષ્ટતર duṣṭatara	દાસ dāsa
દરમિયાન	daramiyāna	દુષ્ટતા duṣṭatā	દિઓલુ dayālu
દ્રઘટા	dṛḍhatā	દુષ્ટમણી duṣṭamī	દિઓલુ dayālu
દરવાજા		બૈર baira	દિઓલુ dayālu
દરવાજા	daravājā	દુષ્ટમણી રંખણા duṣṭamī rāṅkhṇā	મેહરબાન mēharabāna
દરેહ		બૈર રહણા baira rakhanā	દિંક કરણા dika karanā
દ્રોહ	drōha	દેસહીન dōṣahīna	દિખાલાના dikhalaṇā
દેરા	darrā	દોષહીન dōṣahīna	દિખાલાના dikhalaṇā
દરા	darrā	દસા	દિખાલાના dikhalaṇā
દેરાન		અવસ્થા avasthā	દિખાના dikhānā
દૈરાન	daurāna	દસ	દિન dina
દરાર		દસ	દિવસ divasa
દરાર	darāra	દસ લંખ dasa lākha	દિમાગ dimāga
દરિઆ		દસ લાખ dasa lākha	દિમાગ dimāga
દરિયા	dariyā	દસણા dastāṇa	દિમાર dimāra
દલ		બતાલાના batālānā	દિમાગ dimāga
દલ	dala	બતાના batānā	દિમાલાણ dimālāṇa
દલદલ		દસતૂર dastūra	દયાલુતા dayālutā
દલદલ	daladala	દસતૂર dastūra	દિલ dila
દલીલ		દસતાદેઝ dastādaeṣṭa	દયાલુતા dayālutā
દલીલ	dalīla	દસ્તાવેજ dastāvēja	દિલ dila
દલીલ કરણા		દસદા	દિલ ફેરના dila phēranā
દલીલ કરણા	dalīla karanā	દસ્તા	દિલ ફેરના dila phēranā
દલીલ કરણા		દસરા	દિલ બદલા dila badalā
તર્ક કરણા	tarka karanā	દ્વિતીય dvitīya	દી આસા
દેવે		દ્વિતીય dvitīya	કી અપેક્ષા kī apēkṣā
ઉભય	ubhaya	દ્વારણિત dūṣita	દીવા
દૈવ જોગ		દ્વારણિત dūṣita	દીપક dīpaka
દૈવ યોગ	daiva yōga	દેહ dēha	દીવાના
દૈવઘટના		દરબાના	દીવાના dīvānā
દૈવઘટના	daivaghaṭanā	દહકાના dahakānā	દારન dāraṇā
દૈવઘટના		દેહાત dēhāt	દારણ dāraṇā
દેવતા	dēvatā	દેહાત dēhāt	દારણ dāraṇā
સુર	sura	દરાના	દારણ કરણા dāraṇa karanā
દેવદૂત		દહાના dahānā	દારમિક dārmik
દેવદૂત	dēvadūta	દા	દારમિક dārmik
દૈવયોગિક		કા	દારમિક dārmik
દૈવયોગિક	daivayōgya	દાઅવા	દારમિક dārmik
દરાઘર		પ્રતિજ્ઞા pratijñā	દારમિક dārmik
દરાઘર	davāghara	દાઈરા	દારમિક dārmik
દરાઘર		દાયરા	દારમિક dārmik
દ્વાર	dvāra	દારાના	દારમિક dārmik
દેસ		દાગના	દારમિક dārmik
દેશ	dēśa	દાંત	દારમિક dārmik
દેસ		દાંત	દારમિક dārmik

ન		નસ્તીક આણા		નદી		નાલ નાલ
નું		નિકટ આના	nikata ānā	નવીન	navīna	સાથ સાથ
		નસ્ત		નસ્ત		નાલ રહિના
કો	kō	દરશ્ટિ	dr̥ṣṭi	નષ્ટ	naṣṭa	સાથ રહના
નું અતે		નજર	najara	નસ્ત કરણા		નાલ વલે
કો ઔર	kō aura	નિગાહ	nigāha	નષ્ટ કરના	naṣṭa karanā	સાથ સે
નું એંક		નસરના		નસ્ત		નાલ વિચ
કો એક	kō ēka	નજરના	najaranā	નસલ		સાથ મે
નું ચીજ		સમીપ	samīpa	નસીબવર	nasībavara	સાથ હોના
નું છેડ્ડરે		નુંન		નહાઉણા		નાલસ
કો છોડકર	kō chōḍakara	નૂતન	nūtana	નહાના	nahānā	નાલિશ
નું જિહા		નેત્ર		નહીં		નાસ
કો સા	kō sā	નેત્ર	nētra	ન	na	નાશ
નું નહીં		ન્તીજા		નહીં	nahī	નાસ કરણા
કો નહીં	kō nahī	પરિણામ	parināma	નહીં દિઘ નહીં ઉહ		નાશ કરના
નું દી નહીં		નંધ		ન યહ ન વહ	na yaha na vaha	નાસા
કો ભી નહીં	kō bhī nahī	નથ	natha	નહીં તં		nathunā
નેબ		નખુની		અન્યથા	anyathā	નિઃસંબદ્ધ
નોક	nōka	નખુની	nathunī	નહીં તો	nahī tō	નિઃશબ્દ
છોર	chōra	નખિયા		નહીં ભુલણા		નિઃશબ્દતા
નેબ		નખિયા	nathiyā	ન ભૂલના	na bhūlanā	નિઃશબ્દતા
નાક	nāka	નંદા		નહીં લગાઉણા		નિઃસેનેજ
નબચઢા		નન્દા	nandā	ન લગાના	na lagānā	નિઃસેનેહ
નકચઢા	nakacaḍhā	નંદી		નાખુન		નિઅત કરણા
નૈબર રંખણા		નદી	nadī	નાખુન	nākhūna	નિયત કરના
નૌકર રખના	naukara rakhanā	નબરત		નાખુસ		નિઅત સમાં
નૈબરાની		ઘૃણા	ghṛṇā	અપ્રસત્તા	aprasanna	નિયત સમય
નૌકરાની	naukarānī	નબરત કરણા		નાગ		નિયતા
નૈબરી		ઘૃણા કરના	ghṛṇā karanā	નાગ	nāga	ન્યાય
નૌકરી	naukarī	નમસ્તે		નાચ		નિઆદિય
નબલ કરણા		નમસ્તો	namastē	નૃત્ય	nṛtya	ન્યાય્ય
નકલ કરના	nakala karanā	નુમાણિસ્ટ		નાચ	nāca	નિઆયોચિત
નબસા		પ્રદર્શન	pradarśana	નાસીજ		ન્યાયોચિત
નવશા	nakśā	નમિત્ર		નાચીજ	nācīja	નિઉન
નુબમાન		નિમિત્ત	nimitta	નાચક		ન્યૂન
ક્ષતિ	kṣatī	નર		નાજુક	nājuka	નિઉનતર
નુકસાન	nukasāna	નર	nara	નાશ		ન્યૂનતર
નુબમાન સહિણા		નરબ		નાથ	nātha	નિબટતમ
ઠોકર ખાના	ṭhōkara khānā	નરક	naraka	નામ		નિકટતમ
નરગર		નરક	narka	નામ	nāma	નિબટવર્તી
નગર	nagara	નરબ વિંચ		નામ રંખણા		નિકટવર્તી
નેચણા		નરક મે	naraka mē	નામ રખના	nāma rakhanā	નિબટસથ
નાચના	nācanā	નરમ		નામ લૈણા		નિકટસ્થ
નેચના		નર્મ	narma	નામ લેના	nāma lēnā	નિબિસ્તરતર
નોચના	nōcanā	નરમિંગા		નામવરી		નિકૃષ્ટતર
નચાઉણા		નરસિંઘા	narasinghā	નામવરી	nāmavarī	નિકલના
નચાના	nacānā	નેવતા		નારાજ		નિકલના
નછત્તર		નેવતા	nēvatā	કુપિત	kupita	નિકલના ના
નક્ષત્ર	nakṣatra	નચાન		કુર્દુ	kruddha	નિકલના ના
નસ્તીક		નચાન	nayā	નાલ		નિક્ષેપ
નજદીક	najadīka	નચાન સમાચાર જાં દ્વર્તાંત		સાથ	sātha	નિક્ષેપ
નસ્તીક		નચાન સમાચાર યા વૃતાન્ત	nayā samācāra yā	નાલ જાણા		નિકાસ
નિકટ	nikaṭa	નચાન		સાથ જાણા	sātha jānā	નિકાસ

निगरह	nigraha	निरमेषे	nirmēya	पुकार	pukāra	पडाव	paḍāva
निगलना	nigalanā	निर्मल	nirmala	पुकारना	pukāranā	पद्धना	paḍhanā
निगाधानी		निरलङ्घ		पैख		पद्धा	
निगहबानी	nigahabānī	निर्लज्ज	nirlajja	पक्ष	pakṣa	पद्धा	paḍhā
निरोद्ध	nicōḍa	निर्विकार	nirvikāra	पाख	pākha	पद्धा जाणा	paḍhā jāṇā
निरोद्धना	nicōḍanā	निरसंदेह	nissandēha	पैख करणा	pakṣa karanā	पद्धत	paḍt
निचोडना	nicōḍanā	निसंदेह	nissandēha	पैख लगाउणा	pākha lagānā	पुत्र	putra
निज दा		निरला		पाख लगाना	pākha lagānā	पतझड	patajhaḍa
निज का	nija kā	अलौकिक	alaukika	पैख लैणा	pakṣa lēnā	पतन होना	patana hōnā
निजी	nijī	निरालापन	nirālāpana	पैखड		पतन होना	patana hōnā
निडर	niḍara	निवेकला		आडम्बर	āḍambara	पत्तनी	
निडर	niḍara	पृथक	pṛthaka	पेंच	pēñca	पत्तर	patnī
नित	nitya	निविड	nivida	पुँड		पत्र	patra
नितंत		निस्कपट		पूँछ	pūñcha	पत्तर	patnī
नितान्त	nitānta	निष्कपट	niṣkapaṭa	पुँछिगाढ		बेटा	bēṭā
निंदत		निस्त्रा		पूछताछ	pūchatācha	पत्ता	
कुत्सित	kutsita	निश्चय	niścaya	पुँछटा		पतला	patalā
निपुण	nipuna	निश्चित	niścita	पूछना	pūchanā	पत्ता	
निपुण/माहर		निस्त्रित रूप व्लें		पछतावा	pachatāvā	पत्ता लगाउणा	
प्रवीण	pravīṇa	निश्चित रूप से	niścita rūpa sē	पैँछना		पता लगाना	patā lagānā
निंधर		निस्पूत्र		पौँछना	pauñchanā	पत्ताका	
निपट	nipaṭa	निष्प्रभ	niṣprabha	पैँडी		पताका	patākā
निधाहना	nibāhanā	निहायत	nihāyata	पक्षी	pakṣī	पत्ताल	
नियुक्त	niyukta	नीच	nīca	पंज		अधोलोक	adhōlōka
नियम	niyama	नीर मनुष्य	nīñca mānava	पांच	pāñca	पत्ताल बिला विंच	
नियम	niyama	नीच मानव	nīñca mānava	पाँच	pāca	पाताल में	pātāla mē
नियम करणा	niyama karanā	नीद	nīnda	पूँजना		पत्ती	
निरेग		नीळ		पूँजित		पत्ती	pattī
निरोग	nirōga	नील	nīla	पञ्चायत	pañcāyata	पत्तीजारा	
निर्जन	nirjana	नीला	nīlā	पुटना		पतियारा	patiyārā
निरुत्साह		पू		खोदना	khōdanā	पैखर	
निरुत्साह	nirutsāha	पवड		पटरी		पत्तर	patthara
निरस्त्री		पवड		पटरी	paṭarī	पत्ती	
निर्दयी	nirdayī	पकड	pakaḍa	पैटिआ		पथरी	patharī
निर्देष		पवड लैणा		पट्टी		पथरीला	patharīlā
निर्देष	nirdoṣa	पकड लेना	pakaḍa lēnā	पट्टी	paṭṭā	पद	
निरपयन		पवडना		पठार		ओहदा	ōhadā
निर्धन	nirdhana	पकडना	pakaḍanā	पठार	paṭhāra	पद	pada
निरपारउ		पवस्त्रीऐ		पेड		पद व्लें वॅख	
निर्धारित	nirdhārita	पक्षीय	pakṣīya	पेड	pēḍa	पद से अलग	pada sē alaga
निरपेख		पैका		पडना		पर्दीनामास	
निष्पक्ष	niṣpakṣa	पक्का	pakkā	पडना	paḍanā	पदन्यास	padanyāsa
निरुपदरव		पवाइआ		पद्धना		पदवती	padavati
निरुपद्रव	nirupadrava	पकाया	pakāyā	पद्धना	paḍhanā	पद्धति	

पदवी		पूँजी		पूर्णान्		पुलिस	
पदवी	padavī	प्रतिभा	pratibhā	प्रस्थान	prasthāna	पुलिस	pulisa
पदवीघल		पूँजीरूप		पूर्मिंश्य		पहन	
पदवीबल	padavībala	प्रतिरूप	pratirūpa	विख्यात	vikhyāta	पवन	pavana
पैदा करणा		पूँजीस्त्रा		पूर्मिंश्यी		पवित्र	pavitra
पैदा करना	paidā karanā	प्रतिष्ठा	pratiṣṭhā	प्रसिद्धी	prasiddhī	पशु	paśu
पदारथ		पूर्द्वेश		पूरा		पश्च	paś
द्रव्य	dravya	प्रदेश	pradēśa	पूर्णतया	pūrṇatayā	पशु	paśu
पदार्थ	padārtha	परदा		पूरा	pūrā	पेश	paś
पुन		परदा	paradā	पूरा करणा		प्रस्तुत	prastuta
पुण्य	punya	पूणान्		पूरा करना	pūrā karanā	पेश करणा	pēśa karanā
पुन		अध्यक्ष	adhyakṣa	पराक्रम		पेश करना	pēśa karanā
पुन	puna	प्रधान	pradhāna	पराक्रम	parākrama	पुष्प	puṣpa
पनपना		पूर्वं		पूर्णीन		पुष्प	puṣpa
पनपना	panapanā	प्रबंध	prabandha	प्राचीन	prācīna	पेसा	
पैना		पूँजित्व		पूर्ण		व्यवसाय	vyavasāya
पन्ना	pannā	प्रभुत्व	prabhuṭva	प्राण	prāṇa	पेसी विंच	
पैर्बंद		पूँजात्		पूर्णीन		पेशी में	pēśī mē
पैबन्द	paibanda	प्रभात	prabhāta	प्राणहीन	prāṇahīna	पसंद	
पर		पूँजाव्		पूर्णी		पसंद	pasanda
परंतु	parantu	प्रभाव	prabhāva	जीवधारी	jīvadhārī	पसन्द	pasanda
परंतु	parantu	पूँजाव् सारा		पूर्तःकाल		पसली	
परे		प्रभाव पूर्ण	prabhāva pūrṇa	प्रातःकाल	prātahkāla	पसली	pasalī
परे	parē	पौम्		पूर्पत		पैसा	
पुर		प्रेम	prēma	प्राप्त	prāpta	धन	dhana
पुर	pura	पूर्वं		परिपूरण		परुंस	
पैर		प्रमुख	pramukha	परिपूर्ण	paripūrṇa	पहुंच	pahuñca
पैर	paira	परमपिता		परिमित		परनाव	
पांव	pāva	परमपिता	paramapitā	परिमित	parimita	पहनाव	pahanāva
पूँकार		पूमाण्		परिस्कृती		पराड	
प्रकार	prakāra	प्रमाण	pramāṇa	परिष्कृति	pariṣkr̄ti	पहाड	pahāda
पूँकास		पूँजेरा		पूर्खिआ		पराज्ञ	
प्रकाश	prakāśa	प्रयोग	prayōga	परीक्षण	parīkṣaṇa	पर्वत	parvata
परकास्त		परला		परीक्षा	parīkṣā	परिहारागाडी	
अभिव्यक्त	abhivyakta	परला	paralā	परीक्षिआ करण वाला	parīkṣā karanē vāl	पहियागाडी	pahiyāgādī
पुरुष	puruṣa	पूर्व	pūrva	परीक्षा करने वाला	parīkṣā karanē vāl	परिनन्द	
परखना		पूरव दा		पल		पहनाना	pahananā
परखना	parakhānā	पूर्व का	pūrva kā	पल	pala	पहरा	paharā
परगट		परवार		पुल भेत		परिहरा देणा	
उजागर	ujāgara	परिवार	parivāra	सेत मेत	sēta mēta	पहरा देना	paharā dēnā
पूर्विंड		परवाह		पलट		परिलां	
प्रवंड	pracanḍa	परवाह	paravāha	पलट	palaṭa	प्रथम	prathama
पूँजा		प्रवाह	pravāha	पलट जाणा	palaṭa jānā	पहले	pahalē
प्रजा	prajā	पूँन		पलट जाना	palaṭa jānā	परिलां व्लै	
पूँण्डे		प्रश्न	praśna	पलटे विंच		पहले से	pahalē sē
प्रणय	pranaya	परेस्तानी		पलटे में	palaṭe mē	पाउण्डा	
परत		परेशानी	parēśānī	पलटना		डालना	ḍālanā
पर्त	parta	पैस		पलटना	palaṭanā	पाराल	
पूर्त्व		प्रेस	prēsa	पलेठी दा		पागल	pāgala
प्रत्यक्ष	pratyakṣa	पूँत्र		पहिला	pahilā	पाठसाला	
पूँत्री		प्रस्तर	prastara	पेल्ला		पाठशाला	pāṭhaśālā
प्रति	prati	पूँत्राव्		पल्ला	pallā	विद्यालय	vidyālaya
पूँजी		प्रस्ताव	prastāva	पुलिस		पाणा	

पाणा	pānā	पिता	pītā	फेर	phēra	फाडना	phāḍanā
पाटी		पिता होणा	pītā hōnā	फेर करणा	phēra karanā	ढांस लैणा	phāṣa lēnā
पानी	pānī	पिता होना	pītā hōnā	फेर करणा	phēra karanā	फोंस लेना	phāṣa lēnā
जल	jala	पितगी		ढरक		दिक्कारना	dhikkāranā
पाटी देणा	pānī dēnā	पिताजी	pītājī	अन्तर	antara	धिक्कारना	dhikkāranā
पात्र		पीडा	pīḍā	फर्मा	pharmā	फिर	phira
पात्र	pātra	पीणा	pīnā	फरस	pharśa	फिर भी	phira bhī
पाप		पीना	pīnā	फर्श	pharśa	फिरना	phiranā
पाप	pāpa	पीउवरण		घरिस्ता		फिरना	phiranā
पार		पीतवर्ण	pītavarṇa	फरिश्ता	pharištā	फिरना	phiranā
पार	pāra	पीष		घरीज		फिल्म	philma
पारस्व		पीब	pība	फ्रीज	phrīja		
पार्श्व	pārsva	पीळा		फ्ल		द	
पालकना	pālakanā	पीला	pīlā	फल	phala	झल्स	
पालना		पीला करणा	pīlā karanā	झल		गुब्बारा	gubbārā
पालना	pālanā	पीला पडणा	pīlā paḍanā	फूल	phūla	झैमला	
पाश्चिम		पीला पडना	pīlā paḍanā	फूल उठाना	phūla uṭhanā	निर्मय	nirñaya
पाश्चिमिक	pāśavika	पीला रंग		झल जाणा		घ	
पाश्चिमिक		पीला रंग	pīlā ranga	फूल जाना	phūla jānā	सेइनमाझी	
पाषाण	pāṣāṇa	पीला होणा		झ्लेट		अन्याय	anyāya
पाषाणमणे		पीला होना	pīlā hōnā	फ्लोट	phlōṭa	झैक वरणा	
पाषाणमय	pāṣāṇamaya	पीस पाउणा		झैला		बुक करना	buka karanā
पिअर		पीस डालना	pīsa ḍālanā	फूलना	phūlanā	झलतः	
सेह	snēha			फूलतः	phalataḥ	खक्खक वरणा	bakabaka karanā
प्यार	pyāra	द		झैलन		बगळ	
पिअरा		झैवना				बगल	bagala
प्रिय	priya	फूऱकना	phūnkanā	फूलन	phūlana	घंसे	
पिघलना		झट जाणा		झैलूटी		बच्चे	baccē
पिघलना	pighalanā	फट जाना	phaṭa jānā	फलवती	phalavatī	झैलवारी	
पिंडे		झैट पाउणा		झैलवारी		बसन करणा	
पीछे	pīchē	फूट डालना	phūṭa ḍālanā	उद्यान	udyāna	वादा करना	vādā karanā
पिंडे आणा		झटवना				घबराहट	ghabarāhaṭa
पिंडे आणा	pīchē ānā	फटकना	phaṭakanā	फुलवारी	phulavāṛī	झैरेनी	
पिंडे लगाना		झटवार		झैलवारी		बसन वरणा	
पीछे लगाना	pīchē lagānā	फटकार	phaṭakāra	फूला हुआ	phūlā huā	बच्चा	baccā
पिछले		झैट्टना		झैलंग		शिशु	śiśu
गत	gata	फूटना	phūṭanā	फलंग	phalāṅga	बसा जाणा	
पिछले	pichalē	झटना		झैलाव	phailāva	बचाना	bacā jānā
पिंडला		फटना	phaṭanā	झैलिआ		बसाणा	
पिछला	pichalā	झैटना		विस्तीर्ण	vistīrṇa	बचाना	bacānā
पिंडली वैल		फैटना	phēntanā	झैमना		बसाव	
पिछली ओर	pichalī ḫora	झैना		फेसना	phāṁsanā	बचाव	bacāva
पिंडवारा		पकडना	pakārānā	झैमल		बसूरता	
पिछवाडा	pichavāḍā	झैडना		पैदावार	paidāvāra	बजाए	
पिंडा करणा		फोडना	phōḍanā	झैमला		बजाय	bajāya
पीछा करना	pīchā karanā	झैरिपाणा		फैसला	phaisalā	घेझ	
पिंठ		विजय पाना	vijaya pānā	फैसला	phaisalā	बोझ	bōjha
पीठ	pīṭha	झैन		झैरिस्त		बोझ सा	bōjha sā
पिंठ		फोन	phōna	फैहरिस्त	phēharista	बोझ मिहा	bōjha miḥā
गांव	gāva	झघना		झाड		बोझ सा	bōjha sā
पिंड	pīṇḍa	फबना	phabanā	फाड	phāda	झरेना	

ਬਟੇਰਨਾ	baṭoranā	ਬਦਲਨਾ	badalanā	ਬੋਲੀ	bōlī	ਬਾਗ	bāga
ਬੈਠਕ	baithaka	ਬਦਲਾ ਦੇਣਾ	badalā dēnā	ਬੇਸ਼ਰਮ	dhr̥ṣṭa	ਬਾਰੀ ਹੋਣਾ	bāgī hōnā
ਬੈਠਕ	baithaka	ਬਦਲਾ ਦੇਨਾ	badalā dēnā	ਬੇਸ਼ਰਮੀ	dhr̥ṣṭatā	ਬਾਂਚਨਾ	bāñcanā
ਬੈਠਾ	baiṭhanā	ਬੰਦਿਸ਼	bandiśa	ਬ੍ਰਹਮੁਤਾ	basa hōnā	ਬਾਜਾਰ	bājāra
ਬੈਠਾ	baiṭhanā	ਬੰਦੀ ਘਰ	bandī gr̥ha	ਬਸਤਰ	vastra	ਬਾਟ ਜੋਹਨਾ	bāṭa jōhanā
ਬੱਡਾ	baḍā	ਬੰਦੀਗ੍ਰਹ	bandīgr̥ha	ਬਹੁਤ	bāṭanā	ਬਾਂਟਨਾ	bāñtanā
ਬੱਡਾ ਭਾਰੀ	baḍā bhārī	ਬੋਧ	bōdha	ਬਡਾ	baṛā	ਬਾਂਟਨਾ	bāñtanā
ਬਦ ਕਰ	badha kara	ਬੋਧ ਕਰਨਾ	bōdha karanā	ਬਹੁਤ	bahudhā	ਪਥਾਤ	paścāta
ਬਦ ਜਾਣਾ	baḍha jānā	ਬੰਧਨ	bandhana	ਬਹੁਤ ਜਿਆਦਾ	bahuta adhika	ਬਾਦਲ	bādala
ਬਦ ਦੇ	baḍha kē	ਬਨ ਜਾਨਾ	bana jānā	ਬਹੁਤ ਦੂਰ	bahuta dūra	ਬਾਂਧਨਾ	bāndhanā
ਬਦਕਰ	badhakara	ਬਨਿਸ਼ਤ	banisbata	ਬਹੁਤ ਭਾਰੀ	bahuta bhārī	ਬਾਪ	bāpa
ਬੇਢੰਗਾ	bēḍhangā	ਬੇਪਤਾ	lāpatā	ਬਹੁਤ ਲੋਗ	bahuta lōga	ਬਾਪਦਾਦਾ	bāpadādā
ਬੇਢਨਾ	baḍhanā	ਬੇਪਰਵਾਹ	bēparavāha	ਬਹੁਤ ਸਮਾਂ	cirakāla	ਬਾਰੇ ਮੌਹ	bārē mē
ਬੇਢਾ ਹੋਇਆ	baḍhā huā	ਬਰਫ	barpha	ਬਹੁਤਾਯਾਤ	bahutāyāta	ਬਾਰਬਾਰ	bārabāra
ਬੱਣਾ ਠਨਾ	banā ḥanā	ਬਰਫ	barapha	ਬਹੁਤਾਇਤ	bahutāyāta	ਬਾਲ	bāla
ਬਨਾ ਠਨਾ	banā ḥanā	ਬਰਫ ਪਡਨਾ	barpha paḍanā	ਅਧਿਕਤਾ	adhikatā	ਬਾਲ	bāla
ਬਨਾਉਣਾ	banāvāṇa	ਬਰਾਈ	burātī	ਬਹੁਤਾਯਤ	bahutāyata	ਬਾਲ ਬੱਚੇ	bāla baccē
ਬਨਾਵਟ	banāvāṭa	ਬੁਰਾਈ	bāhulya	ਬਹੁਲਤਾ	bāhulya	ਬਾਲਕ	bālaka
ਬੈਤ	bēta	ਬਰਾਬਰ	barābara	ਬਹਾਦੁਰ	bahādura	ਬਾਵਜੂਦ ਕਿ	bāvajūda ki
ਬੇਤ	bēta	ਸਮ	sama	ਬਹਾਨਿਆ	bahānā	ਬਾਵਜੂਦ ਕਿ	bāvajūda ki
ਬੰਦ	banda	ਬਰਾਬਰ ਕਰਣਾ	sama karanā	ਬਹਾਨਾ	bahānā	ਬਾਸ	bāsa
ਬੰਦ	banda	ਸਮ ਕਰਨਾ	same karanā	ਬਹਿਰਕ ਜਾਣਾ	bahirkā jānā	ਬਾਹਰ	bāhar
ਬੰਦ	banda	ਬਹਾਬਰਿਹੱਸਾ	mahīna	ਬਹਕ ਜਾਨਾ	bahaka jānā	ਬਾਹਰ	bāhar
ਬੰਦ	banda	ਸਮਭਾਗ	samabhāga	ਬਹਿਸ	bahasa	ਬਾਹਰੀ	bāharī
ਬੁੰਦ	būnda	ਬਰੀਕ	bārīka	ਬਹਿਸ ਕਰਣਾ	bahisa karanā	ਬਾਹਰੀ ਭਾਗ	bāharī bhāga
ਬੁੰਦ	būnda	ਬਾਰੀਕ	mahīna	ਬਹਸ	bahasa	ਬਾਹਰੀ ਮਾਗ	bāharī bhāga
ਬੰਦ ਕਰਣਾ	banda karanā	ਮਹੀਨ	varan	ਬਹਸ ਕਰਨਾ	bahasa karanā	ਬਿਆਨ	bayāna
ਬੰਦ ਕਰਨਾ	banda karanā	ਬਲਕਿ	varan	ਬਾਅਦ	paścāt	ਬਿਗਡਾ	bigaḍā
ਬੰਦ ਕਰਨਾ	banda karanā	ਵਰਨ	varan	ਪਥਾਤ	paścāt	ਹੁਆ	huā
ਬੰਦ ਹੋਣਾ	banda hōnā	ਬੇਲ-ਚਾਲ	bōlacāla	ਬਾਦ ਕਾ	bāda kā	ਬਿਗਡਾ ਹੋਇਆ	bigaḍā hōnā
ਬੰਦ ਹੋਣਾ	banda hōnā	ਬੋਲਚਾਲ	bōlacāla	ਬਾਦ ਮੈਂ	bāda mē	ਬਿਗਡਾ ਹੁਆ	bigaḍā huā
ਬੰਦੂਕ	bandūka	ਬੋਲਨਾ	bōlanā	ਬਾਵਡੀ	bāvaḍī	ਬਿਗਡਾ ਮੱਕ	bigaḍā māk
ਬੰਦੂਕ	bandūka	ਬੋਲਨਾ	bōlanā	ਬਾਵਡੀ	bāvaḍī	ਅਸਦਿਖ	asandigdha
ਬਦਰਿਸਮੱਤੀ	durbhāgya	ਬਲਵਾਨ	balavāna	ਬਾਵਡੀ	bāvaḍī	ਬਿਪਤਾ	bipatā
ਦੁਰਮਾਣ	durbhāgya	ਬੇਲਾਤੀਤ	bēlātīta	ਬਾਕਸ	bōksa	ਵਿਪਦਾ	vipadā
ਬਦਲ ਜਾਣਾ	badala jānā	ਬੁਲਾਨਾ	bulānā	ਬਾਕੀ ਰਹਿਨਾ	śēṣa rahanā	ਬਿਲ	bila
ਬਦਲੇ ਵਿੱਚ	badalē mē	ਬੁਲਾਨਾ	bulānā	ਸ਼ੋ਷ ਰਹਨਾ	śēṣa rahanā	ਬਿਲਕੁਲ	bilakula
ਬਦਲੇ ਮੈਂ	badalē mē	ਬੋਲੀ	bōlī	ਬਾਗ	bāga	ਬਿਲਕੁਲ	bilakula

ਬਿਲਕੁਲ		ਭੇਸਿਆ		ਭੁਰਾ		ਭਾਰੀ	
ਬਿਲਕੁਲ	bilkula	ਦੌਡਾ	dauṛā	ਮੂਰਾ	bhūrā	ਮਾਰੀ	bhārī
ਬਿਸਤਰ	bistara	ਮੇਟ	bhēnta	ਭੁਰਾ ਰੰਗ	bhūrā ranga	ਭਾਲਣਾ	
ਬਿਹਤਰ		ਭੇਟ ਕਰਣਾ		ਮੂਰਾ ਰੰਗ	bhūrā pūrā	ਫੁੰਢਨਾ	ḍhūñdhanā
ਬੇਹਤਰ	bēhatara	ਮੇਟ ਕਰਨਾ	bhēnta karanā	ਮੂਰਾ ਪੂਰਾ	bharā pūrā	ਮਾਵ	bhāva
ਬੀਜ	bīja	ਮਟਕਨਾ	bhaṭakanā	ਮੂਰਾ ਹੁਆ	bharā huā	ਮਾ਷ਾ	bhāṣā
ਬੀਜ ਪਾਉਣਾ		ਭੱਠੀ		ਭੁਲ	bhūla	ਮਿਆਨਕ	bhayankara
ਬੀਜ ਡਾਲਨਾ	bīja dālanā	ਮਟੀ	bhaṭṭī	ਭੁਲ ਕਰਣਾ	bhūla karanā	ਮਿਆਨਕ	bhayānaka
ਬੀਮਾਰ		ਭਡਕਦਾਰ		ਭੁਲ ਜਾਨਾ	bhūla jānā	ਭਿੰਨ	
ਬੀਮਾਰ	bīmāra	ਮਡਕਦਾਰ	bhadakadāra	ਭੁਲ ਸੇ	bhūla sē	ਭਿੰਨ	bhinna
ਭ		ਮਡਕਨਾ	bhadakanā	ਭੁਲੇਖਾ		ਭਿਵਾਂਕਰਣਾ	
ਭਇਰਹਿਤ	bhayarahita	ਮੇਡਨਾ	bhēdanā	ਭੁਮ	bhrama	ਮਿਗੀ ਕਰਨਾ	bhigō karanā
ਭੈਕ		ਭੈੜਾ		ਭੁੱਲਣਾ		ਭੀਡ	bhīḍa
ਭੋਕ	bhōnka	ਬੁਰਾ	burā	ਭੁਮ	bhrama	ਭੀਸਨ	
ਭੁੱਕਣਾ		ਭੈੜਾ ਕਹਿਣਾ		ਭੁੱਲਣਾ		ਭੀ਷ਣ	bhīṣṇa
ਭੌਕਨਾ	bhaunkanā	ਬੁਰਾ ਕਹਨਾ	burā kahanā	ਭੁਲਨਾ	bhūlanā	ਮ	
ਭੋਕਨਾ	bhōnkanā	ਬਹਨ	bahana	ਮਲਾ	bhalā	ਮੈਂ	
ਭੁੱਖਾ ਰਹਿਨਾ		ਬਹਿਨ	bahina	ਭਲਾਚੰਗਾ		ਮੈਂ	maī
ਮੂਖਾ ਰਹਨਾ	bhūkhā rahanā	ਭੁਤ		ਮਲਾਚੰਗਾ	bhalācangā	ਮੈਂ ਆਪ	
ਭੇਗ		ਮੂਰਤ	bhūta	ਭੁੱਲਿਆ ਹੋਇਆ		ਮੈਂ ਸ਼ਵ	maī svayam
ਮੋਗ	bhōga	ਭੁਤਕਾਲ		ਮੂਰਤਾ ਹੁਆ	bhūlā huā	ਮੇਇਆ	
ਭੇਗ ਕਰਣਾ		ਮੂਰਤਕਾਲ	bhūtakāla	ਭਲੀ ਤਰ੍ਹਾਂ		ਮੂਰਤ	mīta
ਮੋਗ ਕਰਨਾ	bhōga karanā	ਭੇਦ		ਮਲੀ ਮਾਤਿ	bhalī bhānti	ਮੈਂਕੇ	
ਭੰਗ ਕਰਣਾ	bhanga karanā	ਭੁਨਣਾ		ਭਵਨ	bhavana	ਅਵਸਰ	avasara
ਮੰਗ ਕਰਨਾ	bhāṅga karanā	ਭੁਨਣਾ		ਭੰਵਰਜਾਲ	bhāṁvarajāla	ਮੁਕਦੱਮਾ	
ਭਗਵਾਨ	bhagavāna	ਭਬਕਿਆ		ਭਵਿੱਖ		ਮੁਕਦਮਾ	mukadamā
ਭਗਿਆਵਾਨ		ਮਭਕਾ	bhabhakā	ਮਹਿਧ	bhaviṣya	ਮੁਕੱਰ ਵਕਤ	
ਮਾਗਵਾਨ	bhagyavān	ਭੈਤੀਤ		ਮਹਿਧ	bhaviṣya	ਮੁਕੱਰ ਵਕਤ	
ਭੇਜ	bhōja	ਮਧੀ		ਭਵਿਸ਼ਾਕਾਲ ਸੁਚਕ ਕਰਿਆ ਸਹਾਇਕਨਾ	bhavishyakāla sūca	ਕਾਲਾਵਧਿ	kālāvadhi
ਭੇਜਣਾ		ਮੂਹਿ	bhūmi	ਮਹਿਧਕਾਲ ਸੂਚਕ ਕਿਧਾ ਸਥ	bhavishyakāla sūca	ਮਕਾਨ	makāna
ਪਠਾਨਾ	paṭhānā	ਭਯਾਂਵਿਤ		ਮਹਿਧਤ	bhaviṣyatā	ਮਕਾਨ ਦੇਣਾ	makāna dēnā
ਮੇਜਨਾ	bhējanā	ਮਧਾਵਿਤ	bhayānvita	ਭੇਸ		ਮਕਾਨ ਦੇਣਾ	makāna dēnā
ਭੱਜਣਾ		ਮਧਾਵਿਤ		ਮੇ਷	bhēsa	ਮੁਖ	
ਮਾਗਨਾ	bhāganā	ਮਰ ਦੇਨਾ	bhara dēnā	ਭਾ ਪਿਆਰੇ		ਮੁਖ	mukhya
ਭੇਜਨ	bhōjana	ਮਰ ਪਾਨਾ	bhara pānā	ਮਾ ਬਨ੍ਹੁ	bhā bandhu	ਮੁਖ ਅੰਗ	mukhya anga
ਭੇਜਨ ਕਰਣਾ		ਮਰਨਾ	bharanā	ਭਾਗ	bhāga	ਮੁਖ ਭਾਗ	mukhya bhāga
ਮੋਜਨ ਕਰਨਾ	bhōjana karanā	ਸਮਾਨਾ	samānā	ਬਖਰਾ	bakharā	ਮੁਖ ਮਾਂਗ	mukhya māṅga
ਭੇਜਨ ਦੇਣਾ		ਸਮਾਨਾ		ਭਾਗ ਕਰਣਾ	bhāga karanā	ਮੁਖਤਸਰ	mukhtasara
ਮੋਜਨ ਦੇਣਾ	bhōjana dēnā	ਭਰਪੂਰ	bharapūra	ਭਾਗਸ਼ਾਲੀ		ਮੱਖੀ	
ਭੇਜਨੋਤਸਵ		ਮਰਪੂਰ		ਮਾਧਯਸ਼ਾਲੀ	bhāgyaśālī	ਮੱਖੀ	makkhī
ਮੋਜਨੋਤਸਵ	bhōjanōtsava	ਕਮਣੇ		ਭਾਰਵਤ	bhāravata	ਮੰਗਣਾ	māṅganā
ਭੇਜਨਾਲਾ		ਭਰਮਣ	bhramanā	ਭਾਰਵਤ	bhāravata	ਮਾਂਗਨਾ	māṅganā
ਮੋਜਨਾਲਾ	bhōjanālāya	ਭਰੇਸਾ		ਭਾਰਿਓਕਤ	bhāriñkot	ਮਗਨ	magnā
ਭਜਾਉਣਾ		ਮਰੋਸਾ	bharōsā	ਮਾਰਾਯੁਕਤ	bhārayukta	ਮੇਘ	mēgh
ਮਗਾਨਾ	bhagānā	ਭਰਾ	bhārī	ਮਾਰੀ			
ਭੱਜਿਆ		ਮਾਈ	bhāī				

मेघ	mēgha	मंडली	maṇḍalī	मधुर	madhura	मोबाइल	mōbāila
मेच		भैङ्गा		मधुर भासी		मेम्बॅटी	
नाप	nāpa	लङ्का	laṅkā	मधुर भासी	madhura bhāṣī	मोमबती	mōmabattī
मचाण		भुच		मधुरता		मुरख	
मचान	macāna	मूढ	mūḍha	मधुरता	madhuratā	मूर्ख	mūrkha
मँछर		मणि		मध्यस्थित		मृगआ	
मच्छर	macchara	मणि	maṇi	मध्यस्थित	madhyasthita	मृगाया	mṛgayā
मँडी		भत		मैठे		मरेड	
मछली	machalī	मत	mata	मुझे	mujhē	मरोड	marōḍa
मत्स्य	matsya	भेत		मुझको	mujhakō	मृत्तिउलेख	
मेज	mēja	मत्तु	mṛtyu	मर्दृष्य		मृत्युलेख	mṛtyulēkha
मेज		मत्तु		मनुष्य	manusya	मृदूल	
मेन्दुट		अर्थ	artha	मानव	mānava	मुदुल	mṛdula
उपस्थित	upasthita	मतलब	matalaba	मर्दृष्य जाती		मरन	
विद्यमान	vidyamāna	मत्तुलेख कुँख		मानव जाति	mānava jāti	मरण	maraṇa
मज्जदूरी		अर्थ गर्भ	artha garbha	मनुष्य जाति	manusya jāti	मरना	
उजरत	ujarata	मत्तुलेख रंभणा		मर्दृष्य दा		मरना	maraṇa
मज्जदूरी देणा		अर्थ रखना	artha rakhanā	मनुष्य का	manusya kā	मरम	
उजरत देना	ujarata dēnā	मत्तुलेख समा		मर्दृष्यी		मर्म	marma
मज्जेदार		अर्थ दंड	artha daṇḍa	मानुषिक	mānuṣika	मेरा	
मजेदार	majēdāra	भैङ्ग		मैन्ना		मेरा	mērā
मज्जघुत		तात्पर्य	tātparya	मानना	mānanā	मरिआ	
मजबूत	majabūta	मत्तुपिकार		मनना		मरा	marā
मज्जघुर वरणा		मताधिकार	matādhikāra	मनना		मरिआ होइआ	
विवश करना	vivaśa karanā	भती		मनभावना	manabhāvanā	मरा हुआ	marā huā
मजा	majā	मति	mati	मनभावना		मल	
मजाक		भैङ्ग		मनेरंजक		मल	mala
मजाक	majāka	मंद		मनेरंजक	manōrañjaka	भुल	
मज्जावीआ		मंद	manda	मनेरंजक		मूल	mūla
मजाकिया	mazākiyā	मन्द	manda	मनोरथ	manōratha	मेल	
मेटरगाडी	mōtaragādī	मंद होना	manda hōnā	मनसा		मोल	mōla
मोटरगाडी		मन्द होना		अभिप्राय	abhiprāya	भुल	
मेटा		मंद हवा		मनस		मूल्य	mūlya
मोटा	mōṭā	मंद वायु	manda vāyu	मनस	manasa	मैल हेडना	maila chōḍanā
मेटा करणा		मर्द		मुनसङ्ग		मैल छोडना	
मोटा करना	mōṭā karanā	मदद	madada	मनसङ्ग लेक		मोल का	mōla kā
मेटा हेणा		मर्द करणा		जज	jaja	मेल दा	
मोटा होना	mōṭā hōnā	मदद करना	madada karanā	जज लोग	jaja lōga	मेल लगाउणा	
मिटिआला		मर्द करणा		मना	manā	मोल लगाना	mōla lagānā
गदला	gadalā	मदद देना	madada dēnā	लेना	lēna	मेल लेना	mōla lēnā
भुठ		भैङ्गना		लाभ	lābha	भुल स्वर्द	
मूठ	mūṭha	मूदना	mūndanā	भुनासिष		मूल शब्द	mūla śabda
भेड		भुसरा		मुनासिब	munāsiba	मलना	
मेड	mēḍa	मुद्रा	mudrā	भनाही		मलना	malanā
भेत्ता		भैङ्गा		निषेध	niṣedha	भुलाकात्र	
मोड	mōḍa	मुद्दा	muddā	भुठ		मुलाकात	mulākāta
भुठना		भैदान		मुफ्त	muphta	भलीन	
मुडना	muḍanā	मैदान	maidāna	भुठ		मलिन	malina
भेडना		भैय		निःशुल्क	nihśulka	भमीन	
मोडना	mōḍanā	मध्यम	madhyama	भुठ विंच		मशीन	maśīna
भेडली		भैयम		मुफ्त में	muphta mē	मसउसक	
मण्डली	maṇḍalī	धीमा	dhīmā	भेषाइल		मस्तिष्क	mastiṣka

ਮੁੰਹ	mūha	ਮਾਮਲਾ	māmalā	ਯੁਗ	yuga	ਰੇਖਾ	rēkhā
ਮੁੰਹ		ਮਾਰ	māra	ਸਦਸ਼ ਹੋਨਾ	sadr̄śa hōnā	ਰਕਸ਼ਾ	rakṣā
ਮੁਖ	mukha	ਮਾਰ ਪਾਉਣਾ		ਯੋਗਤਾ	yōgyatā	ਰੰਗ ਮੰਚ	
ਮੇਹ ਲੈਣਾ		ਮਾਰ ਡਾਲਨਾ	māra dālanā	ਯੋਜਨਾ	yōjanā	ਰਗਡ	ragaḍa
ਮੋਹ ਲੇਨਾ	mōha lēnā	ਮਾਰਨਾ		ਯੋਜਨਾ	yōjanā	ਰਗਡ	ragaḍ
ਮਹੰਗਾ		ਮਾਰਨਾ	māranā	ਯੰਤਰ		ਰਗਾੜ	ragaḍ
ਮਹੱਗਾ	maham̄gā	ਮਾਲ	māla	ਧੜਕਣ		ਘਿਸਾਵ	ghisāva
ਮਹਤਵਪੂਰਣ	mahatvapūrṇa	ਮਾਲ ਅਸਥਾਬ	māla asabāba	ਯਥਾਰਥ	yathārtha	ਘਰੰਣ	gharṣāna
ਮੇਰਨਾ		ਮਾਲ ਅਸਥਾਬ	māla asabāba	ਯਥਾਰਥਤਾ	yathārthatā	ਰਗਡਨਾ	
ਮੋਹਨਾ	mōhanā	ਮਾਲਿਕ		ਯੁੱਧ		ਰਗਡਨਾ	ragaḍanā
ਮਹਲ		ਮਾਲਿਕ	mālika	ਯਥਾਰਥਤਾ	yathārthatā	ਰਗਡ	ragaḍ
ਮਹਲ	mahala	ਮਾਲਿਸ਼		ਸਮਰ	samara	ਰਗਣ	ragaḍ
ਮਹਾਜਨੀ ਸੈਕ ਆਦਿ		ਮਾਲਿਸ਼	māliša	ਯਾਤਰਾ	yātrā	ਰੇਚਕ	rechak
ਹੁਣੀ ਆਦਿ	hunḍī ādi	ਮਾਸ	māsa	ਯਾਤਰਾ	yātrā	ਰੁਣ	rugna
ਮਹਾਨ		ਮਾਸ	māsa	ਯਾਤਰਾ	yātrā	ਰੇਚਕ	rechak
ਮਹਾਨ	mahāna	ਮਿਆਦ		ਯਾਦ ਕਰਣਾ	yāda karanā	ਰੁਚਨਾ	ručanā
ਮਹਾਸਾਦ		ਮਿਆਦ	avadhi	ਯਾਦ ਕਰਣਾ	yāda karanā	ਰਚਨਾ	racanā
ਮਹਾਸਾਦ	mahāśaya	ਮਿੰਟ		ਯਾਦਗਾਰ	yādagāra	ਰੁਚਿਕਰ	ručikar
ਮਹਾਸਾਗਰ	mahāsāgara	ਮਿਨਟ	minaṭa	ਯਾਦਗਾਰ	yādagāra	ਰੁਚਿਕਰ	ručikar
ਮਹਿਕਣਾ		ਮਿੰਠਾ	mīṭhā	ਯਾਰ	yāra	ਰੁਚੀ	ručī
ਮਹਕਨਾ	mahakanā	ਮਿੰਠਾ ਕਰਣਾ	mīṭhā karanā	ਯਾਰਡ	yāṛda	ਰੁਚੀ	ručī
ਮਹਿੰਗਾ		ਮਿੰਠਾ	mīṭhā	ਯਾਰਡ	yāṛda	ਰੇਜਗਾਰ	rejagāra
ਮਹਾਸਾਗਰ	mahāsāgara	ਮਿੰਠਾ		ਯੀਸੂ	yīśu	ਰੇਜਗਾਰੀ	rejagārī
ਮਹਿਕਣਾ		ਮਿੰਠਾ	mīṭhā	ਰੇਕ		ਰੇਜਾਰੀ	rejagārī
ਮਹਕਨਾ	mahakanā	ਮਿੰਠਾ ਕਰਣਾ	mīṭhā karanā	ਰੇਕ		ਰੇਜਾਰੀ	rejagārī
ਮਹਿੰਗਾ	mahangā	ਮਿੰਤਰ	avadhi	ਰੇਕ		ਰੇਜਾਰੀ	rejagārī
ਮਹਿਸੂਸ		ਮਿੰਤਰ		ਰੇਕ		ਰੇਜਾਰੀ	rejagārī
ਮਹਸੂਸ	mahasūsa	ਮਿੰਤਰ	mitra	ਰੇਕ		ਰੇਜਾਰੀ	rejagārī
ਮਾਂ		ਮਿਲ ਕੇ	mila kē	ਰੇਕ		ਰੇਜਾਰੀ	rejagārī
ਮਾਂ	mā	ਮਿਲਜੂਲ ਕਰ		ਰੇਕ		ਰੇਜਾਰੀ	rejagārī
ਮਾਤਾ		ਮਿਲਜੂਲ ਕਰ	milajula kara	ਰੇਕ		ਰੇਜਾਰੀ	rejagārī
ਮਾਤਾ	jananī	ਮਿਲਣਾ	milanā	ਰੇਕ		ਰੇਜਾਰੀ	rejagārī
ਮਾਤਾ	mātā	ਮਿਲਨਾ	milanā	ਰੇਕ		ਰੇਜਾਰੀ	rejagārī
ਮਾਤਾ ਪਿਤਾ	mātā pitā	ਮਿਲਾਪ	milāpa	ਰੇਕ		ਰੇਜਾਰੀ	rejagārī
ਮਾਨ		ਮਿਲਿਆ		ਰੇਕ		ਰੇਜਾਰੀ	rejagārī
ਮਾਨ	māna	ਮਿਲਾ	milā	ਰੇਕ		ਰੇਜਾਰੀ	rejagārī
ਮਾਨ ਕਰਣਾ		ਮਿਲਿਆ ਲੈਣਾ		ਰੇਕ		ਰੇਜਾਰੀ	rejagārī
ਮਾਨ ਕਰਨਾ	māna karanā	ਮਿਲਾ ਲੇਨਾ	milā lēnā	ਰੇਕਨਾ		ਰੇਜਾਰੀ	rejagārī
ਮਾਨ ਲੈਣਾ	māna lēnā	ਮਿਹਨਤ ਦਾ		ਰੇਕਨਾ		ਰੇਜਾਰੀ	rejagārī
ਮਾਨ ਲੇਨਾ	māna lēnā	ਮੇਹਨਤ ਕਾ	mēhanata kā	ਰੇਕਨਾ		ਰੇਜਾਰੀ	rejagārī
ਮਾਨ ਵਧਾਣਾ		ਮੰਹ		ਰੇਕਨਾ		ਰੇਜਾਰੀ	rejagārī
ਮਾਨ ਬਢਾਨਾ	māna baḍhānā	ਮੇਹ	mēha	ਰੇਕਨਾ		ਰੇਜਾਰੀ	rejagārī
ਮਾਨਤਾ		ਮੰਹ ਪਡਨਾ		ਰੇਕਨਾ		ਰੇਜਾਰੀ	rejagārī
ਮਾਨਤਾ	mānyatā	ਮੇਹ ਪਡਨਾ	mēha paḍanā	ਰੇਖ		ਰੇਜਾਰੀ	rejagārī
ਮਾਨਵੀ		ਮੰਹ ਵਰ੍ਨਨਾ		ਰੇਖ		ਰੇਜਾਰੀ	rejagārī
ਮਾਨਵੀ	mānavīya	ਬਰਸਨਾ	barasanā	ਰੇਖ		ਰੇਜਾਰੀ	rejagārī
ਮਾਨਸ				ਰੇਖ ਡੋਡਨਾ		ਰੇਜਾਰੀ	rejagārī
ਮਾਨਸ	mānasa			ਰੇਖ ਡੋਡਨਾ		ਰੇਜਾਰੀ	rejagārī
ਮਾਪ		ਯਕਿਤ		ਰੇਖਣਾ		ਰੇਜਾਰੀ	rejagārī
ਪਰਿਮਾਣ	parimāṇa	ਧਕੂਤ	yakūta	ਰੇਖਣਾ		ਰੇਜਾਰੀ	rejagārī
ਮਾਫ		ਯੋਗ		ਰੇਖੇਲ		ਰੇਜਾਰੀ	rejagārī
ਮਾਫ	māpha	ਸਵਾਲ	sadr̄śa	ਰੇਖੇਲ		ਰੇਜਾਰੀ	rejagārī

रूप		राजमीर्दिर		लेखापैत्र		लज्जाई	
ईश्वर	Tísvara	राजमंदिर	rājamandira	लेखा पत्र	lēkhā patra	लड़ाई	laṛāī
परमेश्वर	paramēśvara	राजमंडा		लेखापत्र	lēkhāpatra	लड़िआ	
रमटीऐ		राजसभा	rājasabhbā	लेखापत्र	lēkhāpatra	लडा	laḍā
रमणीय	raman̄tya	राजी बरटा		लेरा		लड़ी	
रैमिअ		राजी करना	rājī karanā	लेरा	lēga	लडी	laḍī
रम्य	ramya	राजी हेणा		लंगा जाणा		लुण	
रैला		राजी होना	rājī hōnā	लग जाना	laga jānā	नमक	namaka
शोर	sóra	राज		लंगे लंगे		लुण पाउणा	
रेस्तनी		रैन	raina	लगे लगे	lagē lagē	नमक डालना	namaka ḍālanā
रोशनी	rōśanī	रात	rāta	लगाना		लुण लगाउणा	
रस लैणा		रात्रि	rātri	लगाना	laganā	नमक लगाना	namaka lagānā
रस लेना	rasa lēnā	रात्रिभेज		लंगबँग		लैणा	
रसता		रात्रिभोज	rātribhōja	लगभग	lagabhaga	लेना	lēnā
पथ	patha	राम राम		लगा हैइआ		लदा हैइआ	
मार्ग	mārga	राम राम	rāma rāma	लगा हुआ	lagā huā	लदा हुआ	ladā huā
रास्ता	rāstā	रास्तर		लगाउ रेखरा		लपेटना	
रैसता		राष्ट्र	rāṣṭra	लगाव रखना	lagāva rakhanā	लपेटना	lapēṭanā
राह	rāha	रास्तरपती		लगाउणा		लंघनुप	
रैसता दृस्ता		राष्ट्रपति	rāṣṭrapati	लगाना	lagānā	लम्बरूप	lambarūpa
राह बताना	rāha batānā	रास		लगातार		लंघा	
रैसता देखना		रास	rāsa	निरंतर	nirantara	लम्बा	lambā
राह देखना	rāha dēkhanā	रिसु		लगातार		लंघा हिंच	
रैसी		ऋजु	rju	लगाम		लम्बा मैं	lambā mē
रस्सी	rassī	रिपेरट		लगाम	lagāma	लम्बकउणा	
रहनेवाला	rahanēvālā	रिपोर्ट	ripōrta	लघु	laghu	लटकाना	laṭakānā
रहस्य	rahasya	लै आणा		लंघना	lānganā	लंभा	
रहित		ले आना	lē ānā	लघुत्तम	laghutama	लंधे	
रहित	rahita	लै जाणा		लंघन		लियो	liyō
रहित रेणा		ले जाना	lē jānā	लंघन	langhana	लवण	lavaṇa
रहित होना	rahita hōnā	लै लैणा		लंघन करना	langhana karanā	लहु	
रहिना		ले तेना	lē lēnā	लघुत्तर		लहिर	
रहना	rahanā	लधी		लंघन करना	langhana karanā	तरंग	taranga
राइफल	rāiphala	के लिए	kē liē	लघुभार	laghubhāra	तरंग	taranga
राइफल	rāiphala	लधे		लैचन		लहर	lahara
राए		लय	laya	लोचन	lōcana	लहर	lahara
राय	rāya	लेक		लैक्षण	lakṣaṇa	लहर मारना	lahara māranā
राए देणा		लोग	lōga	लुटा सेणा		लहिर मारना	
राय देना	rāya dēnā	लुक्क जाणा		लुटा देना	luṭā dēnā	योग्य	yōgya
राए रेणा		छिप जाना	chipa jānā	लुटा देना	luṭā dēnā	लहिर	
राय होना	rāya hōnā	लकडी		लुटा देना	luṭā dēnā	योग्य	yōgya
राख		लकडी	lakaḍī	लैक्क		लहिर	
राख	rākha	लक्ष		लक्षण	lakṣaṇa	योग्य होना	yōgya hōnā
राखी		लक्ष्य	laksya	लैक्क		लहिर	
रखवाली	rakhavālī	लुक्का हैइआ		लुटा देना	luṭā dēnā	लाउणा	
राग		छिपा हुआ	chipā huā	लुटा देना	luṭā dēnā	लाउणा	
राग	rāga	लुक्की गॉल		लुटा देना	luṭā dēnā	लाउणा	
राज	rājya	छिपी बात	chipī bāta	लैक्कना		लाउणा	
राजगूरू		लकीर	lakīra	लैक्कना	laḍanā	लाउणा	
राजगृह	rājagṛha	लेख		लैक्कना	laḍanā	लाउणा	
राजमीर्दिर		लेख	lēkha	झगड़ा	jhagarā	लान	lāna

लाल	lāla	वजाउणा	bajānā	दैरगी	virata	विआर मुदा	śādī śudā
लाल रंग		देट देणा		व्लैं		विआहिआ	
लाल रंग	lāla ranga	वोट देना	vōṭa dēnā	से	sē	विवाहित	vivāhita
लालाट		दैंड		वैल		विधा देणा	dikhā dēnā
लालाट	lālāṭa	बांट	bāṇṭa	ओर	ōra	दिखा देना	dikhā dēnā
लास		दडभागा		वैल व्लैं		विधिआन	
लोथ	lōtha	भायवन	bhāgyavāna	ओर से	ōra sē	व्याख्यान	vyākhyāna
लिअसिआ		दडमुळा		देल व्हुटी		विंग	
लाया	lāyā	बहुमूल्य	bahumūlya	वेल बूटा	vēla būṭā	विंग	vinga
लिअसिउट		दैडा		दस्ती बरणा		विंगिआपना	
लाना	lānā	विपुल	vipula	वशी करना	vaśī karanā	विज्ञापना	vijñāpanā
लिखण		देर्डिंग		वस		विंच	
लिखना	likhanā	वेंडिंग	vēdinga	वश	vaśa	बीच	bīca
लिखावट		दैस		वस्तुल बरणा		में	mē
लिखावट	likhāvata	वैद्य	vaidya	वसूल करना	vasūla karanā	विंचे	
लिंग		द्वपना		द्वारा		में से	mē sē
लिंग	linga	बढना	barhanā	बहाव	bahāva	विंच सा	
लिंग भेद	linga bhēda	बढना	barhānā	द्वाक		बीच का	bīca kā
लिटणा		बढना	baḍhānā	वाक्य	vākyā	विंच विंच	
लेटना	lētanā	द्वयीआ		द्वाट जेडना		मध्य	madhya
लिमट		बढिया	baṛhiyā	वाट जोडना	vāṭa jōdanā	विचबार विंच	
सूचीपत्र	sūcīpatra	द्वपर		व्यापार	vyāpāra	वायुमंडल	
लिहाज		व्यापार	vyāpāra	वस्तुत	vastuta	मध्य में	madhya mē
लिहाज	lihāja	द्वरक		वायुमंडल	vāyumanḍala	विचलण	
द		वर्क	varka	द्वार		विचलन	vicalana
दैविकतीक		द्वर्षा		बार	bāra	विचार	
वैयक्तिक	vaiyaktika	वर्षा	varṣā	द्वारतालाप		विचार	vicāra
द्वकील		द्वरग		वार्तालाप	vārtālāpa	विचार फल	
वकील	vakīla	वर्ग	varga	द्वामत्त विंच		विचारना	vicāra phala
वकील		द्वरण		वास्तव में	vāstava mē	विचारना	
द्वेष		वरण	varaṇa	द्वार द्वाह		विचारना	vicāranā
अलग	alaga	वर्णा	varṇa	वाह वाह	vāha vāha	विचारन	
द्वेष करणा		द्वरण		दिव्वक्त		हटाना	haṭānā
अलग करना	alaga karanā	वर्णन	varṇana	व्यक्त	vyakta	विद्वान	
द्वेष रेख		द्वरण करणा		दिव्वक्ती		विद्वान	vidvāna
देख रेख	dēkha rēkha	वर्णन करना	varṇana karanā	व्यक्ति	vyakti	दिव्वा दे समें दा सलाम	
द्वेष द्वेष		द्वरउ		जन	jana	दिव्वा के समय का सलाम	vidā kē samaya kā
अलग अलग	alaga alaga	व्रत	vrata	दिव्वक्तीगत		दिव्वा हैण्ट	
देखणा		द्वरउ		व्यक्तिगत	vyaktigata	दिव्वा होना	vidā hōnā
देखना	dēkhanā	उपयोग	upayōga	दिव्वमत्त		दिव्विआपीठ	
देखिआ देखी		द्वरउं		व्यस्त	vyasta	विद्वापीठ	vidyāpīṭha
देखा देखी	dēkhā dēkhī	प्रयोजन	prayōjana	दिव्वाक्तुल		दिव्वान	
द्वगणा		द्वरउ करणा		उत्सुक	utsuka	दिव्वान	vidhāna
बहना	bahanā	उपयोग करना	upayōga karanā	दिव्वाधिआ		दिव्वानमत्ता	
द्वगदा होइआ		द्वरउ रेखणा		व्याख्या	vyākhyā	दिव्वानसभा	vidhānasabha
बहता हुआ	bahatā huā	व्रत रखना	vrata rakhanā	दिव्वाह		दिव्वाहत	
दचन		द्वरउना		विवाह	vivāha	दिव्विवत्	vidhivat
वचन	vacana	बरतना	baratanā	शादी	śādī	दिव्वप्त	
दचन हारना		द्वरउमान		दिव्वाह करणा	vivāha karanā	दिव्वपद	vipada
वचन हारना	vacana hārana	वर्तमान	vartamāna	विवाह करना	vivāha karanā	दिव्वक्ती	
द्वजा लिअसिउट		दैडाकार		शादी करना	śādī karanā	दिव्वक्ति	vibhakti
बजा लाना	bajā lānā	वृत्ताकार	vṛttākāra	दिव्वाह मुदा		दिव्वाजन	

विभाजन		मूरु		सामिल		सेख लैंटा	
विभाजन	vibhājana	आरंभ	ārambha	शामिल	śāmila	सोख लेना	sōkha lēnā
द्विरूप		आरम्भ	ārambha	माद्वक		मध्रत	
विरुद्ध	viruddha	मूरु दा		शावक	śāvaka	सख्त	sakhta
विराम		आरम्भ का	ārambha kā	सामउरगिअ		मधस	
विराम	virāma	सेर भाग	śēra bhāga	शास्त्रज्ञ	śāstrajña	सुखद	sukhada
विलंब व्लें		शेर भाग	śēra bhāga	सामन करणा	śāsana karanā	सुखदा	sukhadā
विलंब से	vilamba sē	मूरुर्ग		शासन करना	śāsana karanā	सुखदा	sukhadā
विवेक		श्रुंग	śrunga	सिआम		मधराइक	
विवेक	vivēka	मूरउ		श्याम	śyāma	सुखदायक	sukhadāyaka
विवरण		शर्त	śarta	सिक्षालै		मधना	
व्यवस्था	vyavasthā	मूरद		शिक्षालय	śikṣālaya	सुखना	sukhanā
विश्वलेस्त		शरद	śarada	सिक्षार		मैथना	
विश्लेषण	viślēṣana	मूरन		अहेर	ahēra	सोखना	sōkhanā
विश्वाम		शरण	śaraṇa	आखेट	ākhēṭa	मैथेप	
विश्वास	viśvāsa	मूरन देणा		शिकार	śikāra	संक्षेप	sankshēpa
विश्वास वरणा		शरण देना	śaraṇa dēnā	सिक्षार वरणा		मैथ	
विश्वास करना	viśvāsa karanā	मूरन मधान		आखेट करना	ākhēṭa karanā	सूक्ष्म	sūkṣma
विशेष		शरण स्थान	śaraṇa sthāna	सिस्तडा		मैथिपत	
विशेष	viśēṣa	मूरमासाधिअ		शिष्टाता	śiṣṭatā	संक्षिप्त	sankṣipta
विशेषः		श्रमसाध्य	śramasādhya	सिसिअगाठ		मैर्गे	
विशेषतः	viśēṣataḥ	मूराच		शिष्यगण	śisyagaṇa	बल्कि	balki
विस्ता		मदिरा	madirā	सीतलता	śītalatā	संगत	sangata
विषय	viṣaya	मौरी		म		मूर्गीप	
विस्ताल		श्री	śrī	सै		सुग्राम	
विशाल	viśāla	मूरीक देणा		सौ	sau	सुग्राम	sugrama
वी		शरीक होना	śarīka hōnā	मूरान		मैर्गम	
भी	bhī	मूराका		श्वान	śvāna	संगम	sangama
वीर		शलाका	śalākā	मूरे		मूराम वरणा	
बीस	bīsa	मूर्वेव्वत		सुकर	sukara	सुग्राम करना	sugrama karanā
म							
मूर्वती		शशि	śashi	मैक्ट		मैर्गी	
शक्ति	śakti	मूर्वि देणा		संकट	sankāṭa	सखा	sakhā
मैक्वारत		शह देना	śaha dēnā	मैक्ट रमता		मैर्गीत	
शोकार्त	śōkārta	मूर्विद		संकट पथ	sankāṭa patha	संगीत	sangīta
मूर्वस		शहद	śahada	मैकडा		मैर्घ्णा	
शख्स	śakhsa	मधु	madhu	सैकडा	saikadā	सूंघना	sūnghanā
मूर्विंग		मूर्विर		मैकटा		मैर्घ्णा भाग	
शूटिंग	śūṭinga	शहर	śahara	सकना	sakanā	घना भाग	ghanā bhāga
मूर्वत		मूर्विर		मैकरा		मैर्घरस	
शत	śata	शायद	śāyada	संकरा	sankarā	संघर्ष	sanghara
मूर्वप		मूर्वंत		मैकल		मैरेच	
शुद्ध	śuddha	शांत	śānta	सकल	sakala	सोच	sōca
मैयना		शान्त	śānta	मैक्विआ		मैर्च	
शोधना	śōdhanā	मूर्वंत वरणा		सूखा	sūkhā	सत्य	satya
मैषद		शांत करना	śānta karanā	मैक्वीत		मैर्च वरणा	
शब्द	śabda	मूर्वंत देणा		भगिनी	bhaginī	सत्य करना	satya karanā
मैषद वरणा		शांत होना	śānta hōnā	मैक्वीरण		मैर्च भरिआ	
शब्द करना	śabda karanā	मैषाम्नी		संकीर्ण	sankīrṇa	सत्य पूर्वक	saca pūrvaka
मूर्व		सराहना	sarāhanā	मैष		मैरेटा	
शुभ	śubha	मैम		सुख	sukha	सोचना	sōcanā
मैत्रा देणा		संध्या	sandhyā	मैष दा		मैरेत	
शोभा देना	śōbhā dēnā	मैमिल		सुख का	sukha kā	सचेत	sacēta

मुचेत्		मञ्चव		मनुष		मञ्च कुञ्ज	
सावधान	sāvadhāna	सङ्क	saraka	समुख	sammukha	सब कुछ	saba kucha
मुचना		मडा होइआ		मनमान		मञ्च दा मञ्च	
सूचना	sūcanā	सडा हुआ	sadā huā	सम्मान	sammāna	सब का सब	saba kā saba
मरमुच		मट्ठन		मनेहा		मञ्च रुप वले	
सचमुच	sacamuca	श्रवण	śravāna	संदेश	sandēśa	सब रूप से	saba rūpa sē
मँचा		मुठना		मेना		मञ्च वैल	
सच्चा	saccā	सुनना	sunanā	सोना	sōnā	सब ओर	saba ūra
मराई		मुठिआ		मॅप		मञ्चें घॅट	
तथ्य	tathya	सुना	sunā	सर्प	sarpa	सबसे कम	sabasē kama
मराई		मत		सांप	sāmpa	मञ्चव	
यथार्थतः	yathārthataḥ	सत	sata	मॅंपना		मुमकिन	mumakina
सत्यता	satyatā	मृत		सौंपना	saumpanā	संभव	sambhava
मंचर		सृत	sūta	मंपुरट		मंबहटः	
संचार	sañcāra	मैत		संपूर्ण	sampūrṇa	संभवतः	sambhavataḥ
मेचिआ		सात	sāta	सम्पूर्ण	sampūrṇa	सम्भवतः	sambhavataḥ
सोचा	sōcā	मैतेस		मंपुदाए		मत	
मुरी		सन्तोष	santōṣa	सम्प्रदाय	sampradāya	सभा	sabhā
सूची	sūcī	मैत्रप		मंपस्त		मता बरणा	
मेज		संताप	santāpa	स्पष्ट	spasti	सभा करना	sabhā karanā
सूजन	sūjana	मधुल		मंपस्तउः		मता जेडना	
मंजेग		स्थूल	sthūla	स्पष्टतः	spaṣṭataḥ	सभा जोडना	sabhā jōḍanā
संयोग	saṁyoga	मधान		मंपादन		मधुआ	
दैवयोग	daivayoga	स्थान	sthāna	संपादन	sampādana	व्यवहार	vyavahāra
मंजेग वले		मधान विंच		मधेद		स्वभाव	svabhāva
संयोग से	saṁyoga sē	स्थान मे	sthāna mē	सफेद	safeda	मधुरा	
मञ्चट विअकती		मधापत्र		सफेद	saphēda	सौभाष्य	saubhāgya
महोदय	mahōdaya	स्थापित	sthāpita	मधेद करणा		मधापती	
मुँडना		मधिर		सफेद करना	saphēda karanā	सभापति	sabhāpati
सूजना	sūjanā	स्थिर	sthira	मधेदी		मंभाविअ	
मंजम		मधिरता		सफेदी	saphēdī	संभाव्य	sambhāvyā
संयम	saṁyama	स्थायित्व	sthāyitva	मध्ना		मंभावित	
मज्जा		स्थिरता	sthiratā	सपना	sapanā	सम्भावित	sambhāvita
कारावास	kārāvāsa	मंसूक		मध्ल		मंभास्त	
मजाइआ गेइआ		सन्दूक	sandūka	सफल	saphala	सम्भाषण	sambhāṣaṇa
भूषित	bhūṣita	मुचर		मध्ल रेणा		मञ्चिअता	
मजापज्ञा		दिव्य	divya	सफल होना	saphala hōnā	सभ्यता	sabhyatā
सजाधजा	sajādhajā	सुंदर	sundara	मदा		मूम	
मैसिआ देणा		सुन्दर	sundara	सफा	saphā	अनुदार	anudāra
सजा देना	sajā dēnā	मुच्स्त		मंसैय		मञ्चा	
मैसिआ गेइआ		सुदृष्ट	sudr̥ṣṭa	संबंध	sambandha	समूचा	samūcā
सूजा हुआ	sūjā huā	मैदा		सम्बन्ध	sambandha	मैनश	
मनी॒ह		सौदा	saudā	मंसैय विंच		समझ	samajha
सजी॒व	sajīva	मयरट		बाबत	bābata	मञ्च॒लैणा	
मृ॒ट		साधारण	sādhāraṇa	मंसैय विंच		भांप लेना	bhāmpa lēnā
फेक	phēnka	मीषिअ		संबंध मे	sambandha mē	मञ्चरणा	
मृ॒ट देणा		संथ	sandhya	मञ्च॒व		समझना	samajhanā
फेक देना	phēnka dēnā	मीषिआ		सबब	sababa	मञ्चशुणा	
मृ॒टा		सन्ध्या	sandhyā	मञ्चर देणा		समझना	samajhānā
फेकना	phēnkanā	मूँन		धीरज देना	dhīraja dēnā	मञ्चे	
मटरी॒ट		सुत्र	sunna	मञ्चेरे दा		समय पर	samaya para
स्ट्री॒ट	střīta	मैन॒त		सबेरे का	sabērē kā	मंभती	
मञ्चव		सैन	saina	मत		सम्मति	sammati
सङ्क	sadaka	मनुष		सब	saba	मञ्चुर	

मर्द	मरव	मवाद	महारा
समुद्र	samudra	सर्व	sarva
मरथ		मरवैच	
समर्थ	samartha	सर्वोच्च	sarvōcca
मरथं		मरवैत्तम्	
पर्याप्त	paryāpta	सर्वोत्तम	sarvōttama
मरथण		मरवधा	
समर्पण	samarpaṇa	सर्वथा	sarvathā
मभेलन		मरवदा	
सम्मेलन	sammēlana	सर्वदा	sarvadā
मभीमिभा		मेस्ट	
समस्या	samasyā	श्रेष्ठ	śrēṣṭha
मम		मरेस्टता	
समय	samaya	श्रेष्ठता	śrēṣṭhatā
ममं कृटना		मराए	
समय काटना	samaya kāṭanā	सराय	sarāya
ममाचार		मराप	
समाचार	samācāra	शाप	śāpa
ममाज		मराप देणा	
समाज	samāja	शाप देना	śāpa dēnā
ममाधान		मरापर	
समाधान	samādhāna	सरासर	sarāsara
ममान		मरीच	
अनुरूप	anurūpa	शरीर	śarīra
समान	samāna	मरीचक	
ममान हेणा		शारीरिक	śarīrika
समान होना	samāna hōnā	मुलेख	
ममारट		मुलेख	
स्मार्ट	smārtā	मुलगाउणा	śulagāuṇā
ममीर		मलील	
समीर	samīra	मलील	
मरकार		सलील	salīla
सरकार	sarakāra	मवार्टिकृत	
मुरध		स्वयंकृत	svayankṛita
सुर्ख	surkha	मव्वीरे	
मुरख रंग		स्वकीय	svakīya
सुर्ख रंग	surkha ranga	मर्ड	
मुर्गीभित		स्वच्छ	svaccha
सुरक्षित	suraksita	मेवन	
मुरंग		सेवन	sēvana
सुरंग	suranga	मव्पन	
मुरन		स्वप्न	svapna
सूरज	sūraja	मव्पन देखणा	
सूर्य	sūrya	स्वप्न देखना	svapna dēkhanā
मरदार		मदेरे	
सरदार	saradāra	सुबह	subaha
मरदी		मवरगीरे	
सर्दी	sardī	स्वर्गीय	svargīya
मरुप		मदेरा	
आकार	ākāra	सवेरा	savērā
सुरूप	surūpa	भोर	bhōra
मरल		मवागउ	
सरल	sarala	स्वागत	svāgata
मरव		मवाद	śvāda
			mavāda
		मर्वाद	śvādī
		मवाधीन	śvādhīna
		मवारना	śvāranā
		मवारना	śvārana
		सजाना	śajānā
		संवारना	śavāranā
		साहज	sahaj
		मरिमत हेणा	śahimat hōnā
		साहमत होना	sahamata hōnā
		मार्दिकाल	śārdīkāla
		सायंकाल	sāyankāla
		साइट	sāīta
		माउ	śāu
		उदार	udāra
		माग भाजी	śāga bhājī
		मागार	śāgar
		सांठना	sāñṭanā
		सांठना	sāñṭanā
		माडा	śāḍa
		हमारा	hamārā
		मापन	śāpan
		साधन	sādhana
		माढ़	śāḍ
		सुथरा	sutharā
		साफ	sāpha
		साफ़	sāfa
		माढ़ करणा	śāḍ karāna
		साफ करना	sāpha karāna
		माढ़ माढ़	śāḍ śāḍ
		साफ साफ	sāpha sāpha
		माढ़ है	śāḍ hai
		जाहिर है	jāhira hai
		मामाना	sāmanā
		मारे	śāre
		सामी	sāmī
		मारे कुँझ	śāre kūñž
		सभी कुछ	sabhi kucha
		मार्दवनिक	śārdvanik
		सार्वजनिक	sārvajanika
		मार्देस्त	śārdesṭ
		सारंश	sārāśa
		मारम	śāram
		सारस	sārasa
		मारा	śāra
		पूर्ण	pūrṇa
		मारा रुप व्लें	śāra rūp vleṇ
		पूर्ण रूप से	pūrṇa rūpa sē

ਸਾਰਾ ਹਾਲਤ		ਸਿਲਸਿਲਾ		ਹੋਡ		ਹਮੇਸ਼ਾ	
ਪੂਰੀ ਦਸ਼ਾ	pūrṇa daśā	ਸਿਲਸਿਲਾ	silasilā	ਹੋਡ	hōḍa	ਸਦਾ	sadā
ਸਾਲ	sāla	ਸਿਲਸਿਲਾਹਟ	silasilāhaṭa	ਹੱਡ		ਹਮੇਸ਼ਾ	hamēśā
ਵਰ්਷	varṣa	ਸਿੱਲਾ	śiñlā	ਅਖਿ	asthi	ਹਮੇਸ਼ਾਂ	
ਸਾਵਧਾਨੀ	sāvadhānī	ਓਦਾ	ōdā	ਹੋਡ ਬਦਨਾ	hōḍa badanā	ਸਦੈਵ	sadaiva
ਸਾਵਧਾਨੀ	sāvadhānī	ਸਿੱਲਾ ਕਰਣਾ	śiñlā karana	ਹੱਡ ਕਰਣਾ	hadapa karana	ਹਰ	hara
ਸਾਵਧਾਨੀ	sāvadhānī	ਓਦਾ ਕਰਨਾ	ōdā karanā	ਹੱਡ ਕਰਨਾ	hadapa karana	ਹੋਰ	
ਸਾਂਵਲਾ	sāvalā	ਸਿਲਾਈ	silāī	ਹੱਡੀ		ਅਨ੍ਯ	anya
ਸਾਂਸ	sāsa	ਸਿਵਾ ਇਸਦੇ	sivā isakē	ਹੱਡੀ ਹੋਡਾ		ਹਰ ਏਕ	hara ēka
ਸਾਂਸ ਲੈਣਾ	sāsa lēnā	ਸੀਵਾ ਇਸਕੇ	sivā isakē	ਹੋਡੀ ਹੋਡਾ	hōḍī hōḍā	ਪ੍ਰਤੀਕ	pratyēka
ਸਾਂਸ ਲੈਣਾ	sāsa lēnā	ਸੀਂਕ	sīṅka	ਹੁਣ		ਹਰ ਵੱਲ	
ਸਾਜ	sāsa	ਸੀਖਨਾ	sīkhanā	ਅਕ	aba	ਹਰ ਓਰ	hara ḥra
ਸਾਂਸ	sāsa	ਸੀਂਗ	sīṅga	ਹੁਣੈ		ਹੋਰ ਵੀ	
ਸਾਹਮਣੇ	sāmanē	ਸੀਂਗ	sīṅga	ਹੁਣ ਤੱਕ		ਹਰੇਕ	harēka
ਸਾਹਮਣੇ ਆਣਾ	sāmanē ānā	ਸੀਚਨਾ	sīcana	ਅਕ ਤਕ	aba taka	ਹਰੇਕ	harēka
ਸਾਮਨੇ ਆਣਾ	sāmanē ānā	ਸੀਚਨਾ	sīcana	ਹੁਣੈ ਤੱਕ		ਹਰਦਮ	haradama
ਸਾਹਮ	sāham	ਸੀਚਨਾ	sīcana	ਅਭੀ ਤਕ	abhbī taka	ਹਰਦਮ	haradama
ਸਾਹਸ	sāhasa	ਸੀਤ	sīta	ਹੁਣੈ ਦਾ		ਹਰਯਾਲੀ	
ਸਾਹਿਬ	sāhib	ਸੀਤਲ	sītala	ਹੋਨਾ	hōnā	ਹਰਿੰਤ	harṣita
ਸਿਕੋਡਨਾ	sikōḍanā	ਸੀਤਲ ਪਾਣੀ	sītala pēya	ਹਰਤਸਾਰ		ਹਰਾ	
ਸਿਕਨਾ	sikanā	ਸੀਤਲ ਪੈਧ	sītala pēya	ਹਤੋਤਸਾਹ	hatōtsāha	ਹਰਾ	harā
ਸਿਕਨਾ	sikanā	ਸੀਧ ਵਿੱਚ	sīdha vīč	ਹੱਤਿਆ		ਹਰਾ ਭਰਿਆ	
ਸਿਖਰ	sikhara	ਸੀਧ ਮੌ	sīdha mē	ਵਧ	vadha	ਹਰਾ ਭਰਾ	harā bharā
ਸ਼ਿਖਰ	sikhara	ਸੀਨਾ	sīnā	ਵਧਾ	hatyā	ਹਰਾਣਾ	
ਸ਼ੀਰਘ	śīrṣa	ਸੀਨਾ	sīnā	ਹੱਤਿਆ ਕਰਣਾ		ਹਰਾਨਾ	harānā
ਸਿਗਰੇਟ ਪੀਣਾ	dhūmrāpāna	ਸੀਮਿਤ	sīmita	ਵਧ ਕਰਨਾ	vadha karanā	ਹੈਰਾਨ	
ਧੂਮ੍ਰਪਾਨ	dhūmrāpāna	ਸੀਮਿਤ	sīmita	ਹੱਥ		ਹੈਰਾਨ	hairāna
ਸਿਤਾਰਾ	sitārā	ਹੈਰਾਨ		ਵਧ ਆਨਾ	hātha ānā	ਹੈਰਾਨ	āścarya
ਸਿਤਾਰਾ	sitārā	ਹੈਰਾਨ		ਹੱਥ ਆਨਾ	hātha ānā	ਹੈਰਾਰੰਗ	
ਸਿੱਧ	siddha	ਹੋ ਜਾਨਾ	hō jānā	ਹੱਥ ਲਗਨਾ	hātha laganā	ਹੈਰਾਂਗ	harāranga
ਸਿੱਧੇ ਵਲੋਂ		ਹੋ ਸਕਦਾ ਹੈ		ਹੋਥ ਲਗਨਾ	hātha lagana	ਹੁਲ	
ਸੀਧੇ ਸੇ	sīdhē sē	ਹੋ ਸਕਤਾ ਹੈ	hō sakatā hai	ਹੋਥ ਲਗਾਉਣਾ		ਹੁਲ	hūla
ਸਿੱਧਾ	sīdhā	ਹੁਕੂਮਤ	hukūmata	ਹੋਥ ਲਾਨਾ	hātha lagāna	ਹੈਝੇ	
ਸਿੱਧਾ ਹੋਣਾ	sīdhā hōnā	ਗਰੰਤ	garvita	ਹੋਥ ਮੌ	hātha mē	ਹੱਲ	
ਸਿੱਧਾਂ	sīdhā	ਘਮੰਡੀ	ghamandī	ਹੋਨਗਾਰ	hōnghāra	ਹੱਲ	hala
ਸਿੱਧਾਂ	sīdhā	ਸਗਰਵ	sagarva	ਹੋਡਤੇ		ਹੱਲ ਦਾ ਫਲ	hala kā phala
ਸਿਫਰ		ਹੈਂਗ	hainga	ਸਪਾਹਾ	saptāha	ਹਲਕਾ	
ਸੂਨ੍ਯ	śūnya	ਹੈਂਗ	hainga	ਹੱਡਦਾ		ਹਲਕਾ	halakā
ਸਿਮਰਨ		ਹਜਾਰ	hajāra	ਹੱਫਤਾ	haphtā	ਹਲਕਾ ਕੰਮ	
ਸਮਰਣ	smaraṇa	ਹਜਾਰ	hajāra	ਹੁਬੁ		ਹਲਕਾ ਕਾਮ	halakā kāma
ਸਿਰ	sira	ਹੋਟਲ	hōṭala	ਹਮਲਾ	hūbahū	ਹਲਵਾਨ	halavāna
ਸਿਰ ਪ੍ਰੀਮਣਾ		ਹੇਠਾਂ	nīcē	ਅਚੇਤ	acēta	ਹਵੇਲੀ	havēlī
ਸਿਰ ਧੂਮਨਾ	sira ghūmanā	ਨੀਚੇ	nīcē	ਆਕਰਮਣ	ākramāṇa	ਹਵੇਲੀ	havēlī
ਸਿਰਦ		ਹੇਠਾਂ ਵਾਲਾ	nīcē vālā	ਹਮਲਾ	hamalā	ਹਵਾ	havā
ਸਿਰਫ	sirpha	ਨੀਚੇ ਵਾਲਾ	nīcē vālā	ਹਮੇਸ਼ਾ		ਹਵਾ	havā

हवा देणा	havā dēnā	हालत	
हवा भरना	havā bharanā	स्थिति	sthiti
हवाई	havāī	हालांकि	
हवाई जहाज़	vāyuyāna	यद्यपि	yadyapi
हवाम	havāma	हासा	
हवास	havāsa	दिल्लागी	dillagī
हैम		हासिअ	
होश	hōśa	हास्य	hāsyā
हुमिआर		हिंउ	
सचेतन	sacētana	हित	hita
हम जनक	hāsa janaka	हितकर	hitakara
हँसना	haṁsanā	हिम	hima
हमत		हिमत	
हस्त	hasta	उद्यम	udyama
हँसना	haṁsanā	हिरदा	
हँसना	haṁsanā	हृदय	hṛdaya
हमत		हिंसा	
हिस्सा		हिस्सा	hissā
हैमना			
हँसना	haṁsanā		
हमपताल			
अस्पताल	aspatāla		
हैमी करना			
हंसी करना	haṁsī karanā		
हां			
हाँ	hā		
हां करना	hā karanā		
हाए			
हाय	hāya		
हांकना	hānkanā		
हामर			
हाजिर	hājira		
हामरी			
उपस्थिति	upasthiti		
हार			
हार	hāra		
हारन			
हाँरन	hōrna		
हारना	hāranā		
हातिआ चैटिआ			
हारा हुआ	hārā huā		
हाल उड़े			
हाल पर	hāla para		
हाल दा			
हाल का	hāla kā		
हाल विच			
हाल में	hāla mē		
हालत			
दशा	daśā		